

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

ਸੰਤ ਗਾਥਾ

ਭਾਗ ੧

ਜਿਸ ਵਿਚ

ਸ੍ਰੀ ਮਾਨ ਸੰਤ ਰਾਮ ਕਿਸ਼ਨ ਜੀ, ਸੰਤ ਭਾਈ ਬੁੱਧੂ
ਸਾਹਿਬ ਜੀ, ਸੰਤ ਭਾਈ ਸੁਵਾਇਆ ਸਿੰਘ ਜੀ,
ਸ੍ਰੀ ਛਾਲੋਨੇ ਵਾਲੇ ਬਾਬਾ ਜੀ ਤੇ ਸੰਤ
ਭਾਈ ਨਿਹਾਲ ਸਿੰਘ ਜੀ ਦੇ ਜੀਵਨ
ਸਮਾਚਾਰ ਹਨ ।

ਅਗਸਤ ੧੯੫੬

ਮਿਲਣ ਦਾ ਪਤਾ—

ਮੈਨੇਜਰ ਖਾਲਸਾ ਸਮਾਚਾਰ,
ਅੰਮ੍ਰਿਤਸਰ

ਚੌਥੀ ਵਾਰ ੧੦੦੦]

ਭੇਟਾ ੧) ਬਿਨਾ ਜਿਲਦ

ਪ੍ਰਸੰਗ ਸੂਚੀ

ਜੀਵਨ ਸ੍ਰੀ ਮਾਨ ਸੰਤ ਰਾਮ ਕਿਸ਼ਨ ਸਾਹਿਬ ਜੀ	੩
ਜੀਵਨ ਸ੍ਰੀ ਸੰਤ ਭਾਈ ਬੁੱਧੂ ਸਾਹਿਬ ਜੀ	੫੩
ਜੀਵਨ ਸ੍ਰੀ ਸੰਤ ਭਾਈ ਸੁਵਾਇਆ ਸਿੰਘ ਜੀ	੮੬
ਜੀਵਨ ਸ੍ਰੀ ਛਾਲੋਨੇ ਵਾਲਾ ਬਾਬਾ ਜੀ	੧੩੧
ਜੀਵਨ ਸ੍ਰੀ ਸੰਤ ਨਿਹਾਲ ਸਿੰਘ ਜੀ	੧੫੨



੧੨੨.੧੫੧ ਮੀ

Sam

Vol I

ਪਹਿਲੀ ਵਾਰ ਛਪੀ	ਜੂਨ ੧੯੩੮
ਦੂਜੀ ਵਾਰ ਛਪੀ	ਨਵੰਬਰ ੧੯੪੨
ਤੀਜੀ ਵਾਰ ਛਪੀ	ਜਨਵਰੀ ੧੯੪੮
ਹੁਣ ਚੌਥੀ ਵਾਰ ਛਪੀ	ਅਗਸਤ ੧੯੫੬

All Rights Reserved.

Printed by Sardarni Lajwant Kaur
at the Wazir-i-Hind Press, situated at Hall Bazar,
Amritsar and published by Bhai Indar Singh Manager
Khalsa Samachar, at Hall Bazar Amritsar

੧ ਓ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

ਦੇ ਗੱਲਾਂ

ਕਲਗੀਧਰ ਜੀ ਨੇ ਖਾਲਸੇ ਨੂੰ ਜਿਸਮਾਨੀ ਤੇ ਰੂਹਾਨੀ ਦੋਹਾਂ ਪਹਿਲੂਆਂ ਤੋਂ ਬਲਵਾਨ ਬਣਾਇਆ, ਤਾਂਕਿ ਜਿੱਥੇ ਇਹ ਗ਼ਰੀਬਾਂ ਤੇ ਅਨਾਥਾਂ ਦੀ ਰਖਯਾ ਤੇ ਜ਼ਾਲਮਾਂ ਨੂੰ ਸਿੱਧੇ ਰਾਹ ਲਿਆਉਣ ਦੀ ਸੇਵਾ ਕਰੇ ਉਥੇ ਦੂਜੇ ਪਾਸੇ ਆਤਮਿਕ ਸਿਖਯਾ ਦੇ ਕੇ ਵਾਹਿਗੁਰੂ ਨਾਲੋਂ ਵਿਛੁੜੀਆਂ ਤੇ ਵਿਕਾਰਾਂ ਦੀ ਅਗਨੀ ਵਿਚ ਸੜਦੀਆਂ ਰੂਹਾਂ ਦੀ ਤਪਸ਼ ਹਰੇ।

ਇਤਿਹਾਸ ਦੱਸਦਾ ਹੈ ਕਿ ਪਿਛਲੀਆਂ ਦੋ ਸਦੀਆਂ ਵਿਚ ਖਾਲਸੇ ਨੇ ਆਪਣੇ ਫ਼ਰਜ਼ਾਂ ਨੂੰ ਇਸ ਖੂਬੀ ਨਾਲ ਨਿਭਾਇਆਂ ਹੈ ਕਿ ਸੰਸਾਰ ਭਰ ਦਾ ਇਤਿਹਾਸ ਉਸ ਦੀ ਉਦਾਹਰਨ ਪੇਸ਼ ਕਰਨ ਤੋਂ ਅਸਮੁੱਥ ਹੈ, ਪਰ ਸ਼ੋਕ ਹੈ ਕਿ ਖਾਲਸੇ ਦੀ ਦੇਸ਼ ਰਖਯਾ ਵਾਸਤੇ ਵਾਹੀ ਤੇਗ, ਅਨਾਥਾਂ ਦੇ ਬਚਾਉ ਲਈ ਕੀਤੀਆਂ ਕੁਰਬਾਨੀਆਂ ਤੇ ਪਰਜਾ ਦੀ ਇੱਜ਼ਤ ਤੇ ਹੁਰਮਤ ਲਈ ਵੀਟੇ ਖੂਨ ਸਾਡੀ ਅਵੇਸਲਤਾ ਦੇ ਕਾਰਨ ਲੋਕਾਂ ਦੀਆਂ ਸਿਮਰਤੀਆਂ ਵਿੱਚੋਂ ਮਿਟ ਰਹੇ ਹਨ।

ਜਿਵੇਂ ਰਾਜਸੀ ਪਹਿਲੂ ਦਾ ਸਿੱਖ ਇਤਿਹਾਸ ਪੰਥਕ ਘਾਲਾਂ, ਕੁਰਬਾਨੀਆਂ ਤੇ ਮੱਲਾਂ ਮਾਰੀਆਂ ਦਾ ਰੁਲ ਰਿਹਾ ਹੈ ਤਿਵੇਂ ਸਿੱਖ ਸਾਧੂਆਂ, ਸੰਤਾਂ, ਅਭਯਾਸੀਆਂ ਅਤੇ ਗੁਰਮੁਖਾਂ ਦਾ ਬੀ ਨਹੀਂ ਲੱਝਦਾ। ਐਸੇ ਐਸੇ ਮਹਾਂ ਪੁਰਖ ਜਿਨ੍ਹਾਂ ਦੀਆਂ ਕੁਰਬਾਨੀਆਂ ਜਗਜਾਸੂਆਂ ਅਭਯਾਸੀਆਂ ਤੇ ਸਿੱਖ ਬ੍ਰਿਧ, ਬਾਲ, ਜੁਆਨ, ਇਸਤ੍ਰੀ ਪੁਰਖ ਸਭ ਲਈ ਚਾਨਣ ਮੁਨਾਰੇ ਤੋਂ ਵਧ ਪ੍ਰਕਾਸ਼ ਪਾ ਸਕਦੀਆਂ ਹਨ, ਸਾਡੀ ਭੁੱਲ ਅਤੇ ਅਵੇਸਲੇਪਨ ਦੇ ਕਾਲੇ ਗੁਬਾਰ ਵਿਚ ਗੁੰਮ ਹੁੰਦੀਆਂ ਗਈਆਂ ਤੇ ਹੁੰਦੀਆਂ ਜਾਂਦੀਆਂ ਹਨ।

ਖਾਲਸਾ ਜੀ ਨੂੰ ਇਹ ਸਿਮਰਤੀ ਕਰਾਉਣ ਲਈ ਕਿ ਉਹ ਕਿੰਨੀ ਬਜ਼ੁਰਗ ਤੇ ਬੇਗ਼ਰਜ਼ ਪਿੱਛੇ ਵਾਲੀ ਕੌਮ ਦੇ ਅੰਗ ਹਨ ਤੇ ਇਸ

ਮਹਾਨ ਉੱਚੀ ਤੇ ਸੁਚੀ ਕੌਮ ਦੇ ਅੰਗ ਹੋਣ ਤੋਂ ਉਨ੍ਹਾਂ ਦੇ ਫਰਜ਼ ਕੀਹ ਹਨ ? ਅਸਾਂ ਅਖਬਾਰ ਖਾਲਸਾ ਸਮਾਚਾਰ ਵਿਚ 'ਸੰਤ ਗਾਥਾ' ਤੇ 'ਬੀਰ ਦਰਸ਼ਨ' ਹੈਡਿੰਗ ਹੇਠ ਮਹਾਨ ਕਰਨੀ ਵਾਲੇ ਧਰਮੀਆਂ ਤੇ ਬੀਰ ਰਸ ਮੱਤੇ ਯੋਧਿਆਂ ਦੇ ਦੇਸ਼ ਸੇਵਾ, ਕੌਮੀ ਪਿਆਰ ਤੇ ਰੂਹਾਨੀ ਚਮਤਕਾਰ ਵਿਖਾਉਣ ਵਾਲੇ ਕਾਰਨਾਮੇ ਲਿਖਣੇ ਸ਼ੁਰੂ ਕਰ ਰਖੇ ਹਨ, ਅਤੇ ਕੁਛਕੁ ਇਸ ਸਮੇਂ ਦੇ ਲਾਗੇ ਲਾਗੇ ਦੇ ਹੋਏ ਸਤਿਪੁਰਖਾਂ ਤੇ ਸੂਰਮਿਆਂ ਦੇ ਸਮਾਚਾਰ ਮਿਹਨਤ ਨਾਲ ਕੱਠੇ ਕੀਤੇ ਤੇ ਇਨ੍ਹਾਂ ਪੰਥ ਦੀਆਂ ਸੁੱਚੀਆਂ ਤੇ ਸੱਚੀਆਂ ਵਜ਼ਕਤੀਆਂ ਦੇ ਇਹ ਸਮਾਚਾਰ ਕਲਮ ਬੰਦ ਕੀਤੇ ਹਨ ਜੋ ਆਪਣੇ ਧਾਰਮਕ ਉੱਚ ਭਾਵਾਂ ਤੇ ਸ਼ੁਭ ਕਰਨੀਆਂ ਨਾਲ ਆਪਣੇ ਸਮੇਂ ਵਿਚ ਅਨੇਕਾਂ ਭਟਕਦੀਆਂ ਰੂਹਾਂ ਨੂੰ ਸੁਮਾਰਗ ਲਾਉਂਦੀਆਂ ਰਹੀਆਂ ਹਨ ।

ਏਹ ਪ੍ਰਸੰਗ ਜਿਸ ਤਰ੍ਹਾਂ ਇਕ ਪਾਸੇ ਮੁਰਦਾ ਰੂਹਾਂ ਵਿਚ ਜੀਵਨਕਣੀ ਫੂਕਣ ਵਾਲੇ ਹਨ ਉਸੇ ਤਰ੍ਹਾਂ ਢਹਿੰਦੀਆਂ ਕਲਾਂ ਵਿਚ ਗਈਆਂ ਵਜ਼ਕਤੀਆਂ ਦੀਆਂ ਰਗਾਂ ਵਿਚ ਸ਼ਹੀਦੀ ਖੂਨ ਦੌੜਾਉਣ ਵਾਲੇ ਹਨ ।

ਇਹ ਪ੍ਰਸੰਗ ਸਰਵ ਸਾਧਾਰਨ ਵਿਚ ਬੜੇ ਸਤਿਕਾਰੇ ਜਾਂਦੇ ਰਹੇ ਹਨ। ਹੁਣ ਇਹ ਮੰਗ ਹੋ ਰਹੀ ਸੀ ਕਿ ਅਖਬਾਰ ਦੇ ਇਨ੍ਹਾਂ ਲੇਖਾਂ ਨੂੰ ਪੁਸਤਕ ਦੀ ਸ਼ਕਲ ਵਿਚ ਸੰਚਯ ਕਰ ਦਿਤਾ ਜਾਵੇ, ਤਾਂਕਿ ਗ੍ਰਿਹਸਤੀ, ਸਾਧੂ, ਸੰਤ ਤੇ ਡੇਰੇਦਾਰ ਇਨ੍ਹਾਂ ਤੋਂ ਇਕੋ ਜਿਹਾ ਲਾਭ ਉਠਾ ਸਕਣ । ਇਹ ਸਿਲਸਿਲਾ ਅਜੇ ਉਪ੍ਰੋਕਤ ਅਖਬਾਰ ਵਿਚ ਜਾਰੀ ਹੈ ਤੇ ਸੰਗਤਾਂ ਦੀ ਮੰਗ ਹੋਣ ਤੇ 'ਸੰਤ ਗਾਥਾ' ਦੇ ਹੈਡਿੰਗ ਹੇਠ ਛਪ ਚੁਕੇ ਪ੍ਰਸੰਗ ਪੁਸਤਕ ਦੀ ਸ਼ਕਲ ਵਿਚ ਪ੍ਰਕਾਸ਼ਤ ਕੀਤੇ ਜਾਂਦੇ ਹਨ ।

ਇਸ ਤਰ੍ਹਾਂ 'ਬੀਰ ਦਰਸ਼ਨ' ਦੇ ਹੈਡਿੰਗ ਹੇਠ, ਜਿਨ੍ਹਾਂ ਧਰਮ ਯੋਧੇ ਤੇ ਦੇਸ਼ ਭਗਤ ਸੂਰਮਿਆਂ ਦੇ ਪ੍ਰਸੰਗ ਪ੍ਰਕਾਸ਼ਤ ਹੋ ਚੁਕੇ ਹਨ, ਉਹ ਵੀ ਪੁਸਤਕ ਦੀ ਸ਼ਕਲ ਵਿਚ ਪਾਠਕਾਂ ਦੇ ਕਰ-ਕਮਲਾਂ ਵਿਚ ਛੇਤੀ ਹੀ ਪੁਚਾਉਣ ਦੀ ਆਸ ਹੈ ।

ਅੰਮ੍ਰਿਤਸਰ-ਜੂਨ, ੧੯੩੮ ।]

੧ ਓ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

ਸੰਤਗਾਥਾ

[ਭਾਗ ੧]

~ ~ ~

1840

8-3-60

੧. ਜੀਵਨ ਸ੍ਰੀ ਸੰਤ ਰਾਮ ਕਿਸ਼ਨ ਜੀ

ਸ਼ਾਹਪੁਰ ਦੇ ਇਲਾਕੇ ਵਿਚ ਭਾਈ ਰਾਮ ਕਿਸ਼ਨ ਜੀ ਪ੍ਰਸਿੱਧ ਕਰਨੀ ਵਾਲੇ ਮਹਾਂ ਪੁਰਖ ਹੋਏ ਹਨ ।

੧. ਜਨਮ—

ਆਪ ਦਾ ਜਨਮ ਸੰਮਤ ੧੮੪੯ ਅਠਾਰਾਂ ਸੌ ਉਣੰਜਾ ਬਿਕ੍ਰਮੀ ਐਤਵਾਰ ਮਹੀਨੇ ਜੇਠ ਇਕ ਘੜੀ ਰਾਤ ਰਹਿੰਦੀ ਵੇਲੇ ਪਿਤਾ ਜਿਵਾਇਆ ਰਾਮ ਜੀ ਅਤੇ ਮਾਤਾ ਰਾਧਾਂ ਬਾਈ ਜੀ ਦੇ ਗ੍ਰਿਹ ਸ਼ਾਹਪੁਰ ਸ਼ਹਿਰ ਵਿਖੇ ਹੋਇਆ ।

ਆਪ ਦਾ ਸੁਭਾਵ ਜਨਮ ਤੋਂ ਹੀ ਸ਼ਾਂਤਿ ਚਿਤ, ਸੰਤੋਖੀ, ਧੀਰਜ ਵਾਲਾ ਅਤੇ ਕੋਮਲ ਸੀ । ਆਪ ਦੇ ਪਿਤਾ ਜੀ ਦਸਾਂ ਨਵਾਂ ਦੀ ਕਿਰਤ ਕਰਕੇ ਅੰਨ ਛਕਦੇ ਸਨ । ਇਕ ਦਿਨ ਪਿਤਾ ਜੀ ਵਿਸਾਖ ਦੇ ਦਿਨਾਂ ਵਿਚ ਕਣਕ ਦੀ ਲਾਈ (ਵਾਢੀ) ਕਰਨ ਵਾਸਤੇ ਗਏ, ਆਪ ਭੀ ਨਾਲ ਗਏ ਤੇ ਪਿਤਾ ਜੀ ਵਲੋਂ ਵੇਖਕੇ ਕਣਕ ਕੱਪਣ ਲਗ ਪਏ । ਕੰਮ ਕਰਦਿਆਂ ਦੁਪਹਿਰ ਹੋ ਗਈ । ਜਦੋਂ ਪਿਤਾ ਜੀ ਨੇ ਇਨ੍ਹਾਂ ਦੀ ਕੱਪੀ ਹੋਈ ਕਣਕ ਨੂੰ ਵੇਖਿਆ ਤਾਂ ਕਹਿਣ ਲੱਗੇ ਕਿ ਵੇਖ ਮੈਂ ਕਿਤਨਾ ਕੰਮ ਕੀਤਾ ਹੈ ? ਤੂੰ ਤਾਂ ਕੁਝ ਭੀ ਕੰਮ ਨਹੀਂ ਕੀਤਾ । ਤੇਰੀ ਕਣਕ ਤਾਂ ਮੇਰੀ ਕਣਕ ਦਾ ਦਸਵਾਂ ਹਿੱਸਾ ਭੀ ਨਹੀਂ । ਉਂਝ ਤਾਂ ਤੂੰ ਚੰਗਾ ਭਲਾ ਤਕੜਾ ਹੈਂ,

ਪਰ ਤੈਥੋਂ ਕੰਮ ਕੋਈ ਨਹੀਂ ਹੰਦਾ। ਤੂੰ ਤਾਂ ਧਰਮਸਾਲੇ ਹੀ ਬਹਿਣ ਜੋਗਾ ਹੈਂ ਜੋ ਬਹੁਤ ਪੜ੍ਹਨ ਤੇ ਪਾਠਾਂ ਵਿਚ ਲੱਗਾ ਰਹਿੰਦਾ ਹੈਂ, ਤੇਰੀ ਗ੍ਰਿਹਸਤ ਵਿਚ ਕਿਹੜੀ ਥਾਂ ?

ਭਾਵੇਂ ਪਿਤਾ ਜੀ ਨੇ ਇਹ ਬਚਨ ਗੁੱਸੇ ਵਿਚ ਆਕੇ ਕਹੇ ਸਨ, ਪਰ ਇਨ੍ਹਾਂ ਦੇ ਦਿਲ ਵਿਚ ਖੁਭ ਗਏ ਕਿ ਮੇਰਾ ਸ਼ੌਕ ਰੱਬੀ ਹੋਣ ਕਰਕੇ ਮੇਰਾ ਥਾਂ ਧਰਮਸਾਲੇ* ਹੀ ਹੈ, ਪਿਤਾ ਜੀ ਸੱਚ ਕਹਿ ਰਹੇ ਹਨ। ਮੈਂ ਆਪ ਨੇ ਦਾਤਰੀ ਉੱਥੇ ਹੀ ਰੱਖ ਦਿੱਤੀ, ਸਹਿਜ ਨਾਲ ਸ਼ਹਿਰ ਚਲੇ ਗਏ ਤੇ ਧਰਮਸਾਲੇ ਜਾ ਡੇਰਾ ਲਾਇਆ।

੨. ਮਹਾਂ ਪੁਰਖ ਦਾ ਮੇਲ—

ਸ਼ਾਹਪੁਰ ਸ਼ਹਿਰ ਵਿਚ ਇਕ ਡੇਰਾ ਸੇਵਾ ਪੰਥੀ ਮਹਾਤਮਾਂ ਦਾ ਸੀ, ਜਿਸ ਦੇ ਮਹੰਤ ਪਰਉਪਕਾਰੀ, ਸ਼ਾਂਤਿ ਚਿਤ, ਉੱਦਮੀ, ਭਜਨ ਮੂਰਤ ਅਤੇ ਸੰਤੋਖੀ ਭਾਈ ਵਸਤੀ ਰਾਮ ਜੀ ਨਾਮ ਵਾਲੇ ਸਨ। ਭਾਈ ਰਾਮ ਕਿਸ਼ਨ ਜੀ ਨੇ ਇਨ੍ਹਾਂ ਦੇ ਚਰਨਾਂ ਵਿਚ ਆ ਮੱਥਾ ਟੇਕਿਆ। ਕਿੰਨਾਂ ਝੱਟ ਲੰਘ ਗਿਆ, ਪਰ ਸਿਰ ਚੁਕਿਆ ਹੀ ਨਾਂ ਤੇ ਨੈਣਾਂ ਵਿਚੋਂ ਜਲ ਚਲਿਆ ਹੀ ਜਾਵੇ। ਭਾਈ ਵਸਤੀ ਰਾਮ ਜੀ ਨੇ ਆਪਣੇ ਹੱਥਾਂ ਨਾਲ ਇਨ੍ਹਾਂ ਦੇ ਸਿਰ ਨੂੰ ਚੁਕਿਆ ਅਤੇ ਪਾਸ ਬਿਠਾਇਆ; ਫੇਰ ਸਿਰ ਤੇ ਹੱਥ

*ਹਿੰਦੁਸਤਾਨ ਵਿਚ ਧਰਮਸਾਲਾ ਸਰਾਂ ਨੂੰ ਕਹਿੰਦੇ ਹਨ। ਪੰਜਾਬ ਵਿਚ ਧਰਮਸਾਲ ਸਿਖ ਗੁਰਦਵਾਰੇ ਦਾ ਨਾਮ ਹੈ। ਸਿਖਾਂ ਨੂੰ ਖਬਰਦਾਰ ਹੋਣਾ ਚਾਹੀਏ, ਅਕਸਰ ਅਨਮਤੀ ਭੁਲੇਖਾ ਪਾਕੇ ਸਿਖਾਂ ਨੂੰ ਅਦਾਲਤਾਂ ਵਿਚ ਨੁਕਸਾਨ ਪਹੁੰਚਾਉਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਖਿਆ ਹੈ 'ਮੈਂ ਬਧੀ ਸਚੁ ਧਰਮਸਾਲ ਹੈ'। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ:—

ਧਰਮਸਾਲ ਕਰਤਾਰਪੁਰ ਸਾਧ ਸੰਗਤ ਸਚਖੰਡ ਵਸਾਇਆ ॥

[ਵਾ: ੨੪-੧

ਧਰਮਸਾਲ ਹੈ ਮਾਨਸਰ ਹੰਸ ਗੁਰ ਸਿਖ ਵਾਹੁ ॥ [ਵਾ: ੬-੧੪



ਸ੍ਰੀ ਮਾਨ ਸੰਤ ਭਾਈ ਰਾਮ ਕਿਸ਼ਨ ਜੀ

ਫੇਰ ਕੇ ਪੁੱਛਿਆ 'ਕਿਉਂ ਬੀਬਾ ! ਕਿਧਰ ਆਇਆਂ ਹੈਂ ਤੇ ਤੈਨੂੰ ਕੀ ਚਾਹੀਦਾ ਹੈ ?' ਤਾਂ ਭਾਈ ਜੀ ਨੇ ਕਿਹਾ, 'ਜੀਉ ! ਚਾਹੀਦਾ ਕੁਝ ਨਹੀਂ, ਜੀਉ ਕਰਦਾ ਹੈ ਕਿ ਆਪ ਦੀ ਸੇਵਾ ਕਰਾਂ ਅਤੇ ਇਥੇ ਹੀ ਰਹਵਾਂ, ਮੈਨੂੰ ਸੇਵਕਾਂ ਵਿਚ ਕਬੂਲ ਕਰ ਲਓ' । ਭਾਈ ਤੇਰਾ ਕੀ ਨਾਮ ? ਉੱਤਰ ਦਿੱਤਾ: ਜੀ 'ਰਾਮ ਕਿਸ਼ਨ' । ਤਾਂ ਭਾਈ ਜੀ ਨੇ ਗੁਰੂ ਨਾਲ ਆਪ ਵਲ ਤੱਕਿਆ ਤੇ ਫਿਰ ਪਿੱਠ ਉਪਰ ਥਾਪੀ ਦਿਤੀ ਅਤੇ ਕਿਹਾ 'ਸੰਤਾ ਕੇ ਕਾਰਜਿ ਆਪ ਖਲੋਇਆ ਹਰਿ ਕੰਮੁ ਕਰਾਵਣੁ ਆਇਆ ਰਾਮ' ॥ ਫਿਰ ਕਹਿਣ ਲਗੇ 'ਗੁਰੂ ਕੇ ਘੱਲੇ ਬਾਲਕ ! ਸਾਧ ਸੰਗਤ ਦੀ ਸੇਵਾ ਚਾ ਲਓ, ਇਹੋ ਕਿੱਤਾ ਹੈ ਜੋ ਸਾਈਂ ਦੀ ਸੇਵਾ ਦਾ ਮੁੱਢ ਹੈ' ।

ਉਧਰ ਜਦ ਸੰਝਾਂ ਪਈ ਤੇ ਪਿਤਾ ਜੀ ਘਰ ਆਏ, ਪ੍ਰਸ਼ਾਦ ਛਕਿਆ ਤਾਂ ਆਪਣੀ ਇਸਤ੍ਰੀ ਤਾਂ ਪੁੱਛਿਆ ਕਿ ਕਾਕਾ ਰਾਮ ਕਿਸ਼ਨ ਕਿੱਥੇ ਹੈ ? ਮਾਤਾ ਜੀ ਨੇ ਕਿਹਾ ਕਿ ਤੁਹਾਡੇ ਨਾਲ ਲਾਈਆਂ ਨੂੰ ਜੋ ਗਿਆ ਸੀ । ਪਿਤਾ ਰਾਮ ਜਿਵਾਇਆ ਜੀ ਨੇ ਕਿਹਾ ਕਿ ਮੇਰੇ ਕੋਲੋਂ ਤਾਂ ਦੁਪਹਿਰਾਂ ਦਾ ਆ ਗਿਆ ਹੋਇਆ ਹੈ; ਉਥੇ ਕੰਮ ਤਾਂ ਕਰਦਾ ਕੋਈ ਨਹੀਂ ਸੀ ਜਿਸ ਤੋਂ ਮੈਂ ਗੁੱਸੇ ਹੋਕੇ ਝਿੜਕਿਆ ਸੀ ਤਾਂ ਉਹ ਟੁਰ ਆਇਆ ਸੀ । (ਸੋਚ ਕੇ) ਕਿੱਥੇ ਹੋਸੀ, ਹੋਰ ਕਿੱਥੇ ਹੋਣਾ ਹੈ ? ਧਰਮ-ਸਾਲੇ ਹੀ ਸੈਂ ਰਿਹਾ ਹੋਸੀ, ਵੇਹਲੜਾਂ ਦਾ ਥਾਂ ਬਿੱਤਾ ਉਹੋ ਹੀ ਹੈ ਨਾ, ਚੱਲੋ ਸਵੇਰੇ ਲੈ ਆਵਾਂਗੇ, ਹੁਣ ਕੋਠ ਖੋਲ ਕਰੋ; ਇਹ ਕਹਿ ਕੇ ਦੋਵੇਂ ਸੈਂ ਰਹੇ ।

ਸਵੇਰ ਵੇਲਾ ਹੋਇਆ, ਪਿਤਾ ਜੀ ਧਰਮਸਾਲੇ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਿਵਾਨ ਸਜਿਆ ਹੋਇਆ ਸੀ, ਆਪ ਨੇ ਮੱਥਾ ਟੇਕਿਆ । ਫਿਰ ਨਜ਼ਰ ਦੁੜਾਈ ਤਾਂ ਰਾਮ ਕਿਸ਼ਨ ਜੀ ਨੂੰ ਖੂੰਜੇ ਬੈਠਾ ਵੇਖਕੇ ਕੋਲ ਜਾਕੇ ਹੌਲੇ ਜਿਹੇ ਕਿਹਾ, ਉਇ ਰਾਮ ਕਿਸ਼ਨ ! ਤੂੰ ਕਲ ਦਾ ਨਿਕਲਿਆ ਹੋਇਆ ਘਰ ਹੀ ਨਹੀਂ ਵੜਿਆ, ਰਾਤ ਕਿਥੇ ਰਿਹੋਂ ? ਚੱਲ ਹੁਣ ਘਰ ਚੱਲ । ਰਾਮ ਕਿਸ਼ਨ ਜੀ ਨੇ ਸਿਰ ਨਿਵਾਕੇ ਹੱਥ ਜੋੜ ਕੇ ਕਿਹਾ: 'ਪਿਤਾ ਜੀ ! ਹੁਣ ਮਿਹਰ ਕਰੋ ਤੇ ਆਪਣੇ ਬਚਨ ਨੂੰ ਸੁਫਲਾ ਕਰ ਦਿਓ ।

ਆਪ ਨੇ ਧਰਮਸਾਲੇ ਜਾ ਰਹਿਣ ਦੀ ਆਗਯਾ ਕੀਤੀ ਸੀ, ਮੈਂ ਸਿਰ ਧਰ ਲਈ ਹੈ, ਹੁਣ ਆਪ ਆਪਣਾ ਬਚਨ ਨਾ ਮੋੜੋ ਤੇ ਮੇਰੀ ਪ੍ਰਤੱਗਯਾ ਪੂਰੀ ਹੋਣ ਦਿਓ ।’ ਇਸ ਤਰ੍ਹਾਂ ਪਿਤਾ ਜੀ ਗਲਾਂ ਬਾਤਾਂ ਕਰਦੇ ਪਿਆਰ ਦੇਂਦੇ, ਕਦੇ ਝਿੜਕਦੇ, ਕਦੇ ਡਰਾਉਂਦੇ ਆਪਣੇ ਸਪੁਤ੍ਰ ਰਾਮ ਕਿਸ਼ਨ ਜੀ ਨੂੰ ਘਰ ਲੈ ਜਾਣ ਵਾਸਤੇ ਜ਼ੋਰ ਲਾਉਂਦੇ ਰਹੇ, ਪਰ ਆਪ ਘਰ ਨਾ ਹੀ ਗਏ । ਛੇਕੜ ਪਿਤਾ ਜੀ ਘਰ ਚਲੇ ਗਏ, ਪਰ ਪ੍ਰੇਰਨਾ ਕਰਨ ਦਾ ਤੇ ਘਰ ਲੈ ਜਾਣ ਦਾ ਜ਼ੋਰ ਲੱਗਣਾ ਬੰਦ ਨਾ ਹੋਇਆ । ਕਈ ਵੇਰ ਮੁੜ ਮੁੜ ਜ਼ੋਰ ਲਗੇ ਪਰ ਜਦੋਂ ਜਦੋਂ ਬੀ ਘਰ ਲੈ ਜਾਣ ਲਈ ਮਾਤਾ ਜੀ ਜਾਂ ਪਿਤਾ ਜੀ ਜ਼ੋਰ ਲਾਵਣ ਤਾਂ ਆਪ ਹੋ ਕੇ ਕਹਿਣ “ਬਾਬਾ ਮੇਰਾ ਆਵਣ ਜਾਣੁ ਰਹਿਓ ॥” “ਬਾਬਾ ਮੇਰਾ ਆਵਣ ਜਾਣੁ ਰਹਿਓ ॥”

ਜਦੋਂ ਲੋਕਾਂ ਨੇ ਵੇਖਣਾ ਕਿ ਰਾਮ ਕਿਸ਼ਨ ਜੀ ਦੇ ਲੈ ਜਾਣ ਵਾਸਤੇ ਪਿਤਾ ਰਾਮ ਜਿਵਾਇਆ ਜੀ ਅਤੇ ਮਾਤਾ ਰਾਧਾਂ ਬਾਈ ਜੀ ਬਹੁਤ ਤੰਗ ਕਰਦੇ ਹਨ ਤਾਂ ਸਭ ਨੇ ਇਹ ਕਹਿਣਾ ਕਿ ‘ਤੁਸੀਂ ਭਾਈ ! ਇਸ ਨੂੰ ਕਿਉਂ ਤੰਗ ਕਰਦੇ ਹੋ ? ਇਹ ਤੁਹਾਡੇ ਕੰਮ ਦਾ ਨਹੀਂ, ਇਸ ਨੂੰ ਤਾਂ ਕਿਸੇ ਉਚੇਰੇ ਕਿੱਤੇ ਨੇ ਖਿੱਚ ਲਿਆ ਹੈ, ਜਾਣ ਦਿਓ ਸੁ, ਜਦੋਂ ਤਹਾਡਾ ਜੀ ਕਰਿਆ ਕਰੇ ਇਥੇ ਹੀ ਆ ਕੇ ਮਿਲ ਜਾਇਆ ਕਰੇ’ । ਪਰ ਮਾਪੇ ਕੀਹ ਜਾਣਦੇ ਸਨ ਕਿ ਸਾਡੇ ਘਰ ਹਰਿ ਕਾ ਦਾਸ ਉਪਜਿਆ ਹੈ ਤੇ ਕੁਲ ਸਫਲ ਹੋਣੀ ਹੈ, ਜੈਸਾ ਕਿ ਸ੍ਰੀ ਕਬੀਰ ਜੀ ਕਹਿੰਦੇ ਹਨ:—

“ਕਬੀਰ ਸੋਈ ਕੁਲ ਭਲੀ ਜਾ ਕੁਲ ਹਰਿ ਕੈ ਦਾਸੁ ॥
ਜਿਸ ਕੁਲ ਦਾਸੁ ਨ ਉਪਜੈ ਸੋ ਕੁਲ ਢਾਕੁ ਪਲਾਸੁ ॥”

੩. ਘਾਲ—

ਇਕ ਸਮਾਂ ਬੀਤ ਗਿਆ ਹੈ ਕਿ ਰਾਮ ਕਿਸ਼ਨ ਜੀ ਸੇਵਾ ਵਿਚ ਲਗ ਰਹੇ ਹਨ । ਅੱਡਣਸ਼ਾਹੀ ਸੰਤ ਆਪਣੇ ਚੇਲੇ ਨੂੰ ਇਸੇ ਤਰ੍ਹਾਂ ਸਿਖਾਇਆ ਤੇ ਸੋਧਿਆ ਕਰਦੇ ਸਨ ਕਿ ਜਦੋਂ ਮਹੰਤੀ ਤੇ ਆਵੇ ਤਦੋਂ ਉਸ ਵਿਚ ‘ਹਉਮੈ’ ਤੇ ‘ਵਿਕਾਰ’ ਦਾ ਫੇਰਾ ਕਦੇ ਨਾ ਪਵੇ । ਇਸ

ਕਰਕੇ ਉਸ ਦੇ ਸਰੀਰ ਨੂੰ ਸਫਾ ਵਿਚ
ਬਾਣੀ ਨਾਲ ਧੋਂਦੇ ਤੇ ਚੰਗੇ ਨਾਮ
ਅੰਮ੍ਰਿਤ ਵੇਲੇ ਜਾਗਣਾ, ਡਿੱਬੇ ਦੀ ਸਫਾਈ
ਸੰਗਤ ਦੀ ਸੇਵਾ ਕਰਨੀ, ਚੀਝਣੇ
ਵਰਤਾਉਣਾ, ਆਪੇ ਜੀ ਨਾਲ ਆਪਣੇ
ਨਾ ਹੋਣਾ, ਦੂਸਰੇ ਦੇ ਵਾਕ ਕੁਝਾਕ ਸੁਣਿਕੇ,
ਗੱਦੀ ਵਾਲੇ ਸੰਤ ਆਪਣੇ ਸਰਗ ਲਗਾਏ
ਹੁੰਦੇ ਸਨ।

ਅੱਡਣਸ਼ਾਹੀ ਡਿੱਬਿਆਂ ਵਿਚ ਤੇ ਸੇ ਨੂੰ ਚਾਹਿਆ, ਜਾਗਿਆ
ਤੇ ਤਪ ਵਾਲਿਆਂ ਨੂੰ ਗਿਲੇ ਆਪਣੇ ਸਿਖਿਆ ਸੁਣਾ ਸੀ।
ਨਿਰਬਾਹ ਵਾਸਤੇ ਅਕਸਰ ਸੋਲਣਸ਼ਾਹੀ ਜਾਪ ਸੀ।
ਫੱਟਦੇ ਤੇ ਇਸ ਦੀ ਵੱਡਕ ਬਹੁ ਨਿਰਬਾਹ ਕੋਲੋਂ ਸਨ।
ਦਾਵਣਾਂ ਆਦਿ ਤੇ ਮੁੱਲ ਲਿਖ ਕੇ ਵੇਚੇ ਸਨ, ਜੋ ਕਦੇ ਕੋਈ ਕਰਦਾ
ਆਪ ਨਾਮ ਬਾਣੀ ਵਿਚ ਹੋਂਦੇ ਰਹਿੰਦੇ, ਲੋਕ ਕਰਕੇ ਤੇ ਵੇਚਦੇ
ਨਾ ਕਰਦੇ। ਅਕਸਰ ਵੇਚ ਐਸਾ ਹੋਇਆ ਕਿ ਕੋਈ ਕਰਦਾ
ਵਿਚ ਚਾਰ ਸਾਧੂ ਰਹਿੰਦੇ ਹਨ, ਇਕ ਵਿਚ ਕੁਝ ਕੁਝ ਕਰਦੇ
ਦਾ ਡੋਰਾ ਹੈ। ਕਦੇ ਕੋਈ ਵਿਚੋਂ ਜਿਹੇ ਕੁਝ ਕਰਦੇ
ਯਾ ਕੇਸ਼ਾਧਾਰੀ ਹੋ ਤਾਂ ਕਿਹੋ ਜਿਹੇ ਕਰਦੇ।
ਹੋਵੇ ਤਾਂ ਅੰਮ੍ਰਿਤ ਵੇਲੇ ਡਿੱਬੇ ਦੀ ਸਫਾਈ ਕਰਦੇ।
ਆਪਣੇ ਆਪ ਵੱਡਕੀਆਂ ਕਰਕੇ ਵੇਚਦੇ।
ਜਿਹੜੇ ਕੋਈ ਡਿੱਬੇ ਵਿਚ ਕਰਦੇ।
ਦਾਦਰੇ ਦੀ ਵੱਡਕ ਸਾਧੂ ਕਰਦੇ।

ਐਸੇ ਕਰਕੇ ਕੁਝ ਕਰਦੇ
ਹੋਂਦੇ ਵੇਚ ਕੇ ਕੁਝ ਕਰਦੇ
ਸੰਗਤ ਨੂੰ ਕੁਝ ਕਰਦੇ
ਗੱਲੇ ਤੇ ਕੁਝ ਕਰਦੇ

ਆਪ ਨੇ ਧਰਮਸਾਲੇ ਜਾ ਰਹਿਣ ਦੀ ਆਗਿਆ ਕੀਤੀ ਸੀ, ਮੈਂ ਜਿਹ ਧਰ ਲਈ ਹੋ, ਹੁਣ ਆਪ ਆਪਣਾ ਬਚਨ ਨਾ ਸੋਏ ਤੇ ਮੇਰੀ ਪ੍ਰਤੱਗਯਾ ਪੂਰੀ ਹੋਣ ਦਿਓ ।’ ਇਸ ਤਰ੍ਹਾਂ ਪਿਤਾ ਜੀ ਗਲਾਂ ਬਾਤਾਂ ਕਰਦੇ ਪਿਆਰ ਦੇਂਦੇ, ਕਦੇ ਤਿਤਕਦੇ, ਕਦੇ ਡਰਾਉਂਦੇ ਆਪਣੇ ਸਪੁੱਤ੍ਰ ਰਾਮ ਕਿਸ਼ਨ ਜੀ ਨੂੰ ਘਰ ਲੈ ਜਾਣ ਵਾਸਤੇ ਜ਼ੋਰ ਲਾਉਂਦੇ ਰਹੇ, ਪਰ ਆਪ ਘਰ ਨਾ ਹੀ ਗਏ । ਡੇਕੜ ਪਿਤਾ ਜੀ ਘਰ ਚਲੇ ਗਏ, ਪਰ ਪ੍ਰੇਰਨਾ ਕਰਨ ਦਾ ਤੇ ਘਰ ਲੈ ਜਾਣ ਦਾ ਜ਼ੋਰ ਲੱਗਣਾ ਬੰਦ ਨਾ ਹੋਇਆ । ਕਈ ਵੇਰ ਮੁੜ ਮੁੜ ਜ਼ੋਰ ਲਗੇ ਪਰ ਜਦੋਂ ਜਦੋਂ ਵੀ ਘਰ ਲੈ ਜਾਣ ਲਈ ਮਾਤਾ ਜੀ ਜਾਂ ਪਿਤਾ ਜੀ ਜ਼ੋਰ ਲਾਵਣ ਤਾਂ ਆਪ ਹੋ ਕੇ ਕਹਿਣ “ਬਾਬਾ ਮੇਰਾ ਆਵਣ ਜਾਣੁ ਰਹਿਓ ॥” “ਬਾਬਾ ਮੇਰਾ ਆਵਣ ਜਾਣੁ ਰਹਿਓ ॥”

ਜਦੋਂ ਲੋਕਾਂ ਨੇ ਵੇਖਣਾ ਕਿ ਰਾਮ ਕਿਸ਼ਨ ਜੀ ਦੇ ਲੈ ਜਾਣ ਵਾਸਤੇ ਪਿਤਾ ਰਾਮ ਜਿਵਾਇਆ ਜੀ ਅਤੇ ਮਾਤਾ ਰਾਧਾਂ ਬਾਈ ਜੀ ਬਹੁਤ ਤੰਗ ਕਰਦੇ ਹਨ ਤਾਂ ਸਭ ਨੇ ਇਹ ਕਹਿਣਾ ਕਿ ‘ਤੁਸੀਂ ਭਾਈ ! ਇਸ ਨੂੰ ਕਿਉਂ ਤੰਗ ਕਰਦੇ ਹੋ ? ਇਹ ਤੁਹਾਡੇ ਕੰਮ ਦਾ ਨਹੀਂ, ਇਸ ਨੂੰ ਤਾਂ ਕਿਸੇ ਉਚੇਰੇ ਕਿੱਤੇ ਨੇ ਖਿੱਚ ਲਿਆ ਹੈ, ਜਾਣ ਦਿਓ ਸੁ, ਜਦੋਂ ਤੁਹਾਡਾ ਜੀ ਕਰਿਆ ਕਰੇ ਇਥੇ ਹੀ ਆ ਕੇ ਮਿਲ ਜਾਇਆ ਕਰੋ’ । ਪਰ ਮਾਪੇ ਕੀਹ ਜਾਣਦੇ ਸਨ ਕਿ ਸਾਡੇ ਘਰ ਹਰਿ ਕਾ ਦਾਸ ਉਪਜਿਆ ਹੈ ਤੇ ਕੁਲ ਸਫਲ ਹੋਣੀ ਹੈ, ਜੈਸਾ ਕਿ ਸ੍ਰੀ ਕਬੀਰ ਜੀ ਕਹਿੰਦੇ ਹਨ:—

“ਕਬੀਰ ਸੋਈ ਕੁਲ ਭਲੀ ਜਾ ਕੁਲ ਹਰਿ ਕੋ ਦਾਸੁ ॥
ਜਿਸ ਕੁਲ ਦਾਸੁ ਨ ਉਪਜੈ ਸੋ ਕੁਲ ਢਾਕੁ ਪਲਾਸੁ ॥”

੩. ਘਾਲ—

ਇਕ ਸਮਾਂ ਬੀਤ ਗਿਆ ਹੈ ਕਿ ਰਾਮ ਕਿਸ਼ਨ ਜੀ ਸੇਵਾ ਵਿਚ ਲਗ ਰਹੇ ਹਨ । ਅੱਡਣਸ਼ਾਹੀ ਸੰਤ ਆਪਣੇ ਚੇਲੇ ਨੂੰ ਇਸੇ ਤਰ੍ਹਾਂ ਸਿਖਾਇਆ ਤੇ ਸੋਧਿਆ ਕਰਦੇ ਸਨ ਕਿ ਜਦੋਂ ਮਹੰਤੀ ਤੇ ਆਵੇ ਤਦੋਂ ਉਸ ਵਿਚ ‘ਹਉਮੈ’ ਤੇ ‘ਵਿਕਾਰ’ ਦਾ ਫੇਰਾ ਕਦੇ ਨਾ ਪਵੇ । ਇਸ

ਕਰਕੇ ਉਸ ਦੇ ਸਰੀਰ ਨੂੰ ਸਵਾ ਵਿਚ ਜੋਈ ਰਖਦੇ ਤੇ ਮਨ ਨੂੰ ਪਹਿਲਾਂ ਬਾਣੀ ਨਾਲ ਧੌਂਦੇ ਤੇ ਫੇਰ ਨਾਮ ਦੇ ਅਭਿਆਸ ਵਿਚ ਲਾ ਦਿੰਦੇ। ਅੰਮ੍ਰਿਤ ਵੇਲੇ ਜਾਗਣਾ, ਡੇਰੇ ਦੀ ਸਫਾਈ ਕਰਨੀ, ਦੀਵਾਨ ਸਜਾਉਣਾ, ਸੰਗਤ ਦੀ ਸੇਵਾ ਕਰਨੀ, ਦੀਵਾਨ ਦੇ ਮਗਰੋਂ ਲੰਗਰ ਤਿਆਰ ਕਰਨਾ, ਵਰਤਾਉਣਾ, ਆਏ ਜੀ ਨਾਲ ਰਾਜ਼ੀ ਰਹਿਣਾ, ਕਿੰਨੀ ਖੇਚਲ ਆਵੇ ਰੰਜ ਨਾ ਹੋਣਾ, ਦੂਸਰੇ ਦੇ ਵਾਕ ਕੁਵਾਕ ਸਹਿਣੇ, ਇਹ ਸਾਰੀ ਤਤਿੱਖਯਾ ਗੱਦੀ ਵਾਲੇ ਸੰਤ ਆਪਣੇ ਮਗਰ ਲਗਣ ਵਾਲੇ ਜਰਯਾਸੂ ਨੂੰ ਸਿਖਾਲਦੇ ਹੁੰਦੇ ਸਨ।

ਅੱਡਣਸ਼ਾਹੀ ਡੇਰਿਆਂ ਵਿਚ ਭੁੱਖੇ ਨੂੰ ਪ੍ਰਸ਼ਾਦਾ, ਜ਼ਖਮੀਆਂ ਨੂੰ ਮੱਲ੍ਹਮ ਤੇ ਤਾਪ ਵਾਲਿਆਂ ਨੂੰ ਗਿਲੋ ਆਦਿਕ ਮਿਲਦੀ ਹੁੰਦੀ ਸੀ। ਆਪਣੇ ਨਿਰਬਾਹ ਵਾਸਤੇ ਅਕਸਰ ਅੱਡਣਸ਼ਾਹੀ ਸਾਧ ਮੁੰਢ ਕੁੱਟਦੇ, ਵਾਣ ਵੱਟਦੇ ਤੇ ਇਸ ਦੀ ਵੱਟਕ ਪਰ ਨਿਰਬਾਹ ਟੋਰਦੇ ਸਨ। ਰੱਸੀਆਂ, ਦਾਵਣਾਂ ਆਦਿ ਤੇ ਮੁੱਲ ਲਿਖ ਛੋੜਦੇ ਸਨ, ਜੋ ਲਵੇ ਪੈਸੇ ਧਰ ਜਾਵੇ, ਆਪ ਨਾਮ ਬਾਣੀ ਵਿਚ ਰੱਤੇ ਰਹਿੰਦੇ, ਮੁੱਲ ਕਰਨ ਤੇ ਵਕਤ ਖਰਚ ਨਾ ਕਰਦੇ। ਅਕਸਰ ਵੇਰ ਐਸਾ ਹੋਇਆ ਹੈ ਕਿ ਟਿਕਾਣੇ ਦੀ ਕੁਟੀਆ ਵਿਚ ਚਾਰ ਸਾਧੂ ਰਹਿੰਦੇ ਹਨ, ਇਕ ਇਕ ਨੁੱਕਰ ਵਿਚ ਇਕ ਇਕ ਦਾ ਡੇਰਾ ਹੈ। ਹਰ ਕੋਈ ਉਥੇ ਹੀ ਮੁੰਢ ਕੁੱਟਕੇ ਵਾਣ ਵੱਟਦਾ ਹੈ। ਟੋਪੀ ਯਾ ਕੇਸਾਧਾਰੀ ਹੈ ਤਾਂ ਨਿੱਕੀ ਪੱਗ, ਲੰਗੋਟੀ ਜਾਂ ਕਛਹਿਰਾ ਤੇ ਸਿਆਲ ਹੋਵੇ ਤਾਂ ਅੱਧੀਆਂ ਬਾਹਾਂ ਦੀ ਕੁੜਤੀ ਏਹ ਸ਼ੈਲੀਆਂ ਹਰੇਕ ਦੀਆਂ ਆਪੋ ਆਪਣੀਆਂ ਵੱਖਰੀਆਂ ਹਨ, ਪਰ ਚਾਦਰਾ ਚਹੁਵਾਂ ਦਾ ਇਕੋ ਸਾਂਝਾ ਹੈ। ਜਿਹੜਾ ਕੋਈ ਬਾਹਰ ਕਿਸੇ ਕਾਰਜ ਜਾਂ ਮੁੰਢ ਖਰੀਦਣ ਜਾਵੇ ਇਸੇ ਚਾਦਰੇ ਦੀ ਬੁੱਕਲ ਮਾਰ ਜਾਵੇ, ਫੇਰ ਆਕੇ ਟੰਗਣੇ ਤੇ ਧਰ ਦੇਵੇ।

ਐਸਾ ਤਯਾਗ ਦਾ ਜੀਵਨ, ਧਰਮ ਕਿਰਤ ਦਾ ਜੀਵਨ ਬਸਰ ਕਰਦੇ ਹੋਏ ਫੇਰ ਟਿਕਾਣੇ ਦੀ ਸੇਵਾ ਕਰਨੀ। ਝਾੜੂ ਦੇਣਾ, ਪਾਣੀ ਭਰਨਾ, ਸੰਗਤ ਨੂੰ ਨਵਾਲਣਾ, ਗਰਮੀ ਵਿਚ ਪੱਖੇ ਕਰਨੇ, ਚੱਕੀ ਪੀਹਣੀ, ਹਰ ਗੱਲੇ ਤਤਪਰ ਰਹਿਣਾ। ਇਸ ਤਰ੍ਹਾਂ ਦੀ ਸੇਵਾ ਵਿਚ ਮਨ ਕਮੀਨ

ਨਹੀਂ ਹੋ ਜਾਂਦਾ, ਸਗੋਂ ਨਿਰਮਾਣ ਤੇ ਨਿਰਮਲ ਹੋ ਜਾਂਦਾ ਹੈ, ਸੇਵਾ
 ਮਨ ਦੀ ਮੈਲ ਲਾਹੁਣ ਤੇ ਗੁਰੂ ਰਿਝਾਵਣ ਲਈ ਜੋ ਕਰਨੀ ਹੋਈ।
 ਉਧਰ ਬਾਣੀ ਦੇ ਨੇਮੀ ਹੋਣਾ ਤੇ ਸ੍ਰਾਸ ਸ੍ਰਾਸ ਨਾਮ ਜਪਣ ਦੇ ਅਭਿਆਸ
 ਵਿਚ ਰਹਿਣਾ, ਇਸ ਨਾਲ ਵਾਹਿਗੁਰੂ ਵਿਚ ਲਿਵ ਲਗ ਜਾਣੀ,
 ਪਾਰਗਿਰਾਮੀ ਹੋ ਜਾਣਾ। ਇਤਨੀ ਘਾਲ ਤੇ ਪ੍ਰਾਪਤੀ ਦੇ ਬਾਦ ਜਦ
 ਕਿਸੇ ਨੂੰ ਡੇਰੇ ਦੀ ਗੱਦੀ ਮਿਲਣੀ ਤਦ ਮਹੰਤ ਜੀ ਨੇ ਨਿਰਾ ਇਕ ਝਾੜੂ
 ਤੇ ਛੰਨਾ ਅਗੇ ਰੱਖਕੇ ਮੱਥਾ ਟੇਕਣਾ। ਭਾਵ ਇਹ ਕਿ ਤੈਨੂੰ ਰੁਤਬਾ ਨਹੀਂ
 ਦੇਣ ਲਗੇ, ਤੈਨੂੰ ਗੁਰਦੁਆਰੇ ਦੇ ਝਾੜੂ ਦੀ ਤੇ ਸਾਧ ਸੰਗਤ ਨੂੰ ਜਲ
 ਛਕਾਉਣ ਦੀ ਸੇਵਾ ਦੇਣ ਲਗੇ ਹਾਂ। ਇਹ ਨਿਰਮਾਣਤਾ ਦਾ ਕਮਾਲ
 ਉਨ੍ਹਾਂ ਸੰਤਾਂ ਵਿਚ ਹੀ ਰਿਹਾ ਹੈ ਜੋ ਆਤਮ ਜੀਵਨ ਵਿਚ ਉੱਚ ਕੋਟੀ ਦੇ
 ਤੇ ਕਰਾਮਾਤਾਂ ਤੱਕ ਦੇ ਮਾਲਕ ਹੋਏ ਹਨ। ਫਿਰ ਇਨ੍ਹਾਂ ਵਿਚ ਇਹ
 ਵਾਧਾ ਰਿਹਾ ਹੈ ਕਿ ਆਪੇ ਨੂੰ ਹੰਕਾਰ ਦੇ ਘਰ ਨਹੀਂ ਜਾਣ ਦੇਣਾ;
 ਗੱਦੀ ਤੇ ਬੈਠ ਕੇ ਨਾਮ ਦਾਨ ਦੇਣਾ, ਤਾਰਨਾ ਪਰ ਸਭ ਨੂੰ ਸ੍ਰੀ ਗੁਰੂ ਗ੍ਰੰਥ
 ਸਾਹਿਬ ਜੀ ਦੇ ਲੜ ਲਾਉਣਾ ਤੇ ਆਖਣਾ—ਸਭ ਪ੍ਰਤਾਪ ਗੁਰੂ ਨਾਨਕ
 ਦਾ ਹੈ ਤੇ ਔਹ ਪਰਤੱਖ ਸ਼ਬਦ ਰੂਪ ਧਾਰਕੇ ਬੇਠਾ ਹੈ ਗੁਰੂ ਨਾਨਕ, ਉਸ
 ਦੀ ਸ਼ਰਨ ਲਓ। ਅੱਡਣ ਸ਼ਾਹੀ ਕਹੋ ਯਾ ਸੇਵਾ ਪੰਥੀ ਕਹੋ, ਇਨ੍ਹਾਂ ਸਤ
 ਪੁਰਖਾਂ ਨੇ ਜੋ ਸਿੱਖੀ ਜ਼ਿੰਦਗੀ ਦਾ ਪ੍ਰਚਾਰ ਕੀਤਾ ਹੈ ਅਕੱਥਨੀਯ ਹੈ।

ਸੋ ਸੰਪ੍ਰਦਾ ਦੇ ਰਿਵਾਜ ਮੂਜਬ ਸ੍ਰੀ ਰਾਮ ਕਿਸ਼ਨ ਜੀ ਚਿਰ ਕਾਲ ਡੇਰੇ
 ਦੀ ਸੇਵਾ ਕਰਦੇ ਰਹੇ। ਬਾਣੀ ਪੜ੍ਹਨੀ, ਉਠਦੇ ਬੈਠਦੇ ਸਿਮਰਨ ਵਿਚ
 ਰਹਿਣਾ ਤੇ ਫੇਰ ਜੋ ਭਾਈ ਵਸਤੀ ਰਾਮ ਜੀ ਦਾ ਹੁਕਮ ਹੋਵੇ ਬਜਾ
 ਲਿਆਉਣਾ। ਸੁਖ ਮੰਨ ਕੇ ਤੇ ਖਿੜੇ ਮੱਥੇ ਆਪਣੇ ਨਾਮ ਦਾਤਾ ਗੁਰਮੁਖ
 ਨਾਲ ਪ੍ਰੇਮ ਤਾਂ ਸੁਤੇ ਬਾਤ ਸੀ, ਸਗੋਂ ਉਹਨਾਂ ਦੀ ਕਾਵੜ ਝੱਲਣੀ ਆਪ
 ਨੂੰ ਸੁਖਦਾਈ ਲੱਗਦੀ ਸੀ। ਇਸ ਭਾਵਨੀ ਦੇ ਨਾਲ ਨਾਲ ਹੀ ਗੁਰਬਾਣੀ
 ਦੀ ਪ੍ਰੀਤ ਐਸੀ ਵਧ ਰਹੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ
 ਵਿਛੁੜ ਨਹੀਂ ਸਨ ਸਕਦੇ। ਡੇਰੇ ਦੇ ਸਾਰੇ ਕੰਮ ਤੇ ਉਸ ਸਤ ਪੁਰਖ ਦੀ
 ਸੇਵਾ ਕਮਾਲ ਦੀ ਕੀਤੀ, ਬਾਣੀ ਤੇ ਨਾਮ ਦੀ ਘਾਲ ਬੀ ਕਮਾਲ ਦੀ

ਕੀਤੀ, ਅੰਤ ਨਾਮ ਦੀ ਕਮਾਈ ਲਿਵ ਤਕ ਅੱਪੜਾ ਗਈ ।

੪. ਗੱਦੀ ਨਸ਼ੀਨੀ—

ਭਾਈ ਵਸਤੀ ਰਾਮ ਜੀ ਵਿਰਧ ਹੋ ਗਏ ਹਨ, ਆਪ ਚਲ ਫਿਰ ਘਟ ਸਕਦੇ ਹਨ, ਚੇਲੇ ਨੂੰ ਦੇਖਦੇ ਹਨ ਕਿ ਸ਼ਿਖਰੇ ਅੱਪੜ ਪਿਆ ਹੈ, ਫਿਰ ਪਰਖਦੇ ਹਨ ਤੇ ਕਹਿੰਦੇ ਹਨ 'ਰਾਮ ਕਿਸ਼ਨ ਬਚੜਾ ! ਬੱਖਰ ਚੱਲਣਾ ਹੈ, ਪਰ ਟੁਰ ਨਹੀਂ ਹੁੰਦਾ' । ਨਾਮ ਰਸ ਭਿੰਨੜਾ ਸੇਵਕ ਆਕੇ ਆਪ ਨੂੰ ਪਿੱਠ ਤੇ ਚਾ ਲੈਂਦਾ ਹੈ ਤੇ ਬੱਖਰ ਅੱਪੜਦਾ ਹੈ, ਓਥੋਂ ਮੁੜਕੇ ਵਸਤੀ ਰਾਮ ਜੀ ਆਖਦੇ ਹਨ 'ਓਹੋ ! ਅਸਾਂ ਤਾਂ ਛਾਵਣੀ ਜਾਣਾ ਸੀ' । ਰਾਮ ਕਿਸ਼ਨ ਆਪਣੇ ਨਾਮ ਰਸੀਏ ਗੁਰਮੁਖ ਪਿਆਰੇ ਨੂੰ ਚਾਕ ਛਾਵਣੀ ਅੱਪੜਦੇ ਹਨ, ਤਾਂ ਹੁਕਮ ਹੁੰਦਾ ਹੈ 'ਮਿੱਠੇ ਚਲਣਾ ਹੈ' ਤੇ ਆਪ ਮਿੱਠਿਆਂ ਨੂੰ ਟੁਰ ਪੈਂਦੇ ਹਨ । ਚਾਉ ਨਾਲ ਟੁਰਦੇ ਹਨ ਤੇ ਆਪਣੇ ਮਨ ਨੂੰ ਕਹਿੰਦੇ ਹਨ: ਦਾਤਾ ਜੀ ਤੇਰੇ ਮਨ ਦੀ ਮੂੜ੍ਹਤਾ ਗਵਾ ਰਹੇ ਹਨ, 'ਦੂਜਾ ਭਾ' ਐਉਂ ਹੀ ਤਯਾਗ ਹੁੰਦਾ ਹੈ, ਇਹੋ ਰਾਹ ਹੈ ਹਉਂ ਜਿੱਤਣ ਦਾ ਤੇ ਹਰਿ ਦਰਸਾਵੜੇ ਪਾਉਣ ਦਾ ।

ਐਉਂਦੇ ਅਨੇਕਾਂ ਤਾਉ ਦੇਦੇ ਤੇ ਪਰਖਾਂ ਵਿਚ ਪਾ ਪਾ ਕੇ ਭਾਈਵਸਤੀ ਰਾਮ ਜੀ ਨੇ ਦੇਖ ਲਿਆ ਕਿ ਗੁਰੂ ਕਾ ਪਯਾਰਾ ਹੁਣ ਕੁੰਦਨ ਹੋ ਗਿਆ ਹੈ, ਬਿੜੀ ਨਾਮ ਰਸ ਵਿਚ ਅਰੂੜ ਹੈ, ਮੋਹ ਮਾਯਾ ਨਾਲ ਲੇਪ ਨਹੀਂ, ਅੰਦਰ ਨਾਮ ਵਸਿਆ ਹੈ ਤੇ ਬਾਹਰ ਹੁਣ ਇਸਨੂੰ ਗੁਰੂ ਵਸਦਾ ਦਿੱਸਦਾ ਹੈ । ਇਹ ਹੁਣ ਮਹੰਤੀ ਤੇ ਬੈਠਕੇ ਕਿਸੇ ਵਿਕਾਰ ਵਿਚ ਨਹੀਂ ਜਾਵੇਗਾ, ਹਉਂ ਦੇ ਹੱਥ ਨਹੀਂ ਵਿਕੇਗਾ, ਟਿਕਾਣੇ ਨੂੰ ਗੁਰੂ ਕਾ ਅਸਥਾਨ ਰਖੇਗਾ । ਆਪ ਜਪੇਗਾ, ਹੋਰਨਾਂ ਨੂੰ ਜਪਾਵੇਗਾ, ਗੁਰਮਤਿ ਤੇ ਟੁਰੇਗਾ ਤੇ ਮਨਮਤਿ ਦੇ ਹੱਥ ਨਹੀਂ ਜਾਵੇਗਾ । ਆਪ ਨੇ ਹੁਣ ਇਕ ਦਿਨ ਝਾੜੂ ਤੇ ਛੰਨਾ ਰਾਮ ਕਿਸ਼ਨ ਦੇ ਅੱਗੇ ਧਰਿਆ, ਹੱਥ ਜੋੜੇ, ਸੀਸ ਨਿਵਾਇਆ ਤੇ ਆਖਿਆ 'ਗੁਰ ਨਾਨਕ ਦੇਵ ਦੇ ਦਰ ਦੀ ਸੇਵਾ ਤੈਨੂੰ ਸੌਂਪੀ । ਬੇਟਾ ! ਤੇਰੇ ਬਚਨ ਸਤਿ ਹੋਣਗੇ, ਤੇਰੇ ਸਤਿਬਚਨ ਹੋਣਗੇ, ਤੇਰਾ ਰਖਵਾਲਾ

ਗੁਰੂ ਨਾਨਕ ਆਪ ਹੋਵੇਗਾ ।’

ਵਰ ਦੇਕੇ ਆਪ ਗੁਰਪੁਰੀ ਨੂੰ ਪਧਾਰ ਗਏ ਤੇ ਮਾਪਿਆਂ ਦੇ ਤਾਹੇ
ਰਾਮ ਕਿਸ਼ਨ ਜੀ ਗੁਰ ਨਾਨਕ ਦਰ ਦੀ ਸੇਵਾ ਦੇ ਪਰਵਾਨ ਸੇਵਕ:-

‘ਜਿਸਨੋ ਸਾਹਿਬ ਵਡਾ ਕਰੇ ਸੋਈ ਵਡ ਜਾਣੀ ॥’

ਦੇ ਵਾਕ ਅਨੁਸਾਰ ਸੰਗਤ ਦੇ ਮੁਹਾਣੇ ਥਾਪੇ ਗਏ ।

ਡੇਰੇ ਵਿਚ ਹੁਣ ਆਪ ਦੇ ਸਮੇਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ
ਕੀਰਤਨ ਹੁੰਦਾ ਹੈ, ਲੰਗਰ ਚਲਦਾ ਹੈ, ਕਥਾ ਹੁੰਦੀ ਹੈ, ਆਏ ਗਏ ਨੂੰ
ਸੁਖ ਮਿਲਦਾ ਹੈ, ਜਗਜਾਸੂਆਂ ਨੂੰ ਨਾਮ ਮਿਲਦਾ ਹੈ ਤੇ ਆਪ ਵਲ ਜਦ
ਦੇਖੋ ਤਾਂ ਮੱਧਮ ਮੱਧਮ ਤੇ ਮਿੱਠੀ ਮਿੱਠੀ ਧੁਨਿ ਆ ਰਹੀ ਹੈ ‘ਧੰਨ ਗੁਰੂ
ਨਾਨਕ’ ‘ਧੰਨ ਗੁਰੂ ਨਾਨਕ’ ਦੀ ।

੫. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪ੍ਰੇਮ—

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਪ ਦੀ ਪ੍ਰੀਤ ਇਕ ਅਸਚਰਜ
ਘਟਨਾ ਹੈ । ਆਪ ਦੀ ਪ੍ਰੀਤ ਇਸ ਤਰ੍ਹਾਂ ਦੀ ਹੁਣ ਡੂੰਘੀ ਬਣੀ ਹੈ ਕਿ
ਰਾਤ ਨੂੰ ਜਦ ਅਸਵਾਰਾ ਕਰਦੇ ਹਨ ਤਾਂ ਨੈਣ ਪ੍ਰੇਮ ਰਸ ਨਾਲ ਭਰੇ
ਹੁੰਦੇ ਹਨ । ਜਦੋਂ ਗੁਰੂ ਜੀ ਨੂੰ ਸੁਖਆਸਨ ਕਰਦੇ ਹਨ ਤਾਂ ਹੱਥ ਜੋੜਕੇ
ਅਰਦਾਸ ਕਰਦੇ ਤੇ ਦਰਵਾਜ਼ੇ ਬੰਦ ਕਰ ਦੇਂਦੇ ਹਨ, ਪਰ ਫੇਰ ਤੜਫਕੇ
ਖੁਹਲ ਦੇਂਦੇ ਹਨ ਤੇ ਕਹਿੰਦੇ ਹਨ ‘ਕਿਵ ਜੀਸਾਂ ਆਪ ਦੇ ਦਰਸ਼ਨ
ਬਿਨਾਂ, ਕਿਵ ਰਾਤ ਲੰਘਸੀ ?’ ਫਿਰ ਕਹਿੰਦੇ ਹਨ ‘ਰਾਮ ਕਿਸ਼ਨ !
ਭਈ ਸਤਿਗੁਰੂ ਜੀ ਨੂੰ ਅਰਾਮ ਕਰਨ ਦੇਹ, ਆਪਣੇ ਦਰਸ਼ਨ ਦੇ
ਲਾਲਚ ਵਿਚ ਕਿਉਂ ਬੇਅਦਬੀ ਕਰਦਾ ਹੈ’ ? ਇਸ ਤਰ੍ਹਾਂ ਬਿਹਬਲ
ਹੋਕੇ ਕਈ ਵਾਰ ਬੂਹੇ ਖੁਹਲਣੇ ਤੇ ਮੀਟਣੇ । ਅੰਤ ਮੱਥਾ ਟੇਕਕੇ ਤਖਤ
ਪੌਸ਼ ਦੇ ਨਾਲ ਜਾ ਬੈਠਣਾ । ਸਿਰ ਤਖਤ ਪੌਸ਼ ਤੇ ਡੱਠੀ ਮੰਜੀ ਸਾਹਿਬ
ਦੇ ਪਾਵੇ ਨਾਲ ਜੋੜਕੇ ਨਾਮ ਦੇ ਰੰਗ ਵਿਚ ਮਸਤ ਹੋਕੇ ਟਿਕ ਜਾਣਾ ।
ਐਉਂ ਜਿਹੜੀ ਨੀਂਦ ਪੈ ਗਈ ਤਿਪਹਿਰੇ ਤਕ ਪੈ ਗਈ, ਤਿਪਹਿਰੇ ਤਾਂ

ਮਗਰੋਂ ਉਠ ਖੜੋਣਾ ਤੇ ਆਪਣੀ ਨਿਤ ਕ੍ਰਿਯਾ ਤੇ ਡੇਰੇ ਦੇ ਵਿਚ ਸਤਿ-
ਸੰਗ ਦੇ ਕੰਮ ਕਰਨੇ । ਦੀਵਾਨ ਸਜਾਉਣਾ ਤੇ ਪ੍ਰਕਾਸ਼ ਕਰਨਾ । ਪ੍ਰਕਾਸ਼
ਕਰਦਿਆਂ ਚਾਉ ਚੜ੍ਹ ਜਾਣਾ 'ਪੰਨੁ ਸੁ ਵੇਲਾ ਜਿਤੁ ਦਰਸਨੁ ਕਰਣਾ' ॥
ਆਦਿਕ ਸਬਦ ਇਸ ਚਾਉ ਤੇ ਪਿਆਰ ਨਾਲ ਪੜ੍ਹਨੇ ਕਿ ਸੁਣਨ
ਵਾਲਿਆਂ ਦੇ ਨੇਤ੍ਰ ਪ੍ਰੇਮ ਤੇ ਚਾਉ ਨਾਲ ਰਸਭਿੰਨੜੇ ਹੋ ਜਾਣੇ ।
ਸੁਣੀਂਦਾ ਹੈ ਕਿ ਨਿਸਲ ਹੋਕੇ ਲੱਤਾਂ ਪਸਾਰਕੇ ਭਾਈ ਸਾਹਿਬ ਕਦੇ ਹੀ
ਸੁੱਤੇ ਹੋਣਗੇ । ਇਸੇ ਤਰ੍ਹਾਂ ਹਜ਼ੂਰੀ ਬੈਠਿਆਂ ਹੀ ਨੀਂਦ ਕਰ ਲੈਣੀ ।
ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਉਸ ਵੇਲੇ ਦਾ
ਉਹਨਾਂ ਦੇ ਚਿਹਰੇ ਦਾ ਚਮਕਾਉ ਤੇ ਮੰਗਲ ਡਾਢਾ ਸੁਖਦਾਈ ਹੁੰਦਾ ਸੀ।

੬. ਜੀਵਨ ਵਾਕਿਆਤ:-

ਅੰਮ੍ਰਿਤ ਵੇਲੇ ਦੇ ਦੀਵਾਨ, ਕੀਰਤਨ, ਤੇ ਸਮੇਂ ਸਮੇਂ ਸਿਰ ਦੀ
ਮਿਰਯਾਦਾ ਆਦਿ ਤੌਧਰਮਸਾਲਾ ਵਿਚ ਜਾਰੀ ਸੀ, ਪਰ ਦਿਨ ਕਿਵੇਂ
ਬੀਤਦਾ ਹੈ ? ਛਿਨ ਛਿਨ ਕੀਕੂੰ ਲੰਘਦੀ ਹੈ ? ਕਿਉਂਕਿ ਆਤਮ ਜੀਵਨ
ਇਕ ਜੀਵਨ ਹੈ । ਜੀਵਨ ਲਗਾਤਾਰੀ ਸ਼ੈ ਹੈ, ਲਗਾਤਾਰੀ ਰੋ ਆਪ ਦੀ
ਸਿਮਰਨ ਦੀ ਜਾਰੀ ਹੈ, ਪਰ ਗੁਰੂ-ਪ੍ਰੇਮ ਇਤਨਾ ਹੈ ਕਿ ਆਪ ਦਾ ਅਕ-
ਸਰ ਵੇਰ ਬੇਖਬਰੀ ਜਾਪ ਯਾ ਇਉਂ ਕਹੋ ਕਿ ਦੂਸਰਿਆਂ ਨੂੰ ਸੁਣਨ ਵਾਲਾ
ਜਪ 'ਪੰਨ ਗੁਰੂ ਨਾਨਕ' ਦਾ ਹੁੰਦਾ ਹੈ । ਅਸਲ ਗੱਲ ਇਹ ਹੈ ਕਿ 'ਗੁਰੂ
ਨਾਨਕ' ਵਿਚ ਆਪ ਦਾ ਪ੍ਰੇਮ ਲਿਵ ਹੋ ਚੁਕਾ ਸੀ। ਸਿਵਾਏ ਪ੍ਰੇਮਾ ਭਗਤੀ
ਦੇ ਆਪ ਤੋਂ ਕੋਈ ਆਚਾਰ ਨਹੀਂ ਸੀ ਪ੍ਰਗਟ ਹੁੰਦਾ। 'ਗੁਰੂ ਨਾਨਕ ਪ੍ਰੇਮ'
ਨੂੰ ਜ਼ਰਾ ਕੁ ਪ੍ਰਗਟ ਕਰਨੇ ਵਾਲਾ ਇਕ ਵਾਕਿਆ ਆਪ ਦੇ ਜੀਵਨ
ਦਾ ਬੜਾ ਸੁਆਦਲਾ ਤੇ ਸਿਖਯਾ ਦਾਇਕ ਇਉਂ ਦਾ ਹੈ:-

੧.

ਇਕ ਸਾਧੂ ਨਵਾਂ ਨਵਾਂ ਵੇਦਾਂਤ ਪੜ੍ਹਕੇ ਅਰ ਵੇਦਾਂਤ ਦੀ ਵਯਾਖਯਾ-
ਜੋ ਮਨ ਬੁੱਧੀ ਨੂੰ ਤਿੱਖਿਆਂ ਕਰਨ ਮਾਤ੍ਰ ਸੀ-ਪੜ੍ਹ ਸੁਣਕੇ ਕਾਂਸ਼ੀ ਤੇ
ਰਿਖੀਕੇਸ਼ ਤੋਂ ਆਇਆ ਸੀ । ਉਸ ਨੇ ਬਹੁਤ ਲੋਕਾਂ ਤੋਂ ਸੰਤ ਰਾਮਕਿਸ਼ਨ

ਜੀ ਦੀ ਮਹਿਮਾਂ ਸੁਣੀ ਹੋਈ ਸੀ ਤੇ ਅਸਚਰਜ ਹੋਇਆ ਕਰਦਾ ਸੀ ਕਿ ਜੇ ਸੰਤ ਸ਼ਾਸਤ੍ਰ ਨਹੀਂ ਪੜ੍ਹੇ ਓਹ ਕੀਕੂੰ ਇੰਨੇ ਪ੍ਰਸਿੱਧ ਹਨ ਤੇ ਲੋਕਾਂ ਵਿਚ ਯੋਗੀ ਰਾਜ ਤੇ ਗਿਆਨਵਾਨ ਕਹਿਕੇ ਸਤਿਕਾਰੇ ਜਾਂਦੇ ਹਨ । ਉਸਨੂੰ ਪਤਾ ਨਹੀਂ ਸੀ ਕਿ ਕਰਨੀ ਵਾਲੇ ਆਪਾ ਲਖਾਇਆ ਨਹੀਂ ਕਰਦੇ । ਇਹ ਹੈਰਾਨੀ ਉਸ ਨੂੰ ਸੰਤਾਂ ਪਾਸ ਲੈ ਆਈ । ਸੰਤ ਉਸ ਵੇਲੇ ਧਰਮਸਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥੇ ਟੇਕ ਰਹੇ ਸਨ ਤੇ ਕਿਸੇ ਪ੍ਰੇਮ ਵਿਚ ਉਚਾਰ ਰਹੇ ਸੇ 'ਧੰਨ ਗੁਰੂ ਨਾਨਕ, ਮੈਂ ਮੂਰਖ, ਮੈਂ ਮੂਰਖ, ਮੈਂ ਮੂਰਖ ਕੀ ਕੇਤਕ ਬਾਤ ਹੈ ਕੇਟਿ ਪਰਾਧੀ ਤਰਿਆ ਰੇ।.....' ਇਹ ਉਚਾਰਦੇ ਇਸ ਧੁਨਿ ਵਿਚ ਸੰਤ ਆਪਣੇ ਆਪ ਵਿਚ ਮਗਨ ਹੋ ਰਹੇ ਸਨ । ਵੇਦਾਂਤੀ ਪਾਸ ਆਕੇ ਬੈਠ ਗਿਆ ਤੇ ਕਿੰਨਾਂ ਚਿਰ ਉਨ੍ਹਾਂ ਦਾ ਪ੍ਰੇਮ-ਉਚਾਰ ਸੁਣਦਾ ਰਿਹਾ। ਮਨਦਾ ਗਿਆਨੀ, ਪਰ ਅਨੁਭਵ ਤੋਂ ਕੋਰਾ ਵੇਦਾਂਤੀ ਸੋਚਣ ਲਗਾ ਕਿ ਚੰਗੇ ਤਾਂ ਹੋਸਣ ਭਾਈ ਜੀ, ਪਰ ਅਜੇ ਉਪਾਸਨਾਂ ਵਿਚ ਹਨ, ਇਨ੍ਹਾਂ ਨੂੰ ਗਿਆਨ ਦੀ ਸੋਝੀ ਅਜੇ ਨਹੀਂ ਪਈ ਤੇ ਗਿਆਨ ਬਿਨਾਂ ਮੁਕਤੀ ਨਹੀਂ ਚਾਹੇ ਕੋਈ ਕਿਤਨੀ ਉਪਾਸਨਾ ਕਰੇ। ਉਪਾਸਨਾ ਤਾਂ ਦੁਈ ਵਿਚ ਹੀ ਹੁੰਦੀ ਹੈ ਨਾ, ਜਦੋਂ ਆਤਮਾ ਹੈ ਹੀ ਬ੍ਰਹਮ ਤਾਂ ਕਿਸ ਦੀ ਉਪਾਸਨਾ ? ਫਿਰ ਉਸ ਦੇ ਮੂੰਹੋਂ ਨਿਕਲਿਆ:—'ਇਨ੍ਹਾਂ ਨੂੰ ਗਿਆਨ ਪ੍ਰਾਪਤ ਨਹੀਂ ਦਿਸਦਾ, ਇਨ੍ਹਾਂ ਨੂੰ ਜਨਮ ਪਾਉਣਾ ਪਵੇਗਾ।' ਇਹ ਬਲੇਲ ਸੰਤਾਂ ਦੇ ਕੰਨੀਂ ਪੈ ਗਈ ਤਾਂ ਆਪ ਸਿਰ ਚਾਕੇ ਉਸ ਵਲ ਤੱਕੇ ਤੇ ਬੋਲੇ:—

“ਤੇਰਾ ਜਨਮ ਹੁੰਦਾ ਏ ਭੜ੍ਹਾ, ਭੜ੍ਹਾ ਹੁੰਦਾ ਏ ਤੇਰਾ ਗਿਆਨ, ਰਖ ਕੋਲ ਇਸ ਗਿਆਨ ਨੂੰ, ਅਸੀਂ ਹਾਂ ਕੁੱਤੇ ਗੁਰੂ ਨਾਨਕ ਦੇ, ਹਾਂ ਗੁਰੂ ਨਾਨਕ ਦੇ ਦਰ ਦੇ ਕੁੱਤਿਆਂ ਦੇ ਕੁੱਤੇ ਬਣਾਂਗੇ, ਪਰ ਗੁਰੂ ਨਾਨਕ ਦਾ ਦਰ ਨਹੀਂ ਛੱਡਾਂਗੇ । ਗੁਰੂ ਨਾਨਕ ਦੇ ਕੁੱਤਿਆਂ ਦੇ ਕੁੱਤੇ ਬਣਨਾ ਕੋਈ ਘੱਟ ਪਦਵੀ ਹੈ ? ਕੋਈ ਮਾਨ ਕਰਨ ਦੀ ਗੱਲ ਹੈ ? ਔਹ ਵੇਖ ਰੁੜ੍ਹਿਆ ਜਾਂਦਾ ਏ ਤੇਰਾ ਗਿਆਨ ਜੇਹਲਮਾਂ ਵਿਚ, ਔਹ ਵੇਖ ਰੁੜ੍ਹਿਆ ਜਾਂਦਾ ਏ ਅਸੀਂ ਹਾਂ ਗੁਰੂ ਨਾਨਕ ਦੇ, ਗੁਰੂ ਨਾਨਕ ਦੇ, ਧੰਨ ਗੁਰੂ ਨਾਨਕ ਦੇ ਧੰਨ ਗੁਰੂ ਨਾਨਕ ਦੇ !!”

ਇਹ ਕਹਿੰਦੇ ਨੈਣ ਭਰ ਆਏ ਤੇ ਆਪ ਮਗਨ ਹੋ ਗਏ ਉਸੇ ਪ੍ਰੇਮ ਰਸ ਵਿਚ । ਤਦ ਵੇਦਾਂਤੀ ਅਸਚਰਜ ਰਹਿ ਗਿਆ ਤੇ ਇਸ ਤਰ੍ਹਾਂ ਉਸ ਪਰ ਕੋਈ ਐਸਾ ਪ੍ਰਭਾਉ ਪਿਆ ਕਿ ਚਰਨਾਂ ਤੇ ਢਹਿ ਪਿਆ ਤੇ ਬੋਲਿਆ: “ਕਿਵੇਂ ਗਿਆਨਵਾਨ ਅਗਿਆਨੀਆਂ ਦਾ ਬੀ ਕਰੋ ਪਾਰ ਉਤਾਰਾ” ਤਾਂ ਆਪ ਨੇ ਸਮਝਾਇਆਂ—ਹਾਂ, ਉਹ ਸਮਝ ਦਿਤੀ ਜੋ ਗੁਰੂ ਬਾਬੇ ਨੇ ਜਪੁਜੀ ਵਿਚ ਬਖਸ਼ੀ ਹੈ:—

‘ਇਕਦੁ ਜੀਭੋ ਲਖ ਹੋਹਿ ਲਖ ਹੋਵਹਿ ਲਖਵੀਸ ॥’

ਆਪ ਦੀ ਕਮਾਈ, ਪ੍ਰੇਮ ਤੇ ਅਰੂੜ ਅਵਸਥਾ ਵੇਖਕੇ ਇਹ ਪੜ੍ਹਿਆ ਸੱਜਣ ਕਾਇਲ ਹੋਗਿਆ ਤੇ ਧੰਨਤਾ ਕਰਦਾ ਗਿਆ ਕਿ ਸਫਲ ਗਿਆਨੀ ਏਹ ਹਨ ।

੨.

ਇਕ ਦਿਨ ਆਪ ਇਸੀਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਅੱਗੇ ਬੈਠੇ ਕੈਂਸੀਆਂ ਦੀ ਮਿੱਠੀ ਮਿੱਠੀ ਮੱਧਮ ਮੱਧਮ ਟੁਣਕਾਰ ਕਰ ਰਹੇ ਸਨ ਤੇ ‘ਧੰਨ ਗੁਰ ਨਾਨਕ’ ਦੀ ਮਿੱਠੀ ਗੁੰਜਾਰ ਲਾ ਰਹੇ ਸਨ ਕਿ ਇਕ ਸੱਜਣ ‘ਉਸ਼ਨਾਕ ਰਾਇ’ ਨਾਮ ਵਾਲੇ ਇਸ਼ਨਾਨ ਕਰਕ ਧਰਮ-ਸਾਲੇ ਆਏ, ਸ੍ਰੀਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਕੇ ਉੱਚੀ ਉੱਚੀ ‘ਰਾਧੇ ਕ੍ਰਿਸ਼ਨ, ਰਾਧੇ ਕ੍ਰਿਸ਼ਨ’ ਉਚਾਰਨ ਲੱਗ ਪਏ । ਭਾਈ ਸਾਹਿਬ ਆਪਣੇ ਰੰਗ ਵਿਚ ਮਸਤ ਸਨ, ਉਸ਼ਨਾਕ ਰਾਇ ਦੇ ਆਵਾਜ਼ੇ ਦਾ ਪਤਾ ਬੀ ਨਹੀਂ ਲੱਗਾ । ਉਸ਼ਨਾਕ ਰਾਇ ਨੇ ਅੱਗੇ ਹੋਕੇ ਸੰਤਾਂ ਦੇ ਕੰਨਾਂ ਵਿਚ ‘ਰਾਧੇ ਕ੍ਰਿਸ਼ਨ, ਰਾਧੇ ਕ੍ਰਿਸ਼ਨ’ ਉਚਾਰਿਆ । ਸੰਤ ਉਠਕੇ ਪਰੇ ਜਾ ਬੈਠੇ ਤੇ ਉਸੇ ਤਰ੍ਹਾਂ ਆਪਣੇ ਸਿਮਰਨ ਵਿਚ ਲਗ ਪਏ । ਉਸ਼ਨਾਕ ਰਾਇ ਨੇ ਉਥੇ ਬੀ ਜਾਕੇ ਉਨ੍ਹਾਂ ਦੇ ਕੰਨਾਂ ਵਿਚ ਇਹੋ ਅਵਾਜ਼ਾ ਦਿੱਤਾ । ਆਪ ਫਿਰ ਉਠਕੇ ਪਰੇ ਜਾ ਬੈਠੇ ਤੇ ਆਪਣੇ ਪਿਆਰੇ ਦੇ ਕੀਰਤਨ ਵਿਚ ਲੱਗ ਪਏ । ਉਸ਼ਨਾਕ ਰਾਇ ਨੇ ਐਉਂ ਚਾਰ ਪੰਜ ਵੇਰੀ ਕੀਤਾ, ਆਪ ਬਸ ਉਠਕੇ ਜ਼ਰਾ ਪਰੇ ਜਾ ਬੈਠਦੇ, ਆਖਰ ਉਸ਼ਨਾਕ ਰਾਇ ਨੇ ਉੱਚੀ ਜਿਹੀ ਕਿਹਾ, ‘ਮਹਾਰਾਜ ਤੁਸੀਂ ਸਮਝਦੇ ਹੋ ਤੁਹਾਨੂੰ ਵਿਤਕਰਾ ਕਿਉਂ ਹੈ ?

ਰਾਧਾ ਕ੍ਰਿਸ਼ਨ ਮਾੜਾ ਹੈ ਧੰਨ ਗੁਰੂ ਨਾਨਕ ਚੰਗਾ ਹੈ ?

ਤਦ ਭਾਈ ਜੀ ਨੇ ਪਰਤਕੇ ਡਿੱਠਾ ਤੇ ਕੁਛ ਸਮਝਾਇਆ ਜਿਸ ਦਾ ਭਾਵ ਇਸ ਪ੍ਰਕਾਰ ਦਾ ਸੀ 'ਨਾਮ ਭਾਈ ਕਿਉਂ ਕਿਸੇ ਦਾ ਮਾੜਾ ਹੈ, ਪਰ ਜਿਸ ਦਾ ਰਾਜ ਉਸ ਦਾ ਤੇਜ, ਉਸ ਦਾ ਸਿੱਕਾ ਤੇ ਸਿੱਕੇ ਤੇ ਨਾਮ। ਜ਼ਰਾ ਮਨ ਜੋੜਕੇ ਬੈਠ, ਉਡਾਰੀ ਲਾ ਅਰਸ਼ਾਂ ਵਿਚ, ਤੱਕ, ਦੇਖ ਆਤਮ ਮੰਡਲਾਂ ਵਿਚ ਰਾਜ ਗੁਰੂ ਨਾਨਕ ਦਾ ਹੈ, ਆਤਮ ਮੰਡਲਾਂ ਦੇ ਰਾਜੇ ਦੀ ਦੋਹੀਂ ਦੇ ਰਹੇ ਹਾਂ।' ਇਸ ਤਰ੍ਹਾਂ ਦੇ ਵਾਕ ਕਰਕੇ ਆਪ ਫੇਰ ਆਪਣੀ ਉਸੇ ਧੁਨਿ ਵਿਚ ਮਸਤ ਹੋ ਗਏ* ।

ਭਜਨ ਬੰਦਗੀ ਆਚਰਣ ਸੁਆਰਨ ਦੇ ਸਿਵਾ ਅੱਡਣਸ਼ਾਹੀ ਡੇਰਿਆਂ ਵਿਚ ਪਰੋਪਕਾਰ ਦਾ ਸਾਮਾਨ ਬੀ ਚੋਖਾ ਰਹਿੰਦਾ ਸੀ। ਭਾਈ ਕਨ੍ਹਯਾ ਜੀ ਇਸ ਸੰਪ੍ਰਦਾ ਦੇ ਵੱਡੇ ਸ੍ਰੀ ਦਸਮ ਪਾਤਸ਼ਾਹ ਜੀ ਦੇ ਸਮੇਂ ਸੰਗਤਾਂ ਨੂੰ ਜਲ ਛਕਾਇਆ ਕਰਦੇ ਸਨ। ਖ਼ਾਲ ਪੈਂਦਾ ਹੈ ਕਿ ਤਦ ਤੋਂ ਹੀ ਜ਼ਖਮਾਂ ਤੇ ਮੱਲ੍ਹਮ ਲਾਉਣ ਦਾ ਕੰਮ ਬੀ ਆਪ ਦੇ ਹਿੱਸੇ ਸੀ। ਉਸ ਮੂਜਬ ਹੁਣ ਤਕ ਗੰਦੇ ਬਰੋਜ਼ੇ ਦੀ ਮੱਲ੍ਹਮ ਅੱਡਣਸ਼ਾਹੀ ਡੇਰਿਆਂ ਵਿਚ ਲੋੜਵੰਦਾਂ ਨੂੰ ਮੁਫਤ ਮਿਲਦੀ ਆਈ ਹੈ। ਲੰਗਰ ਤਾਂ ਚਲਦਾ ਹੀ ਸੀ, ਅਕਸਰ ਟਿਕਾਣਿਆਂ ਵਿਚ ਲੰਗਰ ਤੋਂ ਮਗਰੋਂ ਬੀ ਗਰੀਬ ਗੁਰਬੇ, ਬਾਲ, ਬੁੱਢੇ ਤੇ ਬੁੱਖੇ ਆਏ ਗਏ ਨੂੰ ਟੁੱਕਰ ਮਿਲਦਾ ਰਹਿੰਦਾ ਸੀ। ਇਸੇ ਤਰ੍ਹਾਂ 'ਸਤ ਗਿਲੋ', 'ਅੱਖਾਂ ਦਾ ਲੇਪ', 'ਹਾਜ਼ਮੇ ਦੀਆਂ ਗੋਲੀਆਂ' ਆਦਿ ਦਵਾਈਆਂ ਦਾ ਟਿਕਾਣਾ ਬੀ ਧਰਮਸਾਲ ਹੁੰਦੀ ਸੀ। ਗਿਰਾਂ ਦੇ ਬੱਚੇ ਬੀ ਗੁਰਮੁਖੀ ਵਿਦਯਾ ਇਥੇ ਹੀ ਪਾਉਂਦੇ ਸਨ। ਇਨ੍ਹਾਂ ਪਰੋਪਕਾਰਾਂ ਦੇ ਨਾਲ ਅਕਸਰ ਧਰਮਸਾਲ ਟਿਕਾਣੇ ਨਵੇਂ ਪੁਆਣੇ, ਖੂਹ ਤਲਾ ਲੁਆਉਣੇ ਆਦਿਕ ਸੇਵਾ ਬੀ ਹੁੰਦੀਆਂ ਸਨ।

*ਮੁਕਾਬਲਾ ਕਰੋ ਭਾਈ ਸ਼ੰਕਰ ਦਿਆਲ ਫੈਜ਼ਾਬਾਦੀ ਦੇ ਜਪੁਜੀ ਦੇ ਟੀਕੇ ਦੇ ਦੀਬਾਚੇ ਦਾ, ਜਿਸ ਵਿਚ ਆਪ ਨੇ ਸਾਰੇ ਪੈਕੰਬਰਾਂ ਤੇ ਅਵਤਾਰਾਂ ਨੂੰ 'ਗੁਰੂ ਜਯੋਤੀ' ਦੇ ਤਾਬੇ ਸਾਬਤ ਕੀਤਾ ਹੈ।

ਭਾਈ ਰਾਮ ਕਿਸ਼ਨ ਜੀ ਨੂੰ ਬੀ ਐਸੇ ਸਮੇਂ ਆਉਂਦੇ ਸਨ ਤੇ ਆਪ ਆਪਣੇ ਭਜਨਾਨੰਦ ਵਿਚ ਮਗਨ ਰਹਿੰਦੇ ਹੋਏ ਬੀ ਉਪਕਾਰ ਸੇਵਾ ਵਲੋਂ ਕਦੇ ਅਵੇਸਲੇ ਨਹੀਂ ਸਨ ਹੁੰਦੇ। ਇਕ ਵੇਰ ਆਕਲਸ਼ਾਹ ਨਾਮੇ ਪਿੰਡ ਦੇ ਹਿੰਦੂ ਸਿਖਾਂ ਨੇ ਬੇਨਤੀ ਕੀਤੀ ਕਿ ਸਾਡੇ ਪਿੰਡ ਖੂਹ ਲਗਾਵਣ ਦੀ ਕ੍ਰਿਪਾਲਤਾ ਕਰੋ। ਆਕਲਸ਼ਾਹ ਪਿੰਡ ਸ਼ਾਹਪੁਰੋਂ ਕੋਹ ਦੀ ਵਾਟ ਤੇ ਹੈ। ਪਿੰਡ ਵਿਚ ਖੂਹ ਤਾਂ ਹੋਸੀ, ਪਰ ਮੁਸਲਮਾਨਾਂ ਦਾ ਹੋਣ ਕਰਕੇ ਕੁਛ ਤੰਗੀ ਪ੍ਰਤੀਤ ਹੁੰਦੀ ਰਹਿੰਦੀ ਸੀ। ਉਪਕਾਰ ਸਮਝਕੇ ਅਗਲੇ ਦਿਨ ਆਪ ਸਵੇਰੇ ਫਿਰਦੇ ਤੁਰਦੇ ਪਿੰਡ ਅੱਪੜ ਗਏ, ਸੰਗਤ ਇਕੱਤ੍ਰ ਹੋ ਗਈ ਤੇ ਆਪ ਦਾ ਬੜਾ ਸਨਮਾਨ ਕੀਤਾ ਗਿਆ। ਆਪ ਦੇ ਭਜਨ ਵਾਲੇ ਸਰੀਰ ਦੀ ਬਰਕਤ ਨਾਲ ਮਾਇਆ ਬੀ ਇਕੱਤ੍ਰ ਹੋ ਗਈ। ਜਦ ਭਾਈ ਸਾਹਿਬ ਖੂਹ ਦਾ ਟੱਕ ਲਗਾਵਣ ਲਈ ਤਿਆਰ ਹੋਏ ਤਾਂ ਪਿੰਡ ਦਾ ਇਕ ਨੰਬਰਦਾਰ ਆ ਗਿਆ ਤੇ ਆਖਣ ਲੱਗਾ ਕਿ ਮੈਂ ਤਾਂ ਖੂਹ ਇਥੇ ਨਹੀਂ ਲੱਗਣ ਦੇਣਾ, ਜ਼ਮੀਨਾਂ ਦੇ ਮਾਲਕ ਅਸੀਂ ਹਾਂ, ਇਨ੍ਹਾਂ ਲੋਕਾਂ ਦਾ ਕੋਈ ਹੱਕ ਨਹੀਂ ਕਿ ਖੂਹ ਲਾਉਣ।

ਭਾਈ ਸਾਹਿਬ ਜੀ ਨੇ ਕਿਹਾ, “ਭਾਈ, ਇਹ ਉਪਕਾਰ ਦਾ ਕੰਮ ਹੈ ਤੇ ਜਲ ਰੱਬੀ ਦਾਤ ਹੈ, ਭਲੇ ਕੰਮ ਵਿਚ ਰੋੜਾਅਟਕਾਉਣਾ ਠੀਕ ਨਹੀਂ, ਤੁਸੀਂ ਖੁਸ਼ੀ ਖੁਸ਼ੀ ਖੂਹ ਲੱਗਣ ਵਿਓ ਤੇ ਗੁਰੂ ਦੀਆਂ ਖੁਸ਼ੀਆਂ ਲਵੋ।” ਪਰ ਉਸ ਹੰਕਾਰੀ ਨੇ ਇਕ ਨਾ ਮੰਨੀ ਤੇ ਆਪਣਾ ਜ਼ੋਰ ਡਰ ਦਸਣ ਲਗਾ। ਤਾਂ ਸੰਤਾਂ ਨੇ ਉਚਾਰਿਆ, “ਭਾਈ ! ਅਸੀਂ ਫਕੀਰ ਹਾਂ ਸਾਈਂ ਦੇ, ਸਾਈਂ ਦੇ ਰਾਹ ਦਾ ਦਰ ਨੀਵਾਂ ਹੈ, ਅਸਾਂ ਨੀਉਂ ਚੱਲਣਾ ਹੈ, ਪਰ ਏਥੇ ਨਾ ਕੇਵਲ ਖੂਹ ਲਗਣਾ ਹੈ ਸਗੋਂ ਧਰਮਸਾਲ ਬਣਨੀ ਹੈ, ਇਹ ਗਲ ਅਟੱਲ ਹੈ, ਤੂੰ ਜਾਹ ਸੋਚ ਲੈ ਤੇ ਅਟਕ ਨਾ ਪਾ। ਗੁਰੂ ਨਾਨਕ ਨੇ ਇਹ ਕਾਰਜ ਆਪ ਜ਼ਰੂਰ ਸੰਵਾਰਨਾ ਹੈ ਤੇ ਜ਼ਰੂਰ ਸੰਵਾਰਨਾ ਹੈ, ਤੂੰ ਵਿਘਨਕਾਰੀ ਨਾ ਹੋ, ਜੇ ਹੋਵੇਂਗਾ ਤਾਂ ਬੀ ਕਾਰਜ ਨਹੀਂ ਓ ਰੁਕਣਾ। ਇਹ ‘ਧੰਨ ਗੁਰੂ ਨਾਨਕ’ ਨੇ ਰੰਗ ਲਾਉਣਾ ਹੈ ਜ਼ਰੂਰ”। ਪਰ ਨੰਬਰਦਾਰ ਨਾ ਮੰਨਿਆ ਤੇ ਟੁਰ ਗਿਆ ਤੇ ਪਿੰਡ ਦੇ ਲੋਕ ਬੀ

ਨਿਮੋੜਾਣ ਹੋਕੇ ਰਹਿ ਗਏ ।

ਸੰਤਾਂ ਦੇ ਜਾਣ ਮਗਰੋਂ ਨੰਬਰਦਾਰ ਦੇ ਪੇਟ ਵਿਚ ਸੂਲ ਹੋ ਪਿਆ । ਦਾਰੂ ਦਰਮਲ ਖਾਧੇ, ਪਰ ਕੁਛ ਨਾ ਬਣਿਆ, ਸੂਲ ਪੈਰੋ ਪੈਰ ਵਧਦਾ ਗਿਆ । ਅੰਤ ਜਦ ਡਿੱਠੋਸੁ ਕਿ ਇਹ ਤਾਂ ਦੁਖ ਬਹੁਤ ਡਾਢਾ ਹੈ ਤਾਂ ਮੰਜੇ ਤੇ ਪਿਆ ਹੀ ਮੰਜਾ ਚੁਕਵਾਕੇ ਸੰਤਾਂ ਪਾਸ ਆਇਆ ਤੇ ਆਖਣ ਲਗਾ—ਹੇ ਫਕੀਰ ਸਾਈਂ ! ਅੱਲਾ ਦੇ ਵਾਸਤੇ ਮੇਰਾ ਸੂਲ ਵੱਲ ਕਰ, ਤੂੰ ਖੂਹ ਬੀ ਲਾ ਧਰਮਸਾਲ ਬੀ ਪਾ ।

ਸੰਤਾਂ ਨੂੰ ਦਇਆ ਆਈ, ਗੁਰਦਵਾਰੇ ਦੀ ਚਰਨ ਧੂੜਿ ਦਿਤੀ ਤੇ ਕਿਹਾ, 'ਇਹ ਹਈ ਦਾਰੂ, ਗੁਰੂ ਨਾਨਕ ਮਿਹਰ ਕਰੇ ।' ਥੋੜ੍ਹੇ ਚਿਰ ਵਿਚ ਦਰਦ ਦੂਰ ਹੋ ਗਿਆ ਤੇ ਨੰਬਰਦਾਰ ਪੈਰੀਂ ਪਿਆ, ਚਰਨ ਚੁੰਮਿਓ ਸੁ ਤੇ ਦਿਨ ਚੜ੍ਹੇ ਟੱਕ ਲਾਉਣ ਵਿਚ ਸਹਾਈ ਬਣਿਆ । ਟੱਕ ਲਗ ਗਿਆ, ਖੂਹ ਖੱਟਿਆ ਗਿਆ, ਖੂਹ ਬਣ ਗਿਆ, ਧਰਮਸਾਲ ਦੀ ਨੀਂਹ ਧਰੀ ਗਈ ਤੇ ਉਸਰ ਗਈ । ਭਾਈ ਸਾਹਿਬ ਹੁਣ ਪੁਲੋਕ ਵੱਸਦੇ ਹਨ, ਪਰ ਖੂਹੀ ਲਗੀ ਹੋਈ ਹੈ, ਧਰਮਸਾਲ ਬਣੀ ਹੋਈ ਹੈ ਤੇ ਦੋਵੇਂ ਸ਼ੈਲੀਆਂ ਉਨ੍ਹਾਂ ਦੇ ਸੁਹਣੇ ਤੇ ਪਵਿਤ੍ਰ ਹਥਾਂ ਦੀ ਯਾਦਗਾਰ ਸਹੀ ਸਲਾਮਤ ਕਾਇਮ ਹਨ ਤੇ ਪ੍ਰਾਣੀ ਮਾਤ੍ਰ ਨੂੰ ਸੁਖ ਦੇ ਰਹੀਆਂ ਹਨ ।

ਇਸ ਪ੍ਰਸੰਗ ਵਿਚੋਂ ਇਹ ਗਲ ਸਮਝ ਲੈਣ ਵਾਲੀ ਹੈ ਕਿ ਭਾਈ ਸਾਹਿਬ ਜੀ ਦੇ ਨਿਰਮਲ ਹਿਰਦੇ ਨੇ ਨੰਬਰਦਾਰ ਦਾ ਬੁਰਾ ਨਹੀਂ ਚਿਤਵਿਆ ਸੀ । ਆਪ ਦੇ ਉਨਮਨੀ ਅਵਸਥਾ ਵਾਲੇ ਮਨ ਦੀ ਟੇਕ ਗੁਰ ਪਰ ਅਹਿੱਲ ਸੀ ਕਿ ਉਹ ਜ਼ਰੂਰ ਕਾਰਜ ਰਾਸ ਕਰੇਗਾ । ਨੰਬਰਦਾਰ ਨੂੰ ਪੀੜਾ ਉਸ ਦੇ ਮੰਦੇ ਕਰਮਾਂ ਦਾ ਫਲ ਸੀ:—“ਮੰਦੇ ਅਮਲ ਕਰੇ-ਦਿਆ ਏਹ ਸਜਾਇ ਤਿਨਾਹ ।” ਨਾ ਭਾਈ ਸਾਹਿਬ ਕਰਾਮਾਤ ਦੱਸਣ ਦਾ ਗੁਰ ਸਿੱਖੀ ਅਸੂਲ ਮੂਜਬ ਸ਼ੌਂਕ ਰਖਦੇ ਸਨ ਨਾ ਦਮ ਮਾਰਦੇ ਸਨ, ਪਰ 'ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ' ਦੇ ਅਸੂਲ ਮੂਜਬ ਉਹਨਾਂ ਦੇ ਨਿਰਵੈਰ ਹਿਰਦੇ ਦੇ ਪਰਉਪਕਾਰ ਦੇ ਕਾਰਜ ਕਰਤਾਰੋਂ ਸੰਵਰਦੇ ਸਨ ।

ਇਸੀ ਤਰ੍ਹਾਂ ਇਕ ਦਿਨ ਇਕ ਤਸੀਲਦਾਰ ਧਰਮਸਾਲੋਂ ਲੰਘਿਆ ਤਾਂ ਉਸ ਨੇ ਕੀ ਡਿੱਠਾ ਕਿ ਧਰਮਸਾਲ ਦੇ ਬਾਹਰ ਡੰਗਰਾਂ ਦੇ ਪਾਣੀਪੀਣਦਾ ਚੁਬੱਚਾ ਕੱਚਾ ਹੈ ਜਿਸਵਿਚੋਂ ਕਦੇ ਪਾਣੀ ਬਾਹਰਨਿਕਲ ਜਾ ਕੇ ਚਿਕੜ ਹੋ ਜਾਂਦਾ ਹੈ। ਇਹ ਵੇਖਕੇ ਆਪ ਨੇ ਪੁੱਛਿਆ ਕਿ ਇਹ ਕੀ ਥਾਂ ਹੈ ? ਕਿਸੇ ਕਿਹਾ—ਧਰਮਸਾਲ ਹੈ। ਕਹਿਣ ਲਗਾ ਧਰਮਸਾਲ ਉਪਰ ਪੰਜ ਰੁਪਏ ਜੁਰਮਾਨਾ ਕਰਦਾ ਹਾਂ। ਅੱਗੋਂ ਨੂੰ ਚੁਬੱਚਾ ਪੱਕਾ ਬਣਾਓ। ਇਹ ਸੱਜਣ ਸਿਖ ਸੀ, ਪਿਛਲੇ ਪਿੰਡਾਂ ਵਿਚ ਇਸੇ ਤਰ੍ਹਾਂ ਸਫਾਈ ਦੇ ਕਾਰਨ ਲੋਕਾਂ ਨੂੰ ਸਮਝਾਉਂਦਾ ਧਮਕਾਉਂਦਾ ਤੇ ਯੋਗ ਜੁਰਮਾਨੇ ਕਰਦਾ ਆ ਰਿਹਾ ਸੀ। ਇਥੇ ਬੀ ਚਿਕੜ ਦੇਖਕੇ ਤੇ ਇਸ ਖਿਆਲ ਤੇ ਕਿ ਕੋਈ ਇਹ ਨਾ ਸਮਝੇ ਕਿ ਮੈਂ ਇਕ ਸਿਖ ਸਾਧੂ ਦੀ ਰਿਐਤ ਕੀਤੀ ਹੈ, ਜੁਰਮਾਨਾ ਕਰ ਦਿਤਾ। ਥੋੜ੍ਹੀ ਦੇਰ ਮਗਰੋਂ ਚਪੜਾਸੀ ਜੁਰਮਾਨਾ ਲੈਣ ਆ ਗਿਆ ਤਾਂ ਭਾਈ ਲੁੜੀਂਦੇ ਰਾਮ ਨੇ ਸੰਤਾਂ ਨੂੰ ਜਾ ਦੱਸਿਆ: 'ਸਾਹਿਬ ਜੀ ਤਸੀਲਦਾਰ ਧਰਮਸਾਲ ਉਪਰ ਪੰਜ ਰੁਪਏ ਚੱਟੀ ਲਾ ਗਿਆ ਹੈ ਤੇ ਹੁਕਮ ਦੇ ਗਿਆ ਹੈ ਕਿ ਚੁਬੱਚਾ ਪੱਕਾ ਕਰੋ ਤੇ ਚਪੜਾਸੀ ਰੁਪਏ ਲੈਣ ਲਈ ਆਇਆ ਹੈ।' ਭਾਈ ਸਾਹਿਬ ਸੁਣਕੇ ਬੋਲੇ 'ਧਰਮਸਾਲਾ ਉਪਰ ਚੱਟੀ ! ਇਹ ਚੱਟੀ ਅਸਾਂ ਉਪਰ ਹੋਸੀ। ਹੈਂ ! ਹਛਾ ਭਾਈ ਦਿਓ ਪੰਜ ਰੁਪਏ'। ਫੇਰ 'ਧੰਨ ਬਾਬਾ ਨਾਨਕ' 'ਧੰਨ ਬਾਬਾ ਨਾਨਕ' ਕਹਿੰਦੇ ਆਪ ਅੰਦਰ ਚਲੇ ਗਏ। ਭਾਈ ਲੁੜੀਂਦੇ ਰਾਮ ਨੇ ਪੰਜ ਰੁਪਏ ਦੇਕੇ ਚਪੜਾਸੀ ਟੋਰ ਦਿਤਾ।

ਹੁਣ ਭਾਣਾ ਕਰਤਾਰ ਦਾ ਇਹ ਵਰਤਿਆ ਕਿ ਤਸੀਲਦਾਰ ਨਾਲੇ ਦੇ ਪੁਲ ਕੋਲ ਘੋੜੇ ਤੋਂ ਡਿਗਕੇ ਟੋਏ ਵਿਚ ਜਾ ਪਿਆ ਤੇ ਗੋਡੇ ਦੀ ਛੂਣੀ ਦੀ ਹੱਡੀ ਜ਼ਰਬ ਖਾ ਗਈ, ਬੁਰੇ ਹਾਲ ਡੇਰੇ ਅੱਪੜਿਆ। ਜਿਹੜੇ ਲੋਕ ਦੇਖਣ ਗਏ ਸਭ ਨੇ ਆਖਿਆ ਕਿ ਆਪ ਨੇ ਗੁਰਦਵਾਰੇ ਦੀ ਬੇਅਦਬੀ ਕੀਤੀ ਹੈ ਤਾਂ ਆਪ ਨੂੰ ਇਹ ਸੱਟ ਲੱਗੀ ਹੈ। ਭਾਈ ਸਾਹਿਬ ਤਾਂ ਸਰਾਪ ਦੇਣ ਵਾਲੇ ਨਹੀਂ, ਪਰ ਗੁਰਦਵਾਰੇ ਦੀ ਬੇਅਦਬੀ ਦੇ ਵਾਕ ਸੁਣਕੇ

ਆਪ ਦੇ ਚਿਤ ਨੇ ਜ਼ਰੂਰ ਦੁੱਖ ਮੰਨਿਆ ਹੋਵੇ, ਕਿਉਂ ਜੋ ਆਪ ਡਾਢੇ ਗੁਰੂ-ਪ੍ਰੇਮੀ ਹਨ, ਕਰਨੀ ਵਾਲੇ ਤੇ ਕਣੀ ਵਾਲੇ ਮਹਾਂ ਪੁਰਖ ਹਨ। ਤਸੀਲਦਾਰ ਨੂੰ ਬੀ ਇਹ ਗਲ ਦਿਲ ਲੱਗੀ। ਫਿਰ ਆਪਣੇ ਆਪ ਨੂੰ ਕਿਸੇ ਤੋਂ ਚੁਕਵਾਕੇ ਧਰਮਸਾਲੇ ਹਾਜ਼ਰ ਹੋਇਆ, ਪਤਾਸੇ ਪ੍ਰਸ਼ਾਦਿ ੧੦) ਅਰਦਾਸ ਲਿਆਇਆ ਤੇ ਗੁਰੂ ਹਜ਼ੂਰ ਤਨਖਾਹ ਮੰਨੀ। ਤਦ ਸੰਤ ਰਾਮ ਕਿਸ਼ਨ ਜੀ ਨੇ ਅਰਦਾਸਾ ਸੋਧਿਆ ਤੇ ਗੁਰੂ ਕੇ ਹਜ਼ੂਰੋਂ ਬਖਸ਼ਵਾਇਆ। ਤਸੀਲਦਾਰ ਕੁਛ ਚਿਰ ਬਾਦ ਰਾਜੀ ਹੋ ਗਿਆ, ਚੁਬੱਚਾ ਉਸ ਨੇ ਸੱਦੇ ਗੁਰੂ ਸਿਖ ਵਾਂਗੂੰ ਆਪਣੇ ਖਰਚ ਤੇ ਪੱਕਾ ਕਰਵਾ ਦਿਤਾ ਤੇ ਜਿੰਨਾ ਚਿਰ ਸ਼ਾਹ ਪੁਰ ਰਿਹਾ ਹਰ ਸ਼ੁਕਰਵਾਰ ਪ੍ਰਸ਼ਾਦ ਲੈਕੇ ਗੁਰਦੁਆਰੇ ਹਾਜ਼ਰ ਹੁੰਦਾ ਤੇ ਕੀਰਤਨ ਸੁਣਦਾ ਰਿਹਾ। ਆਪ ਦਾ ਨਾਮ ਹਰੀ ਸਿੰਘ ਸੀ।

੫.

ਗਰਮੀ ਜ਼ੋਰਾਂ ਦੀ ਸੀ, ਅਜੇ ਮਦਾਨਾਂ ਵਿਚ ਮੀਂਹ ਨਹੀਂ ਸਨ ਪਾ ਕਿ ਪਹਾੜਾਂ ਵਿਚ ਕੜ ਪਾਟਵੇਂ ਮੀਂਹ ਵਸੇ। ਬੱਦਲਾਂ ਦੀ ਘਨਘੋ ਹੇਠਾਂ ਨੂੰ ਬੀ ਆਈ, ਪਰ ਮਦਾਨਾਂ ਵਿਚ ਅਜੇ ਏਹ ਵਸ ਨਹੀਂ ਸੇ ਕਿ ਪੰਜਾਬ ਦੇ ਦਰਯਾ ਚੜ੍ਹ ਗਏ। ਹੁਣ ਏਥੇ ਬੀ ਬਰਸਾਤ ਸ਼ੁਰੂ ਹੋ ਗਈ ਜੇਹਲਮ ਦਰਯਾ ਆਪਣੇ ਵਿਚ ਕਸ਼ਮੀਰ ਦਾ ਪਾਣੀ, ਇਸ ਦੇ ਪਿਛ ਤੇ ਉਦਾਲੇ ਤੇ ਦੂਰ ਦੂਰ ਦੇ ਪਰਬਤਾਂ ਦਾ ਪਾਣੀ, ਡਲੂ ਤੇ ਵੁੱਲਰ ਉਛਾਲੇ ਦਾ ਪਾਣੀ, ਕ੍ਰਿਸ਼ਨ ਗੰਗਾ ਤੇ ਕਾਗਾਨ ਨਦੀਆਂ ਤੇ ਅਨੇ ਪਰਬਤਾਂ ਦਾ ਪਾਣੀ ਲੈਕੇ ਵਹਿੰਦਾ ਚੜ੍ਹ ਪਿਆ ਤੇ ਰੁਖ ਸ਼ਾਹਪੁਰ ਸ਼ਹਿਰ ਨੂੰ ਢਾਹ ਲਾਣ ਵਲ ਹੋ ਪਿਆ। ਆਖਦੇ ਹਨ ਕਿ ਐਸੀ ਢਾਹ ਸੀ ਕਿ ਟਿੱਬੇ ਟਿੱਬੇ ਜਿੱਡੀ ਚਿੱਲ ਕੰਢਿਓਂ ਛੁੱਟ ਕੇ ਗੜੇਂ ਗੜੇਂ ਕਰਦੀ ਪ ਵਾਹ ਵਿਚ ਪੈਂਦੀ ਸੀ। ਸ਼ਹਿਰ ਦੇ ਲੋਕੀਂ ਭੈਭੀਤ ਹੋ ਗਏ। ਬਰ ਸਲਾਹ ਮਸ਼ਵਰੇ ਮਗਰੋਂ ਸਾਰੇ ਸ੍ਰੀ ਸੰਤ ਜੀ ਪਾਸ ਆਏ। ਜਿਸ ਸਮੇਂ ਤੋਂ ਅਸਾਂ ਹਾਲ ਸੁਣਿਆਂ ਸੀ ਉਹ ਦੱਸਦੇ ਸਨ ਕਿ ਦਰਯਾ ਦੇ ਚੜ੍ਹ ਤੇ ਢਾਹ ਲਾਉਣ ਦਾ ਹਾਲ ਸੁਣਕੇ ਭਾਈ ਰਾਮ ਕਿਸ਼ਨ ਜੀ, ਜੋ ਆਪ 'ਧੰਨ ਗੁਰੂ ਨਾਨਕ' ਦੀ ਧੁਨਿ ਵਿਚ ਮਗਨ ਬੈਠੇ ਸੇ, ਬੋਲੇ:-

‘ਜਿਧਰਿ ਰਬ ਰਜਾਇ ਵਹਣੁ ਤਿਦਾਉ ਗੰਉ ਕਰੇ ॥’

ਤੇ ਆਪਣੇ ਅੰਤਰ ਮੁਖ ਰੰਗ ਵਿਚ ਫਿਰ ਮਗਨ ਹੋ ਗਏ। ਫਿਰ ਕੋਈ ਪ੍ਰੇਮੀ ਸੱਜਣ ਬੋਲੇ: ਮਹਾਰਾਜ ! ਦਰਯਾ ਦਾ ਰੁਖ ਸ਼ਹਿਰ ਬੰਨੇ ਹੈ, ਗੁਰੂ ਕੇ ਸਿਖਾਂ ਦੇ ਤੇ ਸਿਸ਼ਟੀ ਦੇ ਘਰ ਹਨ, ਬਾਲ ਬੱਚੇ ਹਨ, ਸਾਰੀ ਸਿਸ਼ਟੀ ਨੂੰ ਕਸ਼ਟ ਹੋਵੇਗਾ। ਆਪ ਸੁਣਦੇ ਰਹੋ। ਫਿਰ ਪ੍ਰੇਮੀ ਬੋਲੇ—ਸਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਦੁਆਰਾ ਸ਼ਹਿਰ ਵਿਚ ਹੈ, ਦਰਿਆ ਦਾ ਰੁਖ ਏਧਰ ਨੂੰ ਹੈ, ਪਾਤਸ਼ਾਹ ! ਕੋਈ ਮਿਹਰ ਕਰੋ ? ਤਾਂ ਆਪ ਬੋਲੇ, ‘ਤਉ ਭੀ ਲੇਖਾ ਦੇਵਣਾ, ਤਉ ਭੀ ਲੇਖਾ ਦੇਵਣਾ, ਕੰਧੀ ਵਹਣ ਨ ਢਾਹਿ, ਕੰਧੀ ਵਹਣ ਨ ਢਾਹਿ। ਸਾਧ ਸੰਗਤ ਜੀ ! ਪ੍ਰਸ਼ਾਦ ਤਿਆਰ ਕਰੋ। ਚਲੋ ਗੁਰੂ ਚਰਨਾਂ ਵਿਚ ਅਰਦਾਸ ਕਰੀਏ। ਜਿਵੇਂ ਰਜਾ, ਰਜਾ, ਰਜਾ ! ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਤੇਰੀ ਰਜਾ।’

ਪ੍ਰਸ਼ਾਦ ਤਿਆਰ ਹੋ ਗਿਆ, ਆਪ ਕੀਰਤਨ ਕਰਦੇ ਉੱਠਕੇ ਟੁਰ ਪਏ, ਮਗਰ ਸੰਗਤ ਟੁਰ ਪਈ, ਸ਼ਹਿਰ ਦੇ ਲਹਿੰਦੇ ਪਾਸੇ ਟੁਰੀ ਗਏ। ਸ਼ਬਦਾਂ ਦੀ ਘਨਘੋਰ ਲੱਗ ਰਹੀ ਸੀ, ਮਾਨੋਂ ਧਰਤੀ ਤੇ ਅਰਸ਼ਾਂ ਦੀ ਧੁਨਿ ਵਜ ਰਹੀ ਸੀ। ਇਕ ਬੋੜੁ ਆ ਗਿਆ, ਪਾਸ ਹੀ ਦਰਿਯਾ ਢਾ ਲਾ ਰਿਹਾ ਸੀ। ਇੱਥੇ ਆਪ ਖੜੋ ਗਏ, ਹੱਥ ਜੋੜ ਲਏ, ਗਲ ਪੱਲਾ ਪਾ ਲਿਆ, ਪਵਿਤ੍ਰ ਮੁਖੜੇ ਨੇ ਪਵਿਤ੍ਰ ਦਸਾਂ ਗੁਰਾਂ ਦੇ ਨਾਂ ਲਏ, ਵਾਹਿਗੁਰੂ ਦੀ ਧੁਨਿ ਗੂੰਜੀ, ਸਾਰਾ ਅਰਦਾਸਾ ਸੋਧਿਆ। ਫਿਰ ਨੈਣ ਖੁਲੇ, ਬੁੱਕ ਭਰਕੇ ਪ੍ਰਸ਼ਾਦ ਦਾ ਦਰਯਾ ਵਿਚ ਵਗਾਹਿਆ ਤੇ ਭਰਵੀਂ ਅਵਾਜ਼ ਵਿਚ ਕਿਹਾ ‘ਖਾਹ ਗੁਰੂ ਕਾ ਪ੍ਰਸ਼ਾਦਿ ਦਰਿਯਾਵਾ ! ਦੂਰ ਜਾ ਵੱਗ, ਦੂਰ ਜਾ ਵੱਗ, ਸ਼ਹਿਰ ਦੀ ਢਾਹ ਛੋੜ ਦੇ, ਦੂਰ ਜਾ ਵੱਗ।’ ਇਹ ਫਕੀਰੀ ਸੱਦ ਦੇਕੇ ਪ੍ਰਸ਼ਾਦ ਵਰਤਾਇਆ ਤੇ ਵਾਹਿਗੁਰੂ ਜੀ ਦਾ ਕੀਰਤਨ ਕਰਦੇ ਡੇਰੇ ਆ ਗਏ। ਦੇਖਣ ਵਾਲੇ ਦੱਸਦੇ ਹਨ ਕਿ ਜਿਸ ਥਾਂ ਨੇ ਚਿੱਲਾਂ ਉਸ ਵੇਲੇ ਛੱਡੀਆਂ ਸੋ ਢੱਠੀਆਂ, ਮੁੜ ਕੋਈ ਕੜਾੜ ਨਹੀਂ ਡਿੱਗਾ। ਰਾਤ ਸਾਰੇ ਸੌਂ ਰਹੇ ਜਾਂ ਸਵੇਰੇ ਜਾ ਕੇ ਡਿੱਠਾ ਤਾਂ ਦਰਿਯਾ ਮੀਲ ਤੋਂ ਵਧੇਰੇ ਦੀ ਵਿੱਥ ਕਰ ਗਿਆ ਸੀ। ਹਿੰਦੂ ਮੁਸਲਮਾਨ ਸਿਖ ਸਾਰੇ ਹੈਰਾਨ ਤੇ

ਸਾਲ ਵਿਚ ਭਰ ਗਈ । ਸੰਗਤ ਨੂੰ ਉਪਦੇਸ਼ ਦਿੱਤਿਆ:—

ਕਿਆ ਉਠਿ ਉਠਿ ਦੇਖਹੁ ਬਪੁੜੇ ਇਸੁ ਮੇਘੇ ਹਥਿ ਕਿਛੁ ਨਾਹਿ ॥

ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥

[ਮਲਾਰ ਵਾਰ ਮ: ੩

ਫਿਰ ਆਪ ਨੇ ਧਰਮਸਾਲ ਦੇ ਵਿਹੜੇ ਵਿਚ ਖੂਹੇ ਦਾ ਟੱਕ ਲਾ ਕੇ ਆਗਯਾ ਕੀਤੀ ਕੀ ਇਹ ਖੂਹ ਪੱਟ ਕੇ ਸਿਰੇ ਚਾੜ੍ਹੇ । ਸੌ ਭਾਈ ਜੀ ਦੇ ਕਰ ਕਮਲਾਂ ਦੀ ਯਾਦਗਾਰ ਹੁਣ ਤਕ ਹੈ। ਭਾਈ ਜੀ ਇਹ ਕੰਮ ਕਰਦੇ ਫਿਰ ਉਸ ਪਿੰਡ ਠਹਿਰੇ ਨਹੀਂ ਵਗੇ ਵਗੀ ਅੱਗੇ ਟੁਰ ਪਏ ਤੇ ਕਈ ਦਿਨ ਆਪਣੇ ਰੰਗ ਮਗਨ ਰਹੇ । ਧੰਨ ਗੁਰ ਨਾਨਕ ਆਪ ਦੀ ਸਮਾਧੀ ਸੀ । ਕੋਈ ਅਜਿਹੀ ਗਲ ਆਪ ਕਰ ਲੈਂਦੇ ਤਾਂ ਫਿਰ ਕਿੰਨਾਂ ਕਿੰਨਾਂ ਚਿਰ ਆਪਣੀ ਇਸ ਸਮਾਧੀ, ਇਸ ਧੁਨਿ, ਇਸ ਰੰਗ ਵਿਚ ਮਗਨ ਹੋ ਜਾਂਦੇ ।

੭. ਗਰੀਬਾਂ ਪਰ ਤਰਸ—

ਸਾਡੇ ਦੇਸ਼ ਵਿਚ ਮਹਾਂ ਪੁਰਖਾਂ ਦੇ ਹਾਲਾਤ ਲੱਭਣ ਲੱਗਿਆਂ ਉਨ੍ਹਾਂ ਦੇ ਉਹ ਕ੍ਰਿਸਮੇ, ਜਿਨ੍ਹਾਂ ਵਿਚ ਰੰਗ ਕਰਮਾਤ ਦਾ ਹੋਵੇ, ਉਹ ਤਾਂ ਲੋਕੀ ਯਾਦ ਰਖ ਲੈਂਦੇ ਹਨ, ਪਰ ਉਨ੍ਹਾਂ ਦੇ ਗੁਣ ਸੁਭਾਵ, ਆਚਰਨ ਉਪਦੇਸ਼, ਸੁੰਦਰ ਕਹਾਣੀਆਂ ਆਦਿਕ ਲੋਕ ਯਾਦ ਨਹੀਂ ਰੱਖਦੇ, ਇਸ ਕਰਕੇ ਉਨ੍ਹਾਂ ਦੇ ਪਤੇ ਮਿਲਨੇ ਕਠਨ ਹੋ ਜਾਂਦੇ ਹਨ । ਇਸ ਕਰਕੇ ਉਨ੍ਹਾਂ ਦੇ ਜੀਵਨਾਂ ਪਰ ਹਰ ਪਹਿਲੂ ਤੋਂ ਸਵਿਸਥਾਰ ਰੋਸ਼ਨੀ ਮਿਲਣੀ ਅੱਖੀ ਹੋ ਜਾਂਦੀ ਹੈ । ਸੰਤ ਰਾਮ ਕਿਸ਼ਨ ਜੀ ਬਾਬਤ ਜਦ ਇਹ ਟੋਲ ਕਰੀਏ ਤਾਂ ਜੋ ਕੁਛ ਮੁੱਢ ਵਿਚ ਦੇ ਆਏ ਹਾਂ ਉਸ ਤੋਂ ਵਧ ਇਸ ਪ੍ਰਕਾਰ ਦੇ ਪਤੇ ਚਲਦੇ ਹਨ ਕਿ ਆਪ ਨੂੰ ਗਰੀਬਾਂ ਪਰ ਅਤਿ ਦਾ ਤਰਸ ਸੀ । ਉਹ ਤਰਸ ਬਾਜ਼ੇ ਵੇਲੇ ਆਪਣੇ ਹਦ ਬੰਨੇ ਬੀ ਲੰਘ ਜਾਂਦਾ ਸੀ ਤੇ ਆਪ ਆਪਣੇ ਦਇਆ ਦੇ ਪ੍ਰਕਾਸ਼ ਵਿਚ ਅੜ ਬੀ ਖੜੋਂਦੇ ਸਨ । ਇਸ ਪ੍ਰਕਾਰ ਦੇ ਦੋ ਵਾਕੇ ਮਿਲਦੇ ਹਨ:—

‘ਗਜ਼ਝਾਂ’ ਨਾਮੇ ਪਿੰਡ ਦੇ ਇਕ ਜ਼ਿਮੀਦਾਰ ਨੇ ਭਾਈ ਮਤਾਬ ਸਿੰਘ ਜੀ ਦਾ ਸੌ ਰੁਪਯਾ ਦੇਣਾ ਸੀ, ਇਹ ਸਾਹਬ ਭਾਈ ਰਤਨ ਸਿੰਘ ਜੀ ਦੇ ਦਾਦਾ ਜੀ ਸਨ। ਆਪ ਸਰਦੇ ਪੁਜਦੇ ਵਾਲੇ ਸ਼ਾਹੂਕਾਰ ਸਨ। ਜ਼ਿਮੀਂਦਾਰ ਕੰਗਾਲ ਹੋ ਗਿਆ ਸੀ ਤੇ ਉਸ ਪਾਸ ਕਰਜ਼ਾ ਉਤਾਰਨ ਲਈ ਕੁਛ ਨਹੀਂ ਸੀ। ਨਾਦਾਰੀ ਤੇ ਕੰਗ ਲਤਾਈ ਦੇ ਦੁੱਖ ਨੂੰ ਸਮਝ ਸਕਣਾ ਖਰਾ ਕਠਨ ਹੈ। ਜਿਸ ਵੇਲੇ ਪਾਸ ਨਹੀਂ ਹੁੰਦਾ ਤੇ ਮੁਸ਼ਕਲਾਂ ਆਕੇ ਮੂੰਹ ਪਾੜ ਖੜੋਦੀਆਂ ਹਨ ਤਾਂ ਉਸ ਵੇਲੇ ਦੇ ਦੁੱਖ ਨੂੰ ਦੁਖੀਆਂ ਜਾ ਦੁਖੀਆਂ ਦਾ ਦਰਦ ਵੰਡਾਉਂਦੀ ਹੀ ਸਮਝ ਸਕਦਾ ਹੈ।

ਇਸ ਗ਼ਰੀਬ ਨੇ ਆਪਣੀ ਕਠਨਾਈ ਵੇਲੇ ਭਾਈ ਸਾਹਿਬ ਰਾਮ ਕਿਸ਼ਨ ਜੀ ਦੀ ਦਰਦ ਵੰਡਣੀ ਤਬੀਅਤ ਦਾ ਹਾਲ ਸੁਣਿਆਂ। ਕਿਸੇ ਨੇ ਸਲਾਹ ਦਿਤੀ ਕਿ ਉਹਨਾਂ ਪਾਸ ਜਾ ਕੇ ਸਾਰਾ ਹਾਲ ਸੱਚੇ ਸੱਚ ਕਹਿ ਦੇਹ, ਝੂਠ ਨਾ ਕੂਈਂ, ਉਹ ਪਸੀਜ ਪਏ ਤਾਂ ਸ਼ਾਹੂਕਾਰ ਤੋਂ ਰਕਮ ਛੁਡਵਾ ਦੇਸਣ, ਜੇ ਉਸ ਵੇਲੇ ਡੇਰੇ ਵਿਚ ਉਹਨਾਂ ਪਾਸ ਰੁਪਏ ਹੋਏ ਤਾਂ ਆਪਣੇ ਪਾਸੋਂ ਭੀ ਭਰਕੇ ਤੇਰਾ ਕੰਮ ਸਾਰ ਦੇਸਣ, ਤੂੰ ਉਹਨਾਂ ਪਾਸ ਪੁੱਜ। ਜ਼ਿਮੀਂਦਾਰ ਉਹਨਾਂ ਦੇ ਚਰਨੀਂ ਆ ਢੱਠਾ, ਆਪਣੀ ਬੇਬਸੀ ਦੀ ਹਾਲਤ ਦੱਸੀ ਤੇ ਬਹੁਤ ਰੋਇਆ। ਭਾਈ ਸਾਹਿਬ ਜੀ ਨੂੰ ਤਸੱਲੀ ਆ ਗਈ ਕਿ ਇਹ ਆਦਮੀ ਝੂਠਾ ਨਹੀਂ, ਸੱਚ ਮੁਚ ਤੰਗ ਹੈ ਤੇ ਲੋੜਵੰਦ ਹੈ। ਆਪ ਉਸੇ ਵੇਲੇ ਸਾਰੇ ਕੰਮ ਛੋੜ ਕੇ ਉਸ ਦੇ ਨਾਲ ਟੁਰ ਪਏ, ਗਜ਼ਝਾਂ ਜਾ ਪਹੁੰਚੇ। ਜਦ ਪਿੰਡ ਪਹੁੰਚੇ ਤਾਂ ਅੱਗੋਂ ਉਹ ਸ਼ਾਹੂਕਾਰ ਮਿਲਿਆ ਤੇ ਉਸ ਨੇ ਬੇਨਤੀ ਕੀਤੀ ਕਿ ਪ੍ਰਸ਼ਾਦ ਦਾ ਵੇਲਾ ਨੇੜੇ ਹੈ, ਆਪ ਸਾਡੇ ਘਰ ਪ੍ਰਸ਼ਾਦ ਛਕੋ। ਸੰਤਾਂ ਨੇ ਕਿਹਾ ਪ੍ਰਸ਼ਾਦ ਗੁਰੂ ਕਾ ਹੈ ਤੇਰੇ ਹੀ ਛਕ ਲੈਂਦੇ ਹਾਂ, ਪਰ ਜਿਸ ਕੰਮ ਅਸੀਂ ਆਏ ਹਾਂ ਪਹਿਲੋਂ ਉਹ ਕਰ ਦੇਹ। ਸ਼ਾਹੂਕਾਰ ਨੇ ਕਿਹਾ:—‘ਹੁਕਮ ਕਰੋ’। ਤਾਂ ਆਪ ਨੇ ਉਸ ਦੁਖੀਏ ਦੀ ਸਿਫਾਰਸ਼ ਕੀਤੀ। ਸ਼ਾਹੂਕਾਰ ਨੇ ਕਿਹਾ ‘ਮਹਾਰਾਜ ਜੀ ! ਆਪ ਦਾ ਹੁਕਮ ਸਿਰ ਮੱਥੇ ਤੇ ਹੈ, ਪਰ ਮੇਰਾ ਕਿੱਤਾ

ਹੀ ਇਹੋ ਹੈ ਜੇ ਮੈਂ ਮੂਲ ਵਿਆਜ ਸੱਭੋ ਕੁਛ ਛੱਡ ਦਿਆਂ ਤਾਂ ਫੇਰ ਮੇਰਾ ਰੁਜ਼ਗਾਰ ਕਿਵੇਂ ਟੁਰੇ। ਆਪ ਟੁਰਕੇ ਆਏ ਹੋ ਤੇ ਇਹ ਜ਼ਿਮੀਂਦਾਰ ਇਸ ਵੇਲੇ ਤੰਗ ਹੈ ਤਾਂ ਮੈਂ (੨੫) ਛੱਡ ਦਿੰਦਾ ਹਾਂ। ਸੰਤਾਂ ਨੇ ਕਿਹਾ 'ਤੇਰਾ ਕਹਿਣਾ ਠੀਕ ਹੈ। ਪਰ ਸਦਾ ਸਾਰੇ ਵਣਜ ਇਕੋ ਜਿਹੇ ਨਹੀਂ ਹੁੰਦੇ, ਇਸ ਦੀ ਹਾਲਤ ਬਹੁਤ ਬੁਰੀ ਹੈ ਤੂੰ ਸਾਰਾ ਛੋੜ ਦੇਹ'। ਇਸ ਪਰ ਬਹੁਤ ਚਿਰ ਗਲ ਬਾਤ ਹੁੰਦੀ ਰਹੀ। ਉਧਰ ਪ੍ਰਸ਼ਾਦ ਤਿਆਰ ਹੋਇਆ, ਪ੍ਰਸ਼ਾਦ ਦੇ ਸੁਨੇਹੇ ਆਉਣ ਲਗੇ। ਸੰਤ ਇਸ ਵੇਲੇ ਧਰਮਸਾਲੇ ਬੈਠੇ ਗਲ ਬਾਤ ਕਰ ਰਹੇ ਸਨ। ਹੋਰ ਪ੍ਰੇਮੀ ਭੀ ਪ੍ਰਸ਼ਾਦ ਲਈ ਆ ਪਹੁੰਚੇ, ਪਰ ਸੰਤਾਂ ਨੇ ਕਿਹਾ 'ਭਾਈ! ਇਸ ਭੁੱਖੇ ਦੀ ਭੁੱਖ ਦੂਰ ਹੋਈ ਤਾਂ ਪ੍ਰਸ਼ਾਦ ਇਸੇ ਦਾਤੇ ਦਾ ਛਕਾਂਗੇ'। ਇਸ ਪਰ ਸ਼ਾਹੂਕਾਰ ਨੇ ਨਿੰਮ੍ਰਤਾ ਨਾਲ ਅੱਧ ਛੱਡ ਦੇਣ ਦੀ ਬਿਨੈ ਕੀਤੀ, ਪਰ ਸੰਤਾਂ ਨੇ ਸਾਰਾ ਛੁਡਾਉਣ ਤੇ ਜ਼ੋਰ ਦਿਤਾ। ਜਦ ਡਿੱਠਾ ਕਿ ਦੁਖੀਏ ਦਾ ਸਾਰਾ ਦੁਖ ਨਵਿਰਤ ਨਹੀਂ ਹੁੰਦਾ ਤਾਂ ਭਾਈ ਸਾਹਿਬ ਉਠਕੇ ਟੁਰ ਆਏ, ਛੇ ਕੋਹ ਪੈਂਡਾ ਗਏ ਸਨ ਛੇ ਕੋਹ ਫਿਰ ਪੈਦਲ ਟੁਰਕੇ ਭੁੱਖੇ ਹੀ ਵਾਪਸ ਆ ਗਏ।

ਸੰਤਾਂ ਦੇ ਚਲੇ ਆਉਣ ਮਗਰੋਂ ਭਾਈ ਮਤਾਬ ਸਿੰਘ ਜੀ ਦੇ ਘਰ ਪਰਿਵਾਰ ਵਿਚ ਬੜਾ ਫਿਕਰ ਹੋ ਗਿਆ ਕਿ ਐਸੇ ਨਾਮ ਰਸੀਏ ਸੰਤ ਸਾਡੇ ਘਰੋਂ ਭੁੱਖੇ ਚਲੇ ਗਏ। ਪਰਿਵਾਰ ਨੇ ਬੀ ਪ੍ਰਸ਼ਾਦ ਨਹੀਂ ਛਕਿਆ ਸੀ, ਅੰਤ ਬ੍ਰਿਧ ਮਾਤਾ ਜੀ ਦੇ ਮਸ਼ਵਰੇ ਨਾਲ ਇਹੋ ਗਲ ਠਹਿਰੀ ਕਿ ਮਾਯਾ ਦੇ ਮਗਰ ਨਹੀਂ ਲੱਗਣਾ ਤੇ ਸੰਤਾਂ ਨੂੰ ਅਪ੍ਰਸੰਨ ਨਹੀਂ ਕਰਨਾ। ਅਗਲੇ ਦਿਨ ਸਵੇਰੇ ਹੀ ਭਾਈ ਮਤਾਬ ਸਿੰਘ ਜੀ ਸੰਤਾਂ ਦੇ ਚਰਨਾਂ ਵਿਚ ਆ ਹਾਜ਼ਰ ਹੋਏ ਤੇ ਬਿਨੈ ਕੀਤੀ ਕਿ ਮਹਾਰਾਜ ਜੀ! ਆਪ ਦਾ ਹੁਕਮ ਸਿਰ ਮੱਥੇ ਤੇ ਹੈ, ਸਾਰੇ ਰੁਪਏ ਦਾਸ ਛੋੜਦਾ ਹੈ, ਪਰ ਆਪ ਕਿਰਪਾ ਕਰਕੇ ਇਕੋਰਾਂ ਫੇਰ ਪਿੰਡ ਚੱਲੋ ਤੇ ਚੌਂਕੇ ਬਹਿਕੇ ਪ੍ਰਸ਼ਾਦ ਛਕੋ ਤੇ ਘਰ ਪਵਿੱਤ੍ਰ ਕਰੋ। ਆਪ ਹੱਸ ਪਏ ਤੇ ਕਹਿਣ ਲਗੇ, 'ਸ਼ਾਬਾਸ਼ ਭਾਈ! ਜੇ ਕਿਸੇ ਦੀ ਲੋੜ ਪਰ ਪਸੀਜਦਾ ਹੈ, ਸਾਈਂ ਉਸ ਦੀਆਂ ਲੋੜਾਂ ਤੇ ਪਸੀਜਦਾ ਹੈ। ਤੂੰ ਭਲਾ ਕੀਤਾ ਹੈ, ਪਰ ਬਈ ਸਾਡਾ ਬਿਲਾਸ ਹੁਣ ਇਹ

ਹੈ ਕਿ ਤੂੰ ਕਲ ਬਚਨ ਨਹੀਂ ਮੰਨਿਆਂ, ਅਜ ਉਸ ਗਰੀਬ ਨੂੰ ਅਸੀਂ ਨਾਲ ਲੈਕੇ ਚੱਲਦੇ ਹਾਂ, ਉਸ ਨੂੰ ਬੀ ਪ੍ਰਸ਼ਾਦ ਛਕਾ, ਸਾਨੂੰ ਭੀ ਛਕਾ ਤੇ ਪੰਜ ਰੁਪਏ ਉਸ ਨੂੰ ਹੋਰ ਵੱਖਣਾ ਦੇ ਬੀ ਦੇਹ, ਸਾਡੀ ਪੂਰਨ ਪ੍ਰਸੰਨਤਾ ਤਾਂ ਐਉਂ ਹੁੰਦੀ ਹੈ। ਭਾਈ ਮਤਾਬ ਸਿੰਘ ਨੇ ਆਪ ਦਾ ਫੁਰਮਾਨ ਦਿਲੋਂ ਪ੍ਰਵਾਨ ਕੀਤਾ ਤੇ ਸੰਤਾਂ ਦੀ ਪੂਰਨ ਖੁਸ਼ੀ ਪ੍ਰਾਪਤ ਕੀਤੀ। ਉਸ ਦੁਖੀਏ ਦੀ ਪੀੜਾ ਹਰੀ ਗਈ ਤੇ ਆਪ ਨੇ ਸ਼ਾਹੂਕਾਰ ਦੇ ਘਰ ਪ੍ਰਸ਼ਾਦ ਛਕਿਆ ਤੇ ਉੱਤਮ ਉਪਦੇਸ਼ ਬੀ ਦਿਤਾ ਕਿ ਭਾਈ ਦਿਲ ਦੇ ਕਰੜੇ ਨਹੀਂ ਹੋਣਾ, ਦਇਆ ਕਰਨੀ, ਧਰਮ ਦਾ ਅੰਗ ਤੇ ਸਿਖੀ ਦਾ ਨੇਮ ਹੈ। ਤੇਰੇ ਉਤੇ ਗੁਰੂ ਬਾਬੇ ਜੀ ਦੀ ਮਿਹਰ ਹੋਵੇਗੀ ਤੇ ਤੋਟਾ ਨਹੀਂ ਰਹੇਗਾ। ਹੁਣ ਤਕ ਉਹਨਾਂ ਦਾ ਘਰਾਣਾ ਨਾਮ ਬਾਣੀ ਦਾ ਪ੍ਰੇਮੀ ਤੇ ਚੜ੍ਹਦੀ ਕਲਾ ਵਿਚ ਹੈ।

੨.

ਭਾਈ ਮਤਾਬ ਸਿੰਘ ਜੀ ਦੀ ਵਾਰਤਾ ਵਿਚ ਆਪ ਦੇ ਚਿਤ ਦੀ ਨਰਮੀ ਤੇ ਦੁਖੀਆਂ ਨਾਲ ਹਮਦਰਦੀ ਦਾ ਡੂੰਘਾਣ ਵਿੱਦਤ ਹੁੰਦਾ ਹੈ ਤੇ ਇਹ ਗਲ ਬੀ ਸਹੀ ਹੁੰਦੀ ਹੈ ਕਿ ਸੱਤ੍ਯ ਦਾ ਹਠ ਬੀ ਚੌਖਾ ਰਖਦੇ ਸਨ।

ਠੀਕ ਇਹੋ ਜਿਹਾ ਇਕ ਹੋਰ ਵਾਕਿਆ ਇਸੇ ਪਿੰਡ ਵਿਚ ਹੋਇਆ। ਇਹ ਉਪਰਲੀ ਵਾਰਤਾ ਸੁਣਕੇ ਇਕ ਹੋਰ ਗਰੀਬ ਆਪ ਪਾਸ ਆ ਪੁੱਜਾ। ਇਕ ਹੋਰ ਬਾਲ ਬੱਚੜਦਾਰ ਨੇ ਭਾਈ ਮਿਹਰ ਸਿੰਘ ਦਾ ਕੁਛ ਦੇਣਾ ਸੀ, ਉਸ ਨੂੰ ਨੋਟਸ ਪੁੱਜਾ ਕਿ ਰਕਮ ਭਰੋ। ਉਹ ਘਬਰਾਕੇ ਤੇ ਉੱਪਰਲੀ ਗਲ ਦਾ ਜਾਣੂ ਹੋਣ ਕਰਕੇ, ਜਿਸ ਨੂੰ ਕਿ ਅਜੇ ਥੋੜੇ ਹੀ ਦਿਨ ਹੋਏ ਸਨ, ਸੰਤਾਂ ਪਾਸ ਆ ਗਿਆ ਤੇ ਆਖਣ ਲਗਾ ਕਿ ਜੀ ਮੇਰਾ ਨਿਕਾ ਨਿਕਾ ਜੀਆ ਜੰਤ ਹੈ ਤੇ ਮੇਰੇ ਤੇ ਨਾਲਸ ਹੋਣ ਲੱਗੀ ਹੈ, ਮੈਨੂੰ ਛੁਡਾਓ। ਭਾਈ ਜੀ ਨੇ ਉਸ ਨੂੰ ਧੀਰਜ ਦੇਕੇ ਟੋਰਿਆ ਤੇ ਆਪ ਸ਼ਾਹੂਕਾਰ ਨੂੰ ਮਿਲੇ। ਉਸ ਨੇ ਕਿਹਾ ਕਿ ਮਹਾਰਾਜ ! ਇਸ ਤਰ੍ਹਾਂ ਛੋੜ-ਦਿਆਂ ਅਸੀਂ ਕਿੰਵ ਕਰਾਂਗੇ ? ਸੰਤਾਂ ਨੇ ਕਿਹਾ: ਬਚਨ ਮੰਨ ਲੈ ਤੇਰਾ ਭਲਾ ਹੋਵੇਗਾ, ਅਰਦਾਸ ਕਰਾਂਗੇ ਗੁਰੂ ਤੇਰੇ ਤੇ ਮਿਹਰ ਕਰੇਗਾ। ਪਰ

ਇਸ ਸੱਜਣ ਨੇ ਬਚਨ ਨਾ ਮੰਨਿਆਂ। ਹੋਰ ਬੀ ਕੋਈ ਉਪਹਾਲਾ ਉਸ ਵੇਲੇ ਗਰੀਬ ਦੀ ਮਦਦ ਦਾ ਨਹੀਂ ਸੀ, ਤਾਂ ਸੰਤ ਉਸ ਨੂੰ ਕਹਿਣ ਲਗੇ: ਭਾਈ ਕਿਰਤ ਕਰ, ਕਮਾ, ਖੁਹੜਾ ਖਾਹ, ਬਚਾ ਤੇ ਕਰਜ਼ਾ ਲਾਹ, ਲਹਿਣੇਦਾਰ ਪਿਆਰਾ ਤਾਂ ਮਾਯਾ ਦੇ ਮੋਹ ਵਿਚੋਂ ਅਜੇ ਛੁਟਦਾ ਨਹੀਂ, ਤੂੰ ਕਿਰਤ ਕਰ ਤੇ ਭਜਨ ਕਰ। ਕੁਦਰਤ ਐਸੀ ਹੋਈ ਕਿ ਉਹ ਸ਼ਾਹੂਕਾਰ ਨਾਲ ਸ਼ ਕਰਨ ਤੋਂ ਪਹਿਲੇ ਚਲਾਣਾ ਕਰ ਗਿਆ ਤੇ ਉਨ੍ਹਾਂ ਦਿਨਾਂ ਵਿਚ ਮਿਆਦ ਗੁਜ਼ਰ ਗਈ, ਕਰਜ਼ਾਈ ਨੂੰ ਕਾਰ ਵਿਹਾਰ ਵਿਚ ਲਾਭ ਹੋਇਆ, ਸੰਤਾਂ ਨੇ ਕਰਜ਼ੇ ਦੀ ਰਕਮ ਸ਼ਾਹੂਕਾਰ ਦੇ ਘਰ ਪੁਜਵਾ ਦਿਤੀ।

ਇਕ ਵਾਕਿਆ ਹੋਰ ਲੋਕਾਂ ਨੂੰ ਅੱਖੀਂ ਡਿੱਠਾ ਯਾਦ ਹੈ, ਜਿਸ ਤੋਂ ਉਹਨਾਂ ਦੇ ਗੁਰ ਨਾਨਕ ਦੇਵ ਜੀ ਨਾਲ ਪ੍ਰੀਤ ਦਾ ਅੰਦਾਜ਼ਾ ਹੁੰਦਾ ਹੈ ਤੇ ਉਨ੍ਹਾਂ ਦੇ ਉੱਚੇ ਵਲਵਲੇ ਕਿਸ ਨਾਜ਼ਕ ਹਾਲਤ ਤਕ ਅੱਪੜ ਜਾਂਦੇ ਸੀ ਦਾ ਬਹੁ ਪੈਂਦਾ ਹੈ।

੮. ਗੁਰ ਨਾਨਕ ਨਾਲ ਪ੍ਰੇਮ—

ਇਕ ਵੇਰ ਦੋ ਰਬਾਬੀ ਧਰਮਸਾਲ ਵਿਚ ਆਏ ਅਤੇ ਕੀਰਤਨ ਕਰਦਿਆਂ ਕਰਦਿਆਂ ਉਹਨਾਂ ਗੁਰੂ ਨਾਨਕ ਸਾਹਿਬ ਜੀ ਵਾਲਾ ਖਰੇ ਸੌਦੇ ਦਾ ਪ੍ਰਸੰਗ ਪੜ੍ਹਨਾ ਸ਼ੁਰੂ ਕੀਤਾ। ਭਾਈ ਰਾਮ ਕਿਸ਼ਨ ਜੀ ਬੜੇ ਪਿਆਰ ਨਾਲ ਪ੍ਰਸੰਗ ਸੁਣ ਰਹੇ ਸਨ। ਭਾਵੇਂ ਸੰਸਾਰੀ ਲੋਕ ਤਾਂ ਰੋਜ਼ ਹੀ ਪ੍ਰਸੰਗ ਕਈ ਤਰ੍ਹਾਂ ਦੇ ਸੁਣਦੇ ਹਨ ਤੇ ਕੁਝ ਅਸਰ ਨਹੀਂ ਹੁੰਦਾ, ਪਰ ਇਨ੍ਹਾਂ ਦੇ ਸਾਹਮਣੇ ਤਾਂ ਕੇਵਲ ਰਬਾਬੀ ਪ੍ਰਸੰਗ ਪੜ੍ਹ ਹੀ ਨਹੀਂ ਰਹੇ ਸਨ, ਸਗੋਂ ਉਹ ਸਾਰਾ ਨਕਸ਼ਾ ਅੱਖਾਂ ਦੇ ਸਾਹਮਣੇ ਆ ਖੜੋਤਾ, ਜਿਸ ਨੂੰ ਬੀਤਿਆਂ ਤੇ ਸੌ ਸਾਲ ਤੋਂ ਉਤੇ ਸਮਾਂ ਲੰਘ ਚੁਕਾ ਸੀ, ਜਦੋਂ ਰਬਾਬੀਆਂ ਏਹ ਤੁਕ ਪੜ੍ਹੀ:—

ਗੁੱਸੇ ਵਿਚ ਆਇ ਪਿਤਾ ਚੰਡ ਮਾਰਦਾ,
ਲਾਲ ਕਰ ਅੱਖੀਆਂ ਨੂੰ, ਇਹ ਪੁਕਾਰਦਾ !
ਕਿਥੇ ਤੈਨੇ ਜਾਇਕੇ ਰੁਪੱਯਾ ਬੋੜਿਆ ?
ਖਰਾ ਸੌਦਾ ਕਰਨੇ ਸੀ ਤੈਨੂੰ ਟੋਰਿਆ !

ਜੋ ਪ੍ਰਸੰਗ ਇਸ ਵੇਲੇ ਕੀਰਤਨ ਵਿਚ ਆਪ ਕੰਨਾਂ ਨਾਲ ਸੁਣ ਰਹੇ ਸਨ ਤੇ ਅੱਖਾਂ ਦੇ ਸਾਹਮਣੇ ਨਕਸ਼ਾ ਖਿਚ ਰਿਹਾ ਸੀ, ਕਾਲ ਦਾ ਪਰਦਾ ਮਾਨੋਂ ਵਿਚੋਂ ਹਟ ਗਿਆ ਤੇ ਆਪ ਉਹ ਹੋਣੀ ਪਰਤੱਖ ਦੇਖ ਰਹੇ ਸਨ। ਨੀਮ ਬੇਸੁਧ ਜਿਹੇ ਬਿਹਬਲ ਹੋਏ ਉੱਠ ਖਲੋਤੇ ਤੇ ਭੱਜ ਕੇ ਰਬਾਬੀਆਂ ਪਾਸ ਆ ਖਲੇ ਤੇ ਪੁਕਾਰਣ ਲਗ ਪਏ:—

“ਓ ਬਾਬਾ ਕਾਲੂ ! ਹੇ ਬਾਬਾ ਕਾਲੂ !! ਨਾ ਮਾਰ, ਨਾ ਮਾਰ, ਮੇਰੇ ਸੁਹਣੇ ਨਾਨਕ ਨੂੰ ਨਾ ਮਾਰ, ਨਾ ਮਾਰ, ਨਾ ਮਾਰ, ਬਾਬਾ ਰੁਪਏ ਮੈਥੋਂ ਲੈ ਲੈ, ਲੈ ਲੈ ਰੁਪਏ ਵੀਹ ਨਾ ਮਾਰ, ਮੇਰੇ ਸਤਿਗੁਰ ਨੂੰ, ਨਾ ਮਾਰ, ਬਾਬਾ ਕਾਲੂ, ਨਾ ਮਾਰ !”

ਇਹ ਹਾੜੇ ਕਢਦੇ ਡਿਡੋਲਿਕੇ ਹੋਕੇ ਰੋ ਪਏ ਤੇ ਬੇਸੁਧ ਹੋਕੇ ਡਿਗ ਪਏ। ਕੀਰਤਨ ਬੰਦ ਹੋ ਗਿਆ। ਧਰਮਸਾਲ ਵਿਚ ਸੱਨਾਟਾ ਛਾ ਗਿਆ। ਆਪ ਉਸੇ ਬੇਸੁਧੀ ਵਿਚ ਕਿੰਨਾ ਹੀ ਚਿਰ ਪਏ ਰਹੇ। ਚਿਰ ਮਗਰੋਂ ਸਹਿਜੇ ਹੋਸ਼ ਪਰਤੀ, ਜਿਸ ਵੇਲੇ ਸਾਰੀ ਹੋਸ਼ ਆ ਗਈ ਤਾਂ ‘ਧੰਨ ਗੁਰ ਨਾਨਕ’, ‘ਧੰਨ ਗੁਰ ਨਾਨਕ’ ਦੀ ਮੱਧਮ ਧੁਨੀ ਆ ਰਹੀ ਸੀ ਤੇ ਆਪ ਦੇ ਪਵਿਤ੍ਰ ਸਰੀਰ ਤੋਂ ਮਾਨੋਂ ਧੰਨ ਗੁਰ ਨਾਨਕ ਦੀ ਸੁਰੰਧਿ ਫੈਲ ਰਹੀ ਸੀ। ਇਸ ਰੰਗ ਵਿਚ ਕਿੰਨਾ ਚਿਰ ਰਹਿਕੇ ਮਗਰੋਂ ਆਪ ਨੇ ਡੇਰੇ ਵਲ ਸੁਰਤ ਦਿਤੀ।

੯. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪ੍ਰੇਮ—

ਇਕ ਸਮੇਂ ਧਰਮਸਾਲਾ ਨੂੰ ਅੱਗ ਲਗ ਗਈ। ਸਭ ਕੁਛ ਪਿਆ ਸੜੇ, ਪਰ ਭਾਈ ਸਾਹਿਬ ਜੀ ਸ੍ਰੀਗੁਰੂ ਗ੍ਰੰਥ ਸਾਹਿਬ ਵਾਸਤੇ ਬਹੁਤ ਬੇਦੈਨ ਹੋਏ, ਅੱਗ ਦੇ ਵਿਚ ਛਾਲ ਮਾਰਨ ਲਗੇ ਤਾਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਕੱਢ ਲਿਆਉਣ। ਡੇਰੇ ਦੇ ਸਾਧਾਂ ਨੇ ਆਪ ਨੂੰ ਫੜ ਲਿਆ। ਭਾਈ ਜੀ ਬੇਬਸ ਹੋ ਗਏ, ਪਰ ਭਾਈ ਸਾਹਿਬ ਨੇ ‘ਧੰਨ ਬਾਬੇ ਨਾਨਕ ਜੀ ਦੀ’ ‘ਧੰਨ ਬਾਬੇ ਨਾਨਕ ਦੀ’ ਪੁਕਾਰ ਪਾ ਦਿਤੀ। ਪਿਆਰਿਆਂ ਨੇ ਆਪ ਨੂੰ ਨਾ ਛਡਿਆ। ਤਦੋਂ ਆਪ ਨੇ ਅਰਦਾਸਾ ਸੋਧਿਆ।

‘ਹੇ ਜ਼ਾਹਰੀਕਲਾ ਵਾਲੇ ਗੁਰੂ ਨਾਨਕ ਤੇਰੀ ਧੁੰਗੀ ਹੈ ਬਾਬਾ ਨਾਨਕ ! ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਪ ਰਾਖੀ ਕਰੋ’, ਫਿਰ ਆਪ ਨੇ ੧੦੧) ਦਾ ਕੜਾਹ ਪ੍ਰਸ਼ਾਦ ਮੰਨਿਆ। ਅੱਗ ਟਿਕਾਣਾ ਤੇ ਆਪਾ ਸਾੜਕੇ ਹੰਥ ਗਈ, ਸਭ ਕੁਛ ਸੜ ਗਿਆ, ਸੁਆਹ ਹੋ ਗਿਆ, ਪਰ ਵਾਹਿਗੁਰੂ ਦੀ ਮਿਹਰ ਹੋਈ, ਬਾਬੇ ਨਾਨਕ ਦੀ ਧੁੰਗੀ ਧੁੰਗੀ, ਪੰਜੇ ਬੀੜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਚ ਗਈਆਂ। ਰੁਮਾਲਾਂ ਤਕ ਸੜ ਗਏ, ਜ਼ਰਾ ਕੁ ਹਾਸ਼ੀਏ ਤਕ ਸੇਕ ਲੱਗਾ, ਪਰ ਅੱਖਰ ਅਮਨ ਅਮਾਨ ਰਹੇ; ਇਹ ਦੇਖਕੇ ਆਪ ਦੀ ਖੁਸ਼ੀ ਦਾ ਕੋਣ ਅੰਦਾਜ਼ਾ ਕਰੋ, ਕੜਾਹ ਪ੍ਰਸ਼ਾਦ ੧੦੧) ਦਾ ਕੀਤਾ, ਵੰਡਿਆ, ਵਰਤਾਇਆ, ਬੀੜਾਂ ਨੂੰ ਨਵੇਂ ਹਾਸ਼ੀਏ ਚਾੜ੍ਹੇ। ਹੁਣ ਤਕ ਉਹ ਬੀੜਾਂ ਮੌਜੂਦ ਹਨ।

ਆਪ ਜੀ ਦਾ ਇਹ ਨੇਮ ਸੀ ਕਿ ਦੀਵਾਨ ਸਜਾਉਣ ਵੇਲੇ ਰੋਜ਼ ਇਕ ਬੀੜ ਨੂੰ ਸਿਰ ਤੇ ਚਾਕੇ ਕਿੰਨਾ ਕਿੰਨਾ ਚਿਰ ਮਗਨ ਹੋ ਜਾਣਾ, ਫਿਰ ਮੰਜੀ ਸਾਹਿਬ ਤੇ ਟਿਕਾ ਦੇਣਾ। ਅਕਸਰ ਗੁਰੂ ਜੀ ਦੀ ਦੇਹ ਦੂਸਰੇ ਸਾਧ ਆਪ ਦੇ ਸਿਰ ਤੇ ਲਿਆਕੇ ਟਿਕਾ ਦੇਂਦੇ ਸਨ। ਇਕ ਦਿਨ ਆਪ ਇਸ ਆਸ ਵਿਚ ਹੀ ਆਤਮ ਸੁਖ ਵਿਚ ਟਿਕ ਗਏ। ਸਾਧਾਂ ਨੇ ਟਿਕੇ ਜਾਣਕੇ ਬੀੜ ਲਿਆਕੇ ਸੀਸ ਤੇ ਟਿਕਾਉਣ ਵਿਚ ਦੇਰ ਕੀਤੀ ਤਾਂ ਉਸੇ ਟਿਕਾਉ ਵਾਲੀ ਦੀਨਤਾ ਵਿਚੋਂ ਅਵਾਜ਼ ਆਈ: ਮੈਂ ਗਰੀਬ ਨੂੰ ਨਾ ਵਿਛੋੜੋ, ਮੈਂ ਗਰੀਬ ਨੂੰ ਨਾ ਵਿਛੋੜੋ। ਸਾਧਾਂ ਨੇ ਛੇਤੀ ਨਾਲ ਬਾਬਾ ਜੀ ਦੀ ਅਦਬ ਨਾਲ ਬੀੜ ਲਿਆਕੇ ਆਪ ਦੇ ਸੀਸ ਤੇ ਬਿਰਾਜਮਾਨ ਕਰ ਦਿਤੀ। ਤਦ ਸੰਭਾਲਕੇ ਖਿੜੇ ਤੇ ਰੋ ਕੇ ਬੋਲੇ ‘ਮੈਂ ਮੂਰਖ ਨੂੰ ਛੋੜੀ ਜਾਂਦੇ ਹਾਏ ਨਾ’। ‘ਹਾਂ ਛੋੜੀ ਜਾਂਦੇ ਹਾਏ ਨਾ।’ ‘ਹਾਇ ਨਾ ਵਿਛੋੜਨਾ’, ਇਉਂ ਕਹਿੰਦਿਆਂ ਗਲਾ ਰੁਕ ਗਿਆ ਤੇ ਕਿੰਨਾ ਚਿਰ ਟਿਕੇ ਰਹੇ। ਦੇਰ ਮਗਰੋਂ ਫਿਰ ਬਾਬਾ ਜੀ ਦਾ ਪ੍ਰਕਾਸ਼ ਮੰਜੀ ਸਾਹਿਬ ਤੇ ਕੀਤਾ।

੧੦. ਦੁਖੀਆਂ ਤੇ ਪਸੀਜਣਾ ਤੇ ਸਾਧੂ ਦਾ ਲੋਭ ਵਰਜਣਾ—

ਇਕ ਸਮੇਂ ਨੂਰ ਪੁਰ ਤੋਂ ਬੜੀ ਸੁੰਦਰ ਲੋਈ ਕੋਈ ਪ੍ਰੇਮੀ ਲੈ

ਆਇਆ, ਆਕੇ ਅੱਗੇ ਰੱਖੀ, ਭਾਈ ਸਾਹਿਬ ਜੀ 'ਧੰਨ ਗੁਰੂ ਨਾਨਕ' ਦੀ ਧੁਨੀ ਵਿਚ ਮਸਤ ਸਨ। ਕਿੰਨੇ ਚਿਰ ਪਿਛੋਂ ਸੁਧ ਵਿਚ ਆਏ ਤਾਂ ਉਸ ਪ੍ਰੇਮੀ ਨੇ ਮੱਥਾ ਟੇਕਿਆ ਤੇ ਬੋਲਿਆ 'ਜੀ ਇਹ ਲੋਈ ਹੈ, ਆਪ ਨੇ ਉੱਤੇ ਕਰਨੀ।' ਭਾਈ ਸਾਹਿਬ ਜੀ ਪਾਸ ਉਸ ਤੋਂ ਕੁਛ ਚਿਰ ਪਹਿਲੇ ਇਕ ਗ਼ਰੀਬ ਨੇ ਬੇਨਤੀ ਕੀਤੀ ਸੀ ਕਿ ਜੀ ਮੈਂ ਪਾਲੇ ਨਾਲ ਠਰਦਾ ਹਾਂ, ਮੈਨੂੰ ਕੋਈ ਲੋਈ ਬਖਸ਼ੋ। ਸੰਤ ਰਾਮ ਕਿਸ਼ਨ ਜੀ ਉਹ ਲੋਈ ਉਸ ਲੋੜਵੰਦ ਨੂੰ ਦੇਣ ਲਗੇ ਤਾਂ ਪਾਸੋਂ ਇਕ ਸਾਧ ਭਾਈ ਧਰਮਦਾਸ ਨਾਮੇ— ਜੋ ਆਪ ਦਾ ਚੇਲਾ ਸੀ—ਕਹਿਣ ਲਗਾ ਜੀ ਇਹ ਲੋਈ ਦਾਸ ਨੂੰ ਦਿਓ ਤੇ ਦਾਸ ਪਾਸ ਜੋ ਲੋਈ ਹੈ, ਉਹ ਪੁਰਾਣੀ ਹੈ, ਉਹ ਇਸ ਨੂੰ ਦੇ ਦਿਓ। ਆਪ ਕਹਿਣ ਲਗੇ: 'ਲੈ ਆ, ਭਾਈ, ਲੈ ਆ'। ਉਹ ਲੈਣ ਗਿਆ ਤਾਂ ਇੰਨੇ ਵਿਚ ਕਿਸੇ ਹੋਰ ਗ਼ਰੀਬ ਨੇ ਆਕੇ ਬੇਨਤੀ ਕੀਤੀ 'ਜੀ ਮੈਂ ਬੀਮਾਰ ਹਾਂ ਤੇ ਪਾਲੇ ਨਾਲ ਠਰਦਾ ਹਾਂ ਕੋਈ ਮਿਹਰ ਕਰੋ'। ਆਪ ਜੀ ਨੇ ਉਹ ਨਵੀਂ ਲੋਈ ਉਸ ਨੂੰ ਉਸੇ ਵੇਲੇ ਦੇ ਦਿਤੀ। ਇੰਨੇ ਨੂੰ ਧਰਮ ਦਾਸ ਸਾਧੂ ਆਪਣੀ ਪੁਰਾਣੀ ਲੋਈ ਲੈ ਆਇਆ ਕਿ ਇਸ ਦੀ ਥਾਵੇਂ ਨਵੀਂ ਮਿਲੇਗੀ, ਪਰ ਸੰਤਾਂ ਨੇ ਧਰਮਦਾਸ ਤੋਂ ਉਹ ਪੁਰਾਣੀ ਲੋਈ ਲੈਕੇ ਪਹਿਲੇ ਸੁਆਲੀ ਨੂੰ ਦੇ ਦਿਤੀ। ਧਰਮ ਦਾਸ ਹੱਕਾ ਬੱਕਾ ਰਹਿ ਗਿਆ ਕਿ ਇਹ ਖੂਬ ਹੋਈ, ਨਵੀਂ ਲੈਣ ਆਇਆ ਤੇ ਪੁਰਾਣੀ ਬੀ ਗੁਆਈ। ਉਸ ਦੀ ਹਰਗਾਨੀ ਵੇਖਕੇ ਆਪ ਬੋਲੇ: 'ਧਰਮਦਾਸਾ ! ਉਹ ਦੋਨੋਂ ਦੁਖੀ ਨੇ, ਨਿਰਧਨ ਨੇ, ਤੈਂ ਉਨ੍ਹਾਂ ਨੂੰ ਕੱਜਿਆ ਹੈ। ਸਾਧੂ ਦਾ ਇਹੋ ਧਰਮ ਹੈ, ਦੂਸਰੇ ਨੂੰ ਕੱਜਣਾ, ਆਪ ਦੁਖ ਸੁਖ ਪਾਲਾ ਕੱਕਰ ਸਹਿਣਾ, ਦੂਏ ਦਾ ਪਾਲਾ ਗੁਆਉਣਾ, ਐਵੇਂ ਪਾਲੇ ਸਹਿਣ ਦਾ ਕੀਹ ਗੁਣ ? ਦੂਏ ਨੂੰ ਨਿੱਘਿਆਂ ਕਰਕੇ ਪਾਲਾ ਹੇਂਵੀਏਂ ਇਹ ਗੁਰੂ ਘਰ ਦਾ ਤਿਆਗ ਹੈ। ਭਲਾ ਧਰਮਦਾਸਾ ! ਤੂੰ ਨੰਗਿਆਂ ਨੂੰ ਕੱਜਿਆ ਹੈ, ਬਾਬਾ ਨਾਨਕ ਤੇਨੂੰ ਕੱਜਸੀ। ਗੁਰੂ ਬਾਬੇ ਵਲ ਤੱਕ। ਅੰਦਰਲੀ ਭੁੱਖ ਦੇ ਮਗਰ ਨਾ ਲੱਗ ਤੇ ਨਾ ਦਾਤਿਆਂ ਵਲ ਤੱਕ।'

੧੧. ਅਗੰਮ ਵਾਚਣਾ—

ਭਾਈ ਲੁੜੀਂਦਾ ਆਪ ਦਾ ਵਡਾ ਚੇਲਾ ਸੀ ਜੋ ਤਿਆਗ, ਵਿਰਾਗ ਤੇ ਸੇਵਾ ਵਿਚ ਨਿਪੁੰਨ ਸੀ, ਆਪ ਦੀ ਖੁਸ਼ੀ ਇਨ੍ਹਾਂ ਪੁਰ ਬਹੁਤ ਸੀ। ਇਕ ਦਿਨ ਭਾਈ ਸਾਹਿਬ ਜੀ ਗੁਰੂ ਨਾਨਕ ਜੀ ਦੀ ਧੁਨਿ ਵਿਚ ਰਾਤ ਵੇਲੇ ਐਸੇ ਮਗਨ ਹੋਏ ਕਿ ਅੱਧੀ ਰਾਤ ਬੀਤ ਗਈ। ਤਦ ਅਚਾਨਕ ਭਾਈ ਸਾਹਿਬ ਮਗਨਤਾ ਵਿਚੋਂ ਬੋਲ ਉਠੇ 'ਓ ਭਾਈ ਲੁੜੀਂਦਾ ! ਓ ਭਾਈ ਲੁੜੀਂਦਾ ! ਬਾਬਾ ਨਾਨਕ ਆਇਆ ਹਈ, ਉਠ ਸੌਂ ਨਹੀਂ, ਕੜਾਹ ਪ੍ਰਸ਼ਾਦ ਤਿਆਰ ਕਰ'। ਭਾਈ ਲੁੜੀਂਦਾ ਜੀ ਜਾਗਕੇ ਉਠ ਬੈਠੇ ਤੇ ਸੋਚੀਂ ਪੈ ਗਏ। ਭਾਈ ਸਾਹਿਬ ਜੀ ਫਿਰ ਤਾੜ ਕੇ ਕਹਿਣ ਲਗੇ, 'ਭੜ੍ਹਇਆ ! ਤੈਨੂੰ ਜੋ ਕਿਹਾ ਹਈ ਬਾਬਾ ਨਾਨਕ ਜੀ ਆਏ ਹਨ, ਉਠ ਕੜਾਹ ਪ੍ਰਸ਼ਾਦ ਕਰ ! ਓਇ ਤਿਆਰ ਕਰ, ਉਠ ਅਸ਼ਨਾਨ ਪਾਣੀ ਕਰ, ਉਠ ਖੜਾ ਹੋ ਢਿੱਲ ਨਾ ਲਾ'। ਹੁਕਮ ਮੰਨਣ ਦੀ ਮੂਰਤੀ ਭਾਈ ਲੁੜੀਂਦਾ ਜੀ ਉੱਠ ਬੈਠੇ, ਨ੍ਰਾਤੇ, ਕੜਾਹ ਸਵਾ ਕੁ ਮਣ ਵਾਲਾ ਸਾਫ ਕਰਕੇ ਪਾਣੀ ਪਾਕੇ ਚੁੱਲ੍ਹੇ ਉਤੇ ਧਰ ਦਿਤਾ ਤੇ ਹੇਠਾਂ ਅੱਗ ਬਾਲ ਦਿਤੀ। ਡੇਰੇ ਵਿਚ ਨਾ ਘਿਉ ਹੈ, ਨਾ ਖੰਡ ਹੈ ਅਤੇ ਨਾ ਰਵਾ ਯਾ ਆਟਾ ਹੈ, ਪਰ ਹੁਕਮ ਵਿਚ ਮਰਜ਼ੀ ਮੇਲਣ ਵਾਲੇ ਲੁੜੀਂਦੇ ਰਾਮ ਜੀ ਅੱਗ ਬਾਲੀ ਜਾਂਦੇ ਹਨ। ਕੋਈ ਇਕ ਵਜੇ ਦਾ ਵਕਤ ਸੀ, ਕੀ ਦੇਖਦੇ ਹਨ ਕਿ ਇਕ ਪ੍ਰੇਮੀ ਆਇਆ ਹੈ ਤੇ ਬ੍ਰਹਮ ਖੜਕਾਉਂਦਾ ਹੈ: 'ਭਾਈ ਸਾਹਿਬ ਜੀ ! ਭਾਈ ਸਾਹਿਬ ਜੀ ! ਬ੍ਰਹਮ ਖੋਹਲੋ'। ਭਾਈ ਲੁੜੀਂਦਾ ਜੀ ਬ੍ਰਹਮ ਖੋਲਦੇ ਹਨ, ਕੀ ਦੇਖਦੇ ਹਨ, ਇਕ ਪ੍ਰੇਮੀ ਕਹਿੰਦਾ ਹੈ 'ਜੀ ਇਹ ਇਕ ਬੌਰੀ ਖੰਡ ਦੀ ਹੈ, ਖੁਸ਼ਾਬ ਤੋਂ ਮਕੜ ਜਾਤ ਦੇ ਅਮਕੇ ਸਿੰਘ ਨੇ ਭੇਜੀ ਹੈ। ਦਰਿਯਾਉ ਦੇ ਚੜ੍ਹਾਉ ਵਿਚ ਹੋਣ ਕਰਕੇ ਮੈਨੂੰ ਢਿੱਲ ਲਗ ਗਈ ਹੈ ਤਾਂ ਕਰਕੇ ਕੁਵੇਲੇ ਪੁੱਜਾ ਹਾਂ'। ਭਾਈ ਲੁੜੀਂਦਾ ਜੀ ਵਾਹਿਗੁਰੂ ! ਵਾਹਿਗੁਰੂ ! ਕਹਿੰਦੇ ਵਿਸਮਾਦ ਵਿਚ ਆ ਜਾਂਦੇ ਹਨ, ਖੰਡ ਲੈਕੇ ਕੜਾਹੇ ਵਿਚ ਪਾ ਦੇਂਦੇ ਹਨ ਤੇ ਚਾਸ ਤਿਆਰ ਕਰਕੇ ਧਰ ਦੇਂਦੇ ਹਨ, ਇੰਨੇ ਨੂੰ ਇਕ

ਹੋਰ ਸਜਣ ਆਉਂਦਾ ਹੈ, ਨਾਲ ਖੋਤਾ ਲੱਦਿਆ ਦੋ ਪੀਪੇ ਘਿਉ ਦੇ ਹਨ। ਉਹ ਕਹਿੰਦਾ ਹੈ 'ਇਹ 'ਚਕ ਮੂਸੇ' ਤੋਂ ਸ਼ਾਹਾਂ ਨੇ ਘਿਉ ਭੇਜਿਆ ਹੈ, ਲੰਗਰ ਵਾਸਤੇ ਰੱਖ ਲਓ, ਰਾਹ ਵਿਚ ਡੋਰ ਹੋ ਗਈ ਹੈ ਇਸ ਕਰਕੇ ਕੁਵੇਲੇ ਪੁੱਜਾ ਹਾਂ।' ਸਤਿਨਾਮੁ ਕਹਿ ਕੇ ਭਾਈ ਲੁੜੀਂਦਾ ਜੀ ਘਿਉ ਲੈ ਕੇ ਅੰਦਰ ਧਰਦੇ ਹਨ, ਦੂਜੇ ਕੜਾਹੇ ਵਿਚ ਘਿਉ ਪੰਘਰਨਾ ਧਰ ਦੇਂਦੇ ਹਨ ਕਿ ਕੁਛ ਚਿਰ ਆਟਾ ਬੀ ਇਸੇ ਤਰ੍ਹਾਂ ਆ ਜਾਂਦਾ ਹੈ, ਕੜਾਹ ਪ੍ਰਸ਼ਾਦ ਤਿਆਰ ਹੋ ਜਾਂਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਲਿਆ ਰਖਦੇ ਹਨ। ਜਦੋਂ ਜਾਕੇ ਖਬਰ ਕਰਦੇ ਹਨ ਕਿ ਸਾਹਿਬ ਜੀ ਪ੍ਰਸ਼ਾਦ ਤਿਆਰ ਹੈ ਤਾਂ ਭਾਈ ਸਾਹਿਬ ਜੀ ਆਪ ਆਕੇ ਅਰਦਾਸਾ ਸੋਧਦੇ ਬਨਤੀ ਕਰਦੇ ਹਨ, "ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਇ" ॥ ਹੁਣ ਸਵੇਰਾ ਹੋ ਗਿਆ ਸੀ ਸੰਗਤ ਆ ਰਹੀ ਸੀ ਕਿ ਅਚਾਨਕ ਉਸੇ ਵੇਲੇ ਬੇਅੰਤ ਸੰਤ ਇਕੱਠੇ ਹੋ ਗਏ, ਜਿਵੇਂ ਕੋਈ ਜੱਗ ਦਾ ਮੇਲਾ ਹੁੰਦਾ ਹੈ ਤੇ ਐਉਂ ਡੇਰਾ ਭਰ ਗਿਆ। ਅਰਦਾਸਾ ਸੋਧਕੇ ਵਾਰ ਦੇ ਭੋਗਪਏ ਤੇ ਕੜਾਹ ਪ੍ਰਸ਼ਾਦ ਵਰਤੀਣਾ ਅਰੰਭ ਹੋਇਆ, ਇੰਨੀ ਸੰਗਤ ਸੀ ਕਿ ਸਾਰਾ ਕੜਾਹ ਪ੍ਰਸ਼ਾਦ ਸਾਰੀ ਸੰਗਤ ਨੂੰ ਪੂਰਾ ਉਤਰਿਆ। ਜਾਪਦਾ ਹੈ ਕਿ ਸ੍ਰੀ ਸੰਤ ਜੀ ਨੂੰ ਸੰਗਤ ਦੇ ਰੂਪ ਵਿਚ ਗੁਰੂ ਆਉਂਦਾ ਤੇ ਉਧਰੋਂ ਸੰਗਤਾਂ ਵਲੋਂ ਰਸਦਾਂ ਪੁਜਦੀਆਂ ਆਪਣੇ ਭਜਨ ਵੇਲੇ ਦੁਹਾਂ ਗਲਾਂ ਦਾ ਅੰਤ੍ਰੀਵ ਗਿਆਨ ਹੋ ਗਿਆ ਸੀ।

੧੨. ਪਰਉਪਕਾਰ ਦੇ ਹੋਰ ਵਾਕਯਾਤ—

ਨੂਨਾਂ ਵਾਲਾ ਸ਼ਾਹ ਪੁਰ ਲਾਗੇ ਇਕ ਪਿੰਡ ਹੈ ਉੱਥੇ ਭਾਈ ਸੁਹੇਲ ਸਿੰਘ ਤੇ ਸ਼ੰਕਰਦਾਸ ਦੋ ਭਰਾ ਗੁਰੂ ਘਰ ਦੇ ਸਿਦਕੀ ਸਿੱਖ ਸਨ, ਸ੍ਰੀਮਾਨ ਭਾਈ ਰਾਮ ਕਿਸ਼ਨ ਜੀ ਪਰ ਉਨ੍ਹਾਂ ਦੀ ਬੜੀ ਸ਼ਰਧਾ ਸੀ। ਇਹ ਦੋਵੇਂ ਭਰਾ ਇਕਦਿਨ ਆਏ ਤੇ ਬੇਨਤੀਕੀਤੀ ਕਿ ਸਾਡੀ ਥੋੜੀਜਿਹੀ ਜ਼ਮੀਨ ਹੈ, ਇਹ ਜ਼ਮੀਨ ਬੇਲੇ ਦੀ ਹੈ ਤੇ ਦਰਿਆਨੇ ਆਪਣਾਰੁਖ ਬਦਲਕੇ ਢਾ ਲਾ ਦਿਤੀ ਹੈ। ਕੁਝ ਜ਼ਮੀਨ ਦਰਿਆ ਬੁਰਦ ਹੋ ਗਈ ਹੈ ਤੇ ਕੁਛ ਹੋ ਰਹੀ ਹੈ। ਇਸੇ ਜ਼ਮੀਨ

ਦੀ ਆਮਦਨੀਤੇ ਘਰਦਾ ਨਿਰਬਾਹਸੀ, ਜੇ ਇਹ ਦਰਿਆ ਨੇ ਢਾਲਈ ਤਾਂ ਪਰਿਵਾਰ ਲਈ ਬੜੀ ਔਖੀ ਗਲ ਬਣ ਜਾਏਗੀ। ਐਸ ਵੇਲੇ ਤੁਹਾਡੇ ਬਿਨਾਂ ਕੋਈ ਸਹਾਈ ਨਹੀਂ ਹੋ ਸਕਦਾ। ਜਿਵੇਂ ਦਰਿਆ ਬਾਦਸ਼ਾਹ ਹੈ, ਤਿਵੇਂ ਆਪ ਬਾਦਸ਼ਾਹ ਹੋ, ਜੇ ਮਿਹਰ ਕਰੋ ਤਾਂ ਰੋਟੀ ਦਾ ਉਪਰਾਲਾ ਬਣਿਆ ਰਹੇ। ਸੰਤ ਜੀ ਸੁਣਕੇ ਦੁਪ ਹੋ ਗਏ, ਫਿਰ ਉਠੇ ਤੇ 'ਪੰਨ ਗੁਰ ਨਾਨਕ' ਕਹਿੰਦੇ ਕਹਿੰਦੇ ਨਾਲ ਤੁਰ ਪਏ। ਦੋਪਹਿਰ ਦਾ ਵੇਲਾ ਸੀ, ਦਰਿਆ ਦੇ ਕੰਢੇ ਜਿਥੇ ਜ਼ਮੀਨ ਨੂੰ ਢਾ ਲਗ ਰਹੀ ਸੀ ਜਾ ਖੜੋਤੇ। ਜਿਥੇ ਖੜੋਤੇ ਉਥੇ ਖਤਰਾ ਸੀ ਕਿ ਹੁਣੇ ਇਹ ਕੰਢਾ ਢਹਿਕੇ ਵਿਚ ਜਾ ਪਵੇਗਾ। ਆਪ ਢਾਹ ਵਾਲੀ ਥਾਂ ਤੇ ਬੈਠ ਗਏ ਤੇ ਉਨ੍ਹਾਂ ਨੂੰ ਕਹਿਣ ਲਗੇ: 'ਦੂਰ ਜਾਕੇ ਬੈਠ ਜਾਓ ਤੇ ਮਹਾਰਾਜ ਦੇ ਚਰਨਾਂ ਵਲ ਮਨ ਲਾ ਕੇ 'ਵਾਹਿਗੁਰੂ' ਸ਼ਬਦ ਦਾ ਜਾਪ ਕਰੋ'। ਭਾਈ ਸੁਹੇਲ ਸਿੰਘ ਜੀ ਦਸਦੇ ਹਨ ਕਿ ਅਸੀਂ ਦੂਰ ਜਾ ਕੇ ਬੈਠ ਗਏ ਤੇ ਸਿਮਰਨ ਵਿਚ ਲਗ ਪਏ, ਪਰ ਸੰਤ ਉਸੇ ਟਿਕਾਣੇ ਬੈਠੇ 'ਪੰਨ ਗੁਰੂ ਨਾਨਕ' ਕਹਿੰਦੇ ਰਹੇ। ਜੇਠ ਹਾੜ ਦੇ ਦਿਨ ਸਨ, ਧੁਪ ਕੜਕਵੀਂ ਪੈ ਰਹੀ ਸੀ, ਤਿੰਨ ਘੰਟੇ ਜਦ ਇਸੇ ਤਰ੍ਹਾਂ ਬੈਠਿਆਂ ਹੋ ਗਏ, ਤਦ ਸੱਜਣ ਦੱਸਦੇ ਹਨ ਕਿ ਸਾਨੂੰ ਸੱਦਿਓ ਨੇ ਤੇ ਕਹਿਣ ਲਗੇ ਬਾਬੇ ਜੀ ਦਾ ਹੁਕਮ ਹੋਇਆ ਹੈ ਕਿ ਜਦ ਤਕ ਸਾਡਾ ਸਰੀਰ ਰਹੇਗਾ ਤਦ ਤਕ ਢਾ ਨਹੀਂ ਲੱਗੇਗੀ, ਉਸ ਤੋਂ ਪਿੱਛੋਂ ਜਿਵੇਂ ਕਰਤਾਰ ਦਾ ਹੁਕਮ ਹੋਵੇਗਾ ਤਿਵੇਂ ਵਰਤੇਗੀ। ਇਸ ਤੋਂ ਪਿੱਛੋਂ ਆਪ 'ਪੰਨ ਗੁਰੂ ਨਾਨਕ' ਦੇ ਰੰਗ ਰਤੇ ਉਠਕੇ ਡੇਰੇ ਆ ਗਏ। ਬਚਨ ਆਪ ਦੇ ਪੂਰੇ ਹੋਏ, ਜਿਥੇ ਸੰਤ ਬੈਠੇ ਸਨ ਉਸ ਤੋਂ ਅਗੇ ਢਾ ਲਗਣੀ ਬੰਦ ਹੋ ਗਈ, ਦਰਿਆ ਨੇ ਰੁਖ ਵਟਾ ਲਿਆ। ਭਾਈ ਸਾਹਿਬ ਜੀ ਦੇ ਜੀਵਨ ਤਕ ਉਹ ਟਿੱਬੀ ਜਿਥੇ ਆਪ ਬੈਠੇ ਸਨ ਹਿੱਲੀ ਹੋਈ ਹੋਣ ਤੇ ਵੀ ਉਸੇ ਤਰ੍ਹਾਂ ਬਣੀ ਰਹੀ। ਇਹ ਨਿਸ਼ਚਿਤ ਬਾਤ ਹੈ ਕਿ ਉਨ੍ਹਾਂ ਦੇ ਚੌਲਾ ਛੋੜਨ ਦੇ ਬਾਦ ਉਹ ਥਾਂ ਢੱਠੀ ਹੈ।

੨.

ਸੰਤਾਂ ਦਾ ਦੁਖੀਆਂ ਦੀ ਪੀੜਾ ਹਰਨ ਦਾ ਜੋ ਉਪਰਾਲਾ ਹੁੰਦਾ ਸੀ

ਉਹ ਕਦੇ ਕਦੇ ਸੰਤਾਂ ਨੂੰ ਮੁਸ਼ਕਲਾਂ ਵਿਚ ਪਾ ਦਿੰਦਾ ਸੀ। ਸਭ ਤੋਂ ਵੱਡੀ ਅਉਖਿਆਈ ਕਰਜ਼ੇ ਦੀ ਹੁੰਦੀ ਸੀ। ਲੋੜਵੰਦਾਂ ਗਰੀਬਾਂ ਦੀ ਭੀੜ ਭਾੜ ਬਹੁਤ ਬਣੀ ਰਹਿੰਦੀ ਸੀ; ਕੋਈ ਕਪੜਾ, ਕੋਈ ਜੁੱਤੀ, ਕੋਈ ਆਟਾ ਤੇ ਕੋਈ ਦਾਣੇ ਮੰਗਦਾ। ਆਪ ਨੂੰ ਕੁਛ ਲੋੜਵੰਦਾਂ ਦੀ ਪਰਖ ਬੀ ਸੀ, ਸੋ ਮੁਥਾਜੀ ਵੇਖਕੇ ਪਸੀਜਦੇ ਸਨ ਤੇ ਝੱਟ ਮੋਦੀਖਾਨੇ ਦੀ ਦੁਕਾਨ ਤੇ ਹੁਕਮ ਕਰ ਭੇਜਦੇ ਸਨ ਕਿ ਅਮਕੇ ਨੂੰ ਅਮਕੀ ਸ਼ੈ ਦੇ ਦਿਓ ਯਾ ਲੈ ਦਿਓ। ਇਕ ਹੋਰ ਗੁਣ ਇਹ ਸੀ ਕਿ ਮੰਗ ਲੈਣ ਦੀ ਖੁੱਲ੍ਹ ਵਾਲੇ ਲੋੜਵੰਦਾਂ ਤੋਂ ਛੁੱਟ ਸਫੈਦਪੋਸ਼ ਲੋੜਵੰਦਾਂ ਨੂੰ ਆਪ ਗੁਪਤ ਦਾਨ ਬੀ ਦਿਆ ਕਰਦੇ ਸਨ, ਇਸ ਤਰ੍ਹਾਂ ਕੋਈ ਵੇਰ ਆਪ ਦੇ ਸਿਰ ਕਰਜ਼ਾ ਹੋ ਜਾਂਦਾ ਸੀ। ਇਕ ਵੇਰ ਦੀ ਗੱਲ ਹੈ ਕਿ ਕਰਜ਼ਾ ਬਹੁਤ ਹੋ ਗਿਆ। ਮੋਦੀਖਾਨੇ ਵਾਲੇ ਨੇ ਤੰਗ ਕੀਤਾ, ਕਿ ਹੁਣ ਬਹੁਤੇ ਰੁਪਏ ਹੋ ਗਏ ਹਨ ਤੇ ਮੈਂ ਲੋੜ ਵਿਚ ਹਾਂ। ਆਪ ਰੁਪਏ ਓਦੋਂ ਦੇ ਨਾ ਸਕੇ ਤਾਂ ਇਕ ਦਿਨ ਮੋਦੀ ਦੇ ਮੂੰਹੋਂ ਨਿਕਲ ਗਿਆ—‘ਭਾਈ ਸਾਹਿਬ ਜੀ ! ਤੁਸੀਂ ਹੁਣ ਗਰੀਬ ਹੋ ਗਏ ਹੋ ਜੋ ਕਰਜ਼ਾ ਨਹੀਂ ਲਾਹ ਸਕਦੇ’। ਭਾਈ ਸਾਹਿਬ ਜੀ ਆਪਣੇ ਮਸਤਾਨੇ ਰੰਗ ਵਿਚ ਬੈਠੇ ਬੋਲ ਪਏ ‘ਤੂੰ ਹੋਨਾ ਏਂ ਭੜ੍ਹਾ, ਅਸੀਂ ਜਿਸ ਦੇ ਨਫਰ ਹਾਂ ਉਹ ਸ਼ਾਹਿਨਸ਼ਾਹ ਹੈ, ਸ਼ਾਹਿਨਸ਼ਾਹਾਂ ਦੇ ਨਫਰਾਂ ਨੂੰ ਗਰੀਬ ਕੌਣ ਬਣਾ ਸਕਦਾ ਹੈ ? ਵੇਖ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਡੇ ਅਰਸ਼ ਕੁਰਸ਼ ਦੇ ਦਾਤਾ, ਸਾਡੇ ਸਿਰਾਂ ਦੇ ਸੁਆਮੀ ਸੱਚੇ ਖਜ਼ਾਨਿਆਂ ਵਾਲੇ, ਸਾਡੀਆਂ ਖੂਹੀਆਂ ਪਰਉਪਕਾਰ ਦੀਆਂ ਨੈਆਂ। ਧਰਮਸਾਲਾਂ ਸਾਡੀਆਂ ਹਰਿ ਧਨ ਦੀਆਂ ਦਾਤਾਂ, ਸਾਡਾ ਬਾਬਾ ਨਾਨਕ ਪਾਤਸ਼ਾਹਾਂ ਦਾ ਪਾਤਸ਼ਾਹ। ਬਹੁੰ ਜੇ ਤੂੰ ਤੰਗ ਹੋਣਾ ਹੈ ਤਾਂ ਖੂਹੀਆਂ ਗਹਿਣੇ ਘੱਤ ਲੈ’। ਉਹ ਕਹਿਣ ਲੱਗਾ ‘ਜਿ ਫਿਰ ਜੋ ਪਾਣੀ ਭਰੇਗਾ ਮੈਂ ਇਕ ਘੜੇ ਦਾ ਇਕ ਪੈਸਾ ਮਸੂਲ ਲਾਵਾਂਗਾ, ਮੇਰਾ ਵਿਆਜ ਤਾਂ ਨਿਕਲਦਾ ਰਹੂ।’ ਭਾਈ ਸਾਹਿਬ ਜੀ ਕਹਿਣ ਲਗੇ, ‘ਨਾ ਭਾਈ ਨਾ, ਇਹ ਸੌਦਾ ਨਹੀਂ ਮੁਜ਼ਦਾ, ਪਾਣੀ ਭਰਾਈ ਮਹਿਰੇ ਲੈਂਦੇ ਹਨ, ਸਾਊਆਂ ਦਾ ਕੰਮ ਨਹੀਂ, ਗਰੀਬਾਂ ਨੂੰ ਔਖ ਹੋਸੀ। ਬਾਬੇ ਨਾਨਕ ਦੇ ਖੂਹ ਮਸੂਲੇ ਹਨ; ਅੱਛਾ ਜਾਹ,

ਬਾਬਾ ਨਾਨਕ ਆਪੇ ਭੇਜੇਗਾ, ਕੋਈ ਕਮੀ ਨਹੀਂ ।' ਨਿਕਟਵਰਤ ਸਜਣ ਦਸਦੇ ਹਨ ਕਿ ਉਸੇ ਵੇਲੇ ਇਕ ਪ੍ਰੇਮੀ ਬਾਹਰੋਂ ਆ ਗਿਆ ਉਸਨੇ ੫੦੦) ਰੁਪਯਾ ਭੇਟਾ ਕੀਤਾ । ਭਾਈ ਸਾਹਿਬ ਜੀ ਨੇ ਪਹਿਲੋਂ ਕੁਝ ਰੁਪਯਾ ਦੁਖੀ ਸਫੈਦਪੋਸ਼ਾਂ ਨੂੰ ਗੁਪਤ ਘੱਲ ਦਿਤਾ, ਕੁਝ ਪਾਸ ਬੈਠੇ ਜ਼ਰੂਰੀ ਲੋੜਵੰਦਾਂ ਨੂੰ ਦੇ ਦਿਤਾ, ਕੁਝ ਸ੍ਰੀ ਅੰਮ੍ਰਿਤਸਰ ਗੁਰੂ ਕੇ ਹਜ਼ੂਰ ਤੋਂ ਕੁਝ ਬਾਬਾ ਸਾਹਿਬ ਸਿੰਘ ਜੀ ਉਨੇ ਵਾਲਿਆਂ ਨੂੰ ਭੇਜ ਦਿਤਾ, ੨੫੦, ਉਸ ਮੌਦੀਖਾਨੇ ਵਾਲੇ ਨੂੰ ਦਿਤੇ ਤੇ ਆਖਿਆ, 'ਭਰੋਸਾ ਰਖ, ਗੁਰੂ ਕੇ ਘਰ ਕਾਈ ਕਮੀ ਨਹੀਂ' । ਥੋੜੇ ਚਿਰ ਵਿਚ ਮਾਲਕ ਦੀ ਪ੍ਰੇਮ ਮਾਇਆ ਹੋਰ ਆ ਗਈ ਤੇ ਮੌਦੀ ਦਾ ਘਰ ਪੂਰਾ ਹੋ ਗਿਆ ।

ਭਾਈ ਸਾਹਿਬ ਜੀ ਦੇ ਦਿਲ ਦੀ ਖੂਬੀ ਇਥੋਂ ਦੇਖਣ ਵਾਲੀ ਹੈ ਕਿ ੫੦੦) ਆਉਂਦੇ ਸਾਰ ਮੌਦੀ ਨੂੰ ਦੇਕੇ ਮਗਰੋਂ ਲਾਹੁਣ ਦੀ ਨਹੀਂ ਕੀਤੀ। ਪਹਿਲਾਂ ਲੋੜਵੰਦਾਂ ਵਲ ਘੱਲਿਆ, ਜਿਨ੍ਹਾਂ ਦੀ ਲੋੜ ਆਪ ਦੀਆਂ ਨਜ਼ਰਾਂ ਵਿਚ ਬੜੀ ਸੀ । ਬਾਕੀ ਦੀ ਰਕਮ ਮੌਦੀ ਨੂੰ ਦਿੱਤੀ । ਪਰਾਈ ਪੀੜਾ ਪਹਿਲਾਂ ਨਿਵਾਰੀ ਤੇ ਮੌਦੀ ਦੀ ਸਖਤੀ ਦੀ ਨਿਜ ਪੀੜਾ ਮਗਰੋਂ ਹਲਕੀ ਕੀਤੀ ।

੧੩. ਦੇਖ ਕੇ ਅਣਡਿੱਠ ਕਰਨਾ—

ਸੰਤ ਹੀਰਾ ਸਿੰਘ ਜੀ ਜੋ ਬੜੇ ਨਾਮ ਦੇ ਪ੍ਰੇਮੀ ਤੇ ਉਪਕਾਰੀ ਹਨ, ਤੇ ਇਨ੍ਹਾਂ ਦੀ ਖਾਸ ਮਿਹਨਤ ਤੇ ਕੁਰਬਾਨੀ ਦਾ ਚਲਾਯਾ ਖਾਲਸਾ ਹਾਈ ਸਕੂਲ ਸ਼ਾਹ ਪੁਰ ਦੇ ਵਿਚ ਪੰਜਾਬ ਦੀ ਵੰਡ ਹੋਣ ਵੇਲੇ ਤੱਕ ਚਲਦਾ ਰਿਹਾ ਹੈ, ਆਪ ਦੀ ਥਾਵੇਂ ਅਜ ਕਲ ਮਹੰਤ ਹਨ । ਆਪ ਦੱਸਦੇ ਹਨ ਕਿ ਅਸੀਂ ਡੇਰੇ ਵਿਚ ਨਿੱਕੇ ਹੁੰਦਿਆਂ ਇਕ ਆਦਮੀ ਨੂੰ ਆਉਂਦਿਆਂ ਦੇਖਦੇ ਰਹੇ ਹਾਂ, ਜਿਸ ਦੀ ਵਿਥਯਾ ਇਸ ਪ੍ਰਕਾਰ ਹੈ:— ਇਕ ਸੱਜਣ ਸੰਤਾਂ ਦੇ ਡੇਰੇ ਮੁਸਾਫਰ ਹੋਕੇ ਆਇਆ, ਪ੍ਰਸ਼ਾਦ ਛਕਿਆ, ਰਾਤ ਨੂੰ ਡੇਰੇ ਰਿਹਾ, ਮੰਜਾ ਬਿਸਤਰਾ ਡੇਰਿਓਂ ਮਿਲ ਗਿਆ ਤੇ ਇਹ ਸੌਂ ਗਿਆ । ਇਹ ਪਗਾਹੁਣਾ ਅੱਧੀ ਰਾਤ ਡੇਰੇ ਦੇ ਭਾਂਡੇ ਲੈਕੇ ਟੁਰਦਾ ਹੋਇਆ । ਬਰਤਨਾਂ ਪਰ ਵੱਡੇ ਸੰਤ ਭਾਈ ਵਸਤੀ ਰਾਮ ਜੀ ਦਾ ਨਾਮ

ਉਕਰਿਆ ਹੋਇਆ ਸੀ, ਇਸ ਕਰਕੇ ਉਹ ਆਦਮੀ ਰਸਤੇ ਜਾਂਦਾ
ਫੜਿਆ ਗਿਆ, ਭਾਂਡੇ ਪਛਾਣੇ ਗਏ ਤੇ ਫੜਕੇ ਛਾਉਣੀ ਸ਼ਾਹ ਪੁਰ
ਆਂਦਾ ਗਿਆ। ਪੁਲਸ ਵਲੋਂ ਭਾਈ ਸਾਹਿਬ ਨੂੰ ਬੁਲਾਇਆ ਗਿਆ ਕਿ
ਭਾਂਡੇ ਆਪ ਆਕੇ ਸਿਆਣੇ ਤੇ ਇਸ ਪਰ ਮੁਕੱਦਮਾ ਚਲੇ। ਭਾਈ
ਸਾਹਿਬ ਨੇ ਆਪਣੇ ਸਾਧ ਭਾਈ ਧਰਮ ਦਾਸ ਨੂੰ ਟੋਰਿਆ ਤੇ ਤਾਕੀਦ
ਕੀਤੀ ਕਿ ਦੇਖ ਤੂੰ ਸਾਧ ਹੈਂ, ਸਾਧ ਦੀ ਦਿਸ਼ਟੀ ਵਿਚ ਚੋਰ ਕੋਈ ਨਹੀਂ,
ਤੂੰ ਉਸ ਨੂੰ ਚੋਰ ਨਹੀਂ ਕਹਿਣਾ ਤੇ ਭਾਂਡਿਆਂ ਬਾਬਤ ਨਹੀਂ ਕਹਿਣਾ ਕਿ
ਚੋਰੀ ਕਰਕੇ ਲੈ ਗਿਆ ਹੈ। ਡੇਰਾ ਸਾਧ ਸੰਗਤ ਦਾ ਹੈ, ਸਾਧ ਸੰਗਤ
ਭਾਂਡੇ ਦੇ ਜਾਂਦੀ ਹੈ, ਸਾਧ ਸੰਗਤ ਲੈ ਜਾਂਦੀ ਹੈ, ਸਾਡਾ ਕੁਛ ਨਹੀਂ ਜੋ
ਕੋਈ ਚੁਰਾਵੇ। ਭਾਈ ਧਰਮ ਦਾਸ ਸਾਧੂ ਜੋ ਪੁਲਸ ਵਿਚ ਗਏ ਉਨ੍ਹਾਂ
ਨੇ ਚੋਰ ਜਾਕੇ ਛੁਡਾ ਦਿਤਾ ਤੇ ਪੁਲਸ ਨੂੰ ਕਿਹਾ ਕਿ ਭਾਂਡੇ ਚੋਰੀ ਨਹੀਂ
ਗਏ, ਇਹ ਚੋਰ ਨਹੀਂ, ਸਾਧ ਸੰਗਤ ਦਾ ਮਾਲ ਹੈ, ਇਹ ਲੜਵੰਦ
ਹੋਸੀ, ਲੈ ਗਿਆ ਹੈ, ਆਪ ਛੋੜ ਦਿਓ, ਵਡੇ ਸੰਤ ਇਹੋ ਚਾਹੁੰਦੇ ਹਨ
ਕਿ ਆਪ ਇਸ ਨੂੰ ਛੋੜ ਦਿਓ। ਪੁਲਸ ਨੇ ਉਸ ਨੂੰ ਛੋੜ ਦਿੱਤਾ ਤੇ
ਧਰਮ ਦਾਸ ਨੇ ਉਸ ਨੂੰ ਭਾਂਡਿਆਂ ਸਣੇ ਘਰ ਨੂੰ ਵਿਦਾ ਕੀਤਾ। ਸੰਤਾਂ
ਦੀ ਇਸ ਬ੍ਰਹਮ ਦਿਸ਼ਟੀ ਨਾਲ ਉਸ ਦਾ ਸੁਭਾਉ ਬਦਲ ਗਿਆ*।
ਉਹ ਫੇਰ ਡੇਰੇ ਆਉਂਦਾ ਤੇ ਸੰਤਾਂ ਦੇ ਦਰਸ਼ਨਾਂ ਦਾ ਲਾਭ ਲੈਂਦਾ ਰਿਹਾ,
ਸੰਤਾਂ ਕਦੇ ਉਸ ਨੂੰ ਚੋਰ ਨਹੀਂ ਕਿਹਾ, ਪਰ ਉਸ ਦੀ ਚੋਰੀ ਹਟ ਗਈ ਤੇ

*ਪੱਛਮੀ ਨਾਵਲਾਂ ਦੇ ਪੜ੍ਹਨ ਵਾਲਿਆਂ ਨੇ ਫਰਾਂਸ ਦੇ ਨਾਵਲ
‘ਲਾ ਮਿਜ਼ਰੇਬਲਸ’ ਵਿਚ ਪੜ੍ਹੀ ਹੋਊ ਕਿ ਇਕ ਪਾਦਰੀ ਨੇ ਇਕ ਇਸ
ਤਰ੍ਹਾਂ ਦੇ ਪਰਾਹੁਣੇ ਨੂੰ ਜੋ ਚਾਂਦੀ ਦੇ ਸ਼ਮਾਦਾਨ ਚੁੱਕ ਲਿਗਿਆ ਸੀ,
ਪੁਲਸ ਵਿਚ ਫੜੇ ਜਾਣ ਤੋਂ ਛੁਡਵਾਇਆ ਸੀ ਤੇ ਉਸ ਦਾ ਜੀਵਨ ਫੇਰ
ਪਰਉਪਕਾਰੀ ਹੋ ਗਿਆ ਸੀ। ਇਹ ਤਾਂ ਕਹਾਣੀ ਹੈ, ਪਰ ਆਪਣੇ ਪੰਥ
ਵਿਚ ਵੇਖੋ ਕਿ ਸਚਮੁਚ ਦੀਆਂ ਐਸੀਆਂ ਕਰਨੀਆਂ ਵਾਲੇ ਮਹਾਂ ਪੁਰਖ
ਹੋ ਗਜ਼ਰੇ ਹਨ, ਜਿਨ੍ਹਾਂ ਦੇ ਇਤਿਹਾਸ ਐਸੇ ਅਮੋਲਕ ਹਨ।

ਉਹ ਭਲਾ ਤੇ ਨੇਕ ਬੰਦਾ ਬਣ ਗਿਆ ।

੧੪. ਸਾਧ ਸੰਗਤ ਦੀ ਸੇਵਾ ਤੀਰਥ ਯਾਤ੍ਰਾ ਤੋਂ ਉੱਤਮ ਹੈ—

ਇਕੋਰਾਂ ਪੰਜ ਸੌ ਰੁਪਯਾ ਕਿਸੇ ਨੇ ਅਗੇ ਆਣ ਰਖਿਆ ਕਿ ਆਪ ਤੀਰਥ ਯਾਤ੍ਰਾ ਕਰੋ। ਭਾਈ ਸਾਹਿਬ ਜੀ ਨੇ ਕਿਹਾ, 'ਸਾਡੀ ਤੀਰਥ ਯਾਤ੍ਰਾ ਡੇਰੇ ਦੇ ਆਏ ਗਏ ਦੀ ਸੇਵਾ ਹੈ, ਜਾ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਦਰਬਾਰ ਸ੍ਰੀ ਅੰਮ੍ਰਿਤਸਰ ਹੈ, ਹੋਰ ਅਸਾਂ ਕਿਧਰ ਜਾਣਾ ਹੈ, ਸਾਡਾ ਆਵਣ ਜਾਣ ਮੁੱਕ ਚੁਕਾ ਹੈ । 'ਤੀਰਥਿ ਨਾਵਣ ਜਾਉ ਤੀਰਥ ਨਾਮੁ ਹੈ' । ਹਾਂ, ਤੀਰਥ ਰਾਜ ਹਰੀਮੰਦਰ ਹੈ ਜਿਥੇ ਸਾਈਂ ਦਾ ਅਖੰਡ ਕੀਰਤਨ ਅੱਠੇ ਪਹਿਰ ਹੁੰਦਾ ਹੈ ਤੇ ਜਿਸ ਦੀ ਮਹਿੰਮਾ ਸ੍ਰੀ ਗੁਰੂ ਬਾਣੀ ਵਿਚ ਲਿਖੀ ਹੈ' । ਪਰ ਉਹ ਕਹਿਣ ਲੱਗਾ 'ਜ਼ਰੂਰ ਕ੍ਰਿਪਾ ਕਰੋ, ਜ਼ਰੂਰ ਜਾਓ, ਜ਼ਰੂਰ ਜਾਓ' । ਸ੍ਰੀ ਭਾਈ ਸਾਹਿਬ ਜੀ ਨੇ ਤਾਂ ਕਿਵੇਂ ਬੀ ਨਾ ਮੰਨਿਆ, ਪਰ ਇਕ ਸਾਧ ਭਾਈ ਜਵਾਹਰ ਜੀ ਨੇ ਕਿਹਾ ਕਿ ਮਹਾਰਾਜ ਮੈਨੂੰ ਘਲੋ, ਮੈਂ ਜਾਂਦਾ ਹਾਂ । ਭਾਈ ਸਾਹਿਬ ਜੀ ਨੇ ਉਸ ਨੂੰ ਕਿਹਾ ਕਿ "ਤੀਰਥਿ ਨਾਵਣ ਜਾਉ ਤੀਰਥ ਨਾਮੁ ਹੈ ॥ ਤੀਰਥੁ ਸਬਦ ਬੀਚਾਰ ਅੰਤਰਿ ਗਿਆਨੁ ਹੈ । ਸਾਡੇ ਸਤਿਗੁਰੂ ਜੀ ਦੇ ਘਰ 'ਨਾਮ' ਤੀਰਥ ਹੈ, ਇਸ ਤੀਰਥ ਵਿਚ ਬੈਠਕੇ ਜੋ ਜੀਅ ਦਇਆ ਕਰਨੀ ਹੈ, ਸੋ ਗੁਰਮਤ ਦੱਸਦੀ ਹੈ ਕਿ ਤੀਰਥਾਂ ਪਰ ਕੀਤੇ ਦਾਨਾਂ ਤੋਂ ਸੁਸ਼ਟ ਹੈ । ਤੀਰਥ 'ਨਾਮ' ਹੈ, ਜੀਅ ਦਇਆ 'ਦਾਨ' ਹੈ" । ਪਰ ਸਾਧ ਨੇ ਹਠ ਕੀਤਾ । ਸੰਤਾਂ ਨੇ ਸੌ ਰੁਪਯਾ ਉਸ ਨੂੰ ਦੇ ਕੇ ਕਿਹਾ 'ਅੱਛਾ ਭਾਈ ਜਾਹ ਦੇਖ ਲੈ ਕਿੰਨਾ ਕੁ ਫਲ ਤੀਰਥਾਂ ਤੇ ਹੋਵਣ ਦਾ ਮਿਲਦਾ ਹੈ, ਪਰ ਇਕ ਚੇਤਾ ਰਖੀਂ ਗੁਰਧਾਮਾਂ ਤੇ ਜਾਵੇਂ ਤਾਂ ਚਰਨ ਧੂੜਿ ਲਈ ਆਵੀਂ" । ੧੦੦) ਉਹ ਲੈ ਗਿਆ ਤੇ ਬਾਕੀ ਰੁਪਯਾ ਸੰਤਾਂ ਨੇ ਕਿਤੇ ਲੋੜ ਦੀ ਥਾਂ ਖੁਹੀ ਧਰਮਸਾਲਾ ਆਦਿਕ ਤੇ ਖਰਚ ਕਰ ਦਿਤਾ । ਸਾਧੂ ਤੀਰਥਾਂ ਤੇ ਫਿਰਦਾ ਫਿਰਾਂਦਾ ਵਾਪਸ ਸ਼ਾਹ ਪੁਰ ਆ ਗਿਆ, ਪਰ ਚਰਨ ਧੂੜਿ ਲਿਆਵਣੀ ਭੁੱਲ ਗਿਆ । ਜਿਸ ਵੇਲੇ ਵਾਪਸ ਸ਼ਹਿਰੋਂ ਬਾਹਰ ਪੁੱਜਾ ਤਾਂ

ਚਰਨ ਧੂੜਿ ਚੇਤੇ ਆਈ, ਫਿਰ ਡਰਿਆ। ਬਾਹਰ ਮੇਲਾ ਲੱਗਾ ਹੋਇਆ ਸੀ ਮੁਸਲਮਾਨਾਂ ਦਾ, ਜੋ ਹਰ ਸਾਲ ਚੇਤਰ ਵਿਚ ਸ਼ਾਹ ਪੁਰ ਲਗਦਾ ਹੈ। ਉਥੋਂ ਸਾਧ ਨੇ ਧੂੜਿ ਲੈਕੇ ਬੰਨ੍ਹ ਲਈ ਤੇ ਡੇਰੇ ਆ ਗਿਆ। ਉਸ ਦਾ ਉਡਿਆ ਚਿਹਰਾ, ਥੱਕਿਆ ਸਰੀਰ ਤੇ ਖਿੰਡਾਉ ਦਾ ਪ੍ਰਭਾਵ ਸੰਤਾਂ ਨੇ ਤੱਕਿਆ ਪਰ ਜਣਾਇਆ ਕੁਛ ਨਹੀਂ। ਪਹਿਲਾਂ ਇਹੋ ਗਲ ਪੁਛੀ 'ਚਰਨ ਧੂੜਿ ਲਿਆਇਆ ਹੈਂ?' ਉਹ ਸਾਧ ਪੁੜੀ ਅਗੇ ਰਖਕੇ ਬੇਨਤੀ ਕਰਨ ਲਗਾ, 'ਜੀ! ਮੈਂ ਬੜੇ ਬੜੇ ਸੰਤਾਂ ਦੀ ਤੇ ਬੇਅੰਤ ਸੰਗਤਾਂ ਦੀ ਚਰਨ ਧੂੜਿ ਆਂਦੀ ਹੈ, ਪਰ ਇਹ ਨਹੀਂ ਦੱਸ ਸਕਦਾ ਕਿ ਕਿਥੋਂ ਕਿਥੋਂ ਆਂਦੀ ਹੈ।'

ਦੇਖੋ ਕੇਡਾ ਤੀਰਥ ਯਾਤ੍ਰਾ ਦਾ ਫਲ ਲੱਗਾ ਕਿ ਮਹਾਂ ਪੁਰਖਾਂ ਦੇ ਸਾਹਮਣੇ ਅਸੱਤਿ ਵਾਕ ਕਹਿ ਰਿਹਾ ਹੈ।

ਗਹਿਰ ਗੰਭੀਰ ਭਾਈ ਸਾਹਿਬ ਜੀ ਉਸ ਦੀਆਂ ਗੱਲਾਂ ਸੁਣ ਕੇ ਮੁਸਕ੍ਰਾਏ ਤੇ ਬੋਲੇ 'ਬਲਿਹਾਰ ਬਲਿਹਾਰ!' ਅਛਾ ਬਣੀ ੧।) ਦਾ ਪ੍ਰਸ਼ਾਦ ਕਰੋ ਤੇ ਵਰਤਾਓ ਜੋ ਸਾਧ ਮੁੜ ਡੇਰੇ ਆ ਗਿਆ ਹੈ*, ਭਲਾ ਹੋ ਵੈਸੀ।

੧੫. ਗੁਰੂ ਪਰ ਭਰੋਸਾ ਤੇ ਭਰੋਸੇ ਦਾ ਅਸਰ—

ਇਕ ਭਾਈ ਹਰੀ ਸਿੰਘ ਨਾਮ ਦਾ ਸਿੰਘ ਪਟਵਾਰੀ ਦਾ ਕੰਮ ਕਰਦਾ ਕਿਸੇ ਤਰ੍ਹਾਂ ਪਕੜਿਆ ਗਿਆ, ਮੁਕੱਦਮਾ ਹੋਣ ਲਗਾ, ਉਗਾਹੀਆਂ ਐਸੀਆਂ ਪਈਆਂ ਕਿ ਫਰਦ ਜੁਰਮ ਲਗ ਗਿਆ। ਜਿਸ ਦਿਨ ਹਾਕਮ

*ਸੰਤਾਂ ਨੇ ਉਸ ਵੇਲੇ ਜੁੜੀ ਸਾਧ ਸੰਗਤ ਵਿਚ ਇਸ ਸਾਧੂ ਦਾ ਭਾਂਡਾ ਨਹੀਂ ਭੰਨਿਆ। ਸਿਖੀ ਅਸੂਲਾਂ ਵਿਚ ਇਹ ਗੁਣ ਵਿਸ਼ੇਸ਼ ਸੀ ਕਿ 'ਹਉ ਤਿਸਦੇ ਚਉਖੰਨੀਐ ਆਪ ਠਗਾਏ ਲੋਕਾਂ ਭਾਣੈ।' ਕਈ ਵੇਰ ਭਲੇ ਪੁਰਖ ਕੁਸੰਗ ਵਿਚੋਂ ਆਯਾਂ ਨੂੰ ਸਤਿਸੰਗਮੰਡਲ ਵਿਚ ਬਿਨਾਂ ਸਮੋਧ ਕੀਤੇ ਲੈ ਲੈਂਦੇ ਹਨ ਤੇ ਸਤਿਸੰਗ ਦੀ ਪਾਹ ਨਾਲ ਜੀਵ ਨੂੰ ਆਪਣੇ ਅਵਗੁਣ ਆਪ ਸਮਝੇ ਪੈ ਜਾਏ ਹਨ ਤੇ ਉਹ ਮੈਲ ਧੋ ਕੇ ਨਿਰਮਲ ਹੋ ਜਾਂਦਾ ਹੈ। ਇਹ ਰਸਤਾ ਵਧੇਰੇ ਅਸਰ ਵਾਲਾ ਹੁੰਦਾ ਹੈ ਜੋ ਭੁੱਲਿਆਂ ਨੂੰ ਸੁਧਾਰ ਦੇਂਦਾ ਹੈ।

ਨੇ ਹੁਕਮ ਸੁਨਾਵਣਾ ਸੀ ਭਾਈ ਹਰੀ ਸਿੰਘ ਨੇ ਭਾਈ ਸਾਹਿਬ ਜੀ ਪਾਸ ਬੈਠੀ ਕਰ ਭੇਜੀ। ਭਾਈ ਸਾਹਿਬ ਜੀ ਨੇ ਗੁਰੂ ਦਰਬਾਰ ਦੀ ਚਰਨ ਧੂੜਿ ਦਿਤੀ ਕਿ ਪਾਸ ਰੱਖਣੀ ਤੇ ਸ਼ਬਦ ਦਾ ਪਾਠ ਕਰਨਾ, “ਐਥੇ ਓਥੇ ਰਖਵਾਲਾ ॥ ਪ੍ਰਭ ਸਤਿਗੁਰ ਦੀਨ ਦਇਆਲਾ ॥” ਹਾਕਮ ਜਿਸ ਵੇਲੇ ਹੁਕਮ ਲਿਖਣ ਲਗੇ ਕਲਮ ਨਾ ਚਲੇ। ਜਦ ਹੁਕਮ ਲਿਖਣ ਲਗੇ ਵਿਰੁਧ ਸਤਰਾਂ ਤੋਂ ਕਲਮ ਰੁਕੇ ਤੇ ਕੋਈ ਨਾ ਕੋਈ ਹਰਫ ਦਿਲ ਦੇ ਖਜਾਲ ਤੋਂ ਉਲਟ ਪੈ ਜਾਵੇ ਤੇ ਮਨ ਸੋਚੀਂ ਡੁਬ ਜਾਵੇ। ਕੁਛ ਦੇਰ ਇਸ ਤਰ੍ਹਾਂ ਦੇ ਘਬਰਾ ਵਿਚ ਰਹਿਕੇ ਹਾਕਮ (ਜੋ ਮੁਸਲਮਾਨ ਸੀ) ਕਹਿਣ ਲਗਾ, ‘ਸੱਚ ਦਸ ਓਇ ਕੀ ਤੇਰਾ ਕੋਈ ਪੀਰ ਕਾਮਲ ਹੈ ? ਜੋ ਮੈਨੂੰ ਲਿਖਣ ਨਹੀਂ ਦੇਂਦਾ, ਸੱਚ ਦੱਸ’। ਭਾਈ ਹਰੀ ਸਿੰਘ ਨੇ ਕਿਹਾ: ‘ਜੀ ਠੀਕ ਹੈ, ਸ਼ਾਹ ਪੁਰ ਸ਼ਹਿਰ ਵਿਚ ਕਾਮਲ ਸੰਤ ਰੱਬ ਦੇ ਪਿਆਰੇ ਰਹਿੰਦੇ ਹਨ ਭਾਈ ਰਾਮਕਿਸ਼ਨ ਜੀ ਉਹਨਾਂ ਮੈਨੂੰ ਬਾਪੀ ਦਿਤੀ ਤੇ ਵਰ ਦਿਤਾ ਹੈ ਤੇ ਆਖਿਆ ਹੈ ਕਿ “ਬਾਬਾ ਨਾਨਕ ਜੀ ਨੇ ਤੈਨੂੰ ਬਖਸ਼ਿਆ ਹੈ” ਸੋ ਹਾਕਮ ਜੀ ਮੇਰੇ ਤੇ ਸਭ ਉਹਨਾਂ ਦੀ ਕ੍ਰਿਪਾ ਹੈ।’ ਹਾਕਮ ਸੁਣਕੇ ਅਸਚਰਜ ਰਹਿ ਗਿਆ। ਅਦਾਲਤੋਂ ਹਾਕਮ ਉਠ ਕੇ ਸੰਤਾਂ ਦੇ ਦਰਸ਼ਨ ਕਰਨ ਆਇਆ ਤੇ ਦਰਸ਼ਨ ਕਰਕੇ ਉਨ੍ਹਾਂ ਦੇ ਉੱਚ ਜੀਵਨ ਦਾ ਕਾਇਲ ਹੋ ਗਿਆ। ਉਸ ਦਿਨ ਤੋਂ ਬਾਦ ਅੱਠੀਂ ਦਿਨੀ ਆਪ ਦੇ ਦਰਸ਼ਨ ਕਰਨ ਨੂੰ ਆਉਂਦਾ ਰਿਹਾ ਤੇ ਕ੍ਰਿਤਾਰਥ ਹੁੰਦਾ ਰਿਹਾ। ਭਾਈ ਹਰੀ ਸਿੰਘ ਬਰੀ ਹੋਕੇ ਬਹੁਤ ਚੰਗਾ ਪੁਰਖ ਹੋ ਗਿਆ। ਸੰਤਾਂ ਦੇ ਹੁਕਮ ਅਨੁਸਾਰ ਸੁਖਮਨੀ ਸਾਹਿਬ ਦਾ ਨੇਮੀ ਤੇ ਪ੍ਰੇਮੀ ਹੋ ਗਿਆ ਤੇ ਸੇਵਾ ਵਿਚ ਲਗ ਗਿਆ ਤੇ ਐਉਂ ਜੀਵਨ ਸੁਫਲ ਕਰ ਲਿਓਸੁ।

੧੬. ਜੀਵ ਦਇਆ—

ਸਿਖ ਸੰਤਾਂ ਵਿਚ ਕਿਤੇ ਕਿਤੇ ਕਦੇ ਕਦੇ ਇਕ ਪਰਉਪਕਾਰ ਦੀ ਗਲ ਵੇਖਣ ਵਿਚ ਆਉਂਦੀ ਹੈ ਜੋ ਜਾਪਦਾ ਹੈ ਕਿ ਬੁਧ ਤੇ ਜੈਨ ਮਤ ਦੇ ਸਮਾਂ ਤੋਂ ਪਰਮਾਰਥੀ ਲੋਕਾਂ ਵਿਚ ਅਨਭੋਲ ਟੁਰੀ ਆਈ ਹੈ। ਉਹ ਹੈ

ਜਾਨਵਰਾਂ ਦੀ ਪਾਲਨਾ, ਦੁਖੀ ਜਾਨਵਰਾਂ ਦੀ ਦਾਰੀ, ਭੁੱਖਿਆਂ ਦੀ ਪ੍ਰਤਿਪਾਲਾ। ਇਹ ਜੀਵ ਦਇਆ ਦਾ ਹਿੱਸਾ ਹਨ, ਜੇਸੇ ਕਿ ਰਾਣੀ ਅਹਿਲਜਾ ਬਾਈ ਮਾਰੂ ਥਲੇ ਦੀ ਜੇਠ ਹਾੜ ਦੀ ਤਪਸ ਤੇ ਪਾਣੀ ਦੀ ਕਮੀ ਦੇ ਦਿਨੀਂ ਖੇਤਾਂ ਵਿਚ ਵਹਿੰਗੀਆਂ ਦੇਕੇ ਹਲ ਵਾਹੁੰਦੇ ਬੈਲਾਂ ਲਈ ਆਪਣੇ ਖਰਚ ਤੇ ਪ੍ਰਬੰਧ ਤੇ ਪਾਣੀ ਘੱਲਿਆ ਕਰਦੀ ਸੀ। ਐਸੇ ਹੀ ਡੇਰੇ ਜਾ ਪਿੰਡ ਦੀ ਰਖਵਾਲੀ ਕਰਨ ਵਾਲੇ ਤੇ ਫੇਰ ਪੇਟ ਰੱਜਕੇ ਹੋਟੀ ਨਾ ਪ੍ਰਾਪਤ ਕਰਨ ਵਾਲੇ ਕੁੱਤਿਆਂ ਨੂੰ ਡੇਰ ਦੀ ਵਧੀ ਖੁਧੀ ਜੂਠ ਦੇ ਟੁੱਕਰ ਸਿਖ ਸਾਧੂ ਸੰਤ ਭੀ ਪਾਉਂਦੇ ਰਹੇ ਹਨ। ਪਰੰਤੂ ਕਈ ਅਜਾਣ ਇਸਨੂੰ ਪੁੰਨਯ ਤੇ ਮੁਕਤੀ ਦਾ ਸਾਧਨ ਸਮਝਕੇ ਅੰਨ ਪਕਵਾਕੇ ਕੁੱਤੇ ਲਭਦੇ ਫਿਰਦੇ ਹਨ ਤੇ ਉਨ੍ਹਾਂ ਨੂੰ ਅਜੀਰਣ ਤਕ ਆਪ ਖੁਆਕੇ ਸਦਗਤੀ ਸਮਝਦੇ ਹਨ। ਇਹ ਉਸੇ ਤਰ੍ਹਾਂ ਦੀ ਭੁੱਲ ਹੈ ਜਿਸ ਤਰ੍ਹਾਂ ਦੀਆਂ ਭੁੱਲਾਂ ਕਿ ਅਨਜਾਣਤਾ ਦਾ ਵਧਿਆ ਜੋਸ਼ ਕਰਾਯਾ ਕਰਦਾ ਹੈ।

ਸੰਤ ਰਾਮ ਕਿਸ਼ਨ ਜੀ ਬੀ ਨਗਰ ਦੇ ਭੁੱਖੇ ਕੁੱਤਿਆਂ ਨੂੰ ਜੂਠੇ ਮਿਠੇ ਰਹੇ ਜਾ ਰਾਤ ਨੂੰ ਵਧ ਰਹੇ ਟੁੱਕ ਪੁਆ ਦਿਆ ਕਰਦੇ ਸਨ। ਇਕ ਦਿਨ ਇਨ੍ਹਾਂ ਭੁੱਖਿਆਂ ਦੀ ਪੁਕਾਰ ਸੁਣਕੇ ਆਪ ਨੇ ਲੁੜੀਂਦੇ ਰਾਮ ਨੂੰ ਕਿਹਾ ਜਾਹ ਭਾਈ ਕੁੱਤਿਆਂ ਲਈ ਟੁਕਰ ਲੈ ਆ। ਜਾਂ ਭਾਈ ਗਿਆ ਤਾਂ ਕੁਛ ਨਾ ਲੱਧਾ, ਐਵੇਂ ਦੋ ਚਾਰ ਟੁਕੜੇ ਲੈ ਆਇਆ। ਦੋ ਚਾਰ ਵੇਰ ਖਾਲੀ ਮੁੜਨ ਤੇ ਮੁੜ ਮੁੜ ਹੁਕਮ ਹੋਣ ਤੇ ਗਿਆ ਤਾਂ ਢੂੰਡਦੇ ਢੂੰਡਦੇ ਉਸ ਨੂੰ ਵਧੀਆਂ ਪਣੀਆਂ ਪੁੜੀਆਂ ਦਾ ਕਿੰਨਾ ਸਾਮਾਨ ਮਿਲ ਗਿਆ, ਜਿਸ ਨੂੰ ਸੰਤਾਂ ਨੇ ਸਫਲਾ ਦਿਤਾ। ਸੰਤ ਭੁੱਖੇ ਕੁੱਤਿਆਂ ਨੂੰ ਰੱਜਕੇ ਭੋਜਨ ਦੇ ਕੇ ਪ੍ਰਸੰਨ ਹੋਇਆ ਕਰਦੇ ਸਨ। ਇਸ ਪੁਕਾਰ ਦੀ ਪਾਲਣਾਂ ਵਿਚ ਸੰਤਾਂ ਦੀ ਉੱਚ ਦਿਸ਼ਟੀ 'ਜੀਵ ਦਇਆ' ਵਿਚ ਹੁੰਦੀ ਸੀ। ਉਹਨਾਂ ਦਾ ਦੁੱਖ ਦੀ ਨਵਿਰਤੀ ਦਾ ਪ੍ਰਯੋਜਨ ਹੁੰਦਾ ਹੈ ਤੇ ਵਿਤਕਰਾ ਅੰਦਰੋਂ ਮਿਟ ਗਿਆ ਹੁੰਦਾ ਹੈ।

੧੭. ਗੁਰ ਨਾਨਕ ਦਰਸ਼ਨ—

ਇਕ ਦਿਨ ਆਪ ਬਾਹਰ ਜਾ ਰਹੇ ਸਨ। ਧੰਨ ਗੁਰੂ ਨਾਨਕ ਦੀ

ਧੁਨਿ ਲਗ ਰਹੀ ਸੀ, ਕੁਛ ਬੱਚੇ ਨਾਲ ਟੁਰ ਪਏ। ਉਹ ਬੀ ਅਦਬ ਨਾਲ ਜਾ ਰਹੇ ਸਨ ਤੇ 'ਧੰਨ ਗੁਰ ਨਾਨਕ' ਦਾ ਸੁਰ ਭਰ ਰਹੇ ਸਨ ਕਿ ਬਜ਼ਾਰ ਵਿਚ ਕੁਛ ਦੁਕਾਨਦਾਰਾਂ ਨੇ ਆਪ ਨੂੰ ਦੱਸਿਆ ਕਿ ਜੀ ਅਸਾਂ ਗੁਰੂ ਬਾਬੇ ਦੀ ਮੂਰਤਿ ਲਾਈ ਹੈ। ਆਪ ਤੱਕੇ; ਸੀਸ ਨਿਵਾਇਆ, ਪੰਜ ਆਨੇ ਦਾ ਪ੍ਰਸ਼ਾਦ ਦੇਕੇ ਖੇਤਾਂ ਵਿਚ ਚਲੇ ਗਏ, ਉਥੇ ਇਕ ਏਕਾਂਤ ਥਾਵੇਂ ਜੋੜਾ ਉਤਾਰ ਕੇ ਬਹਿ ਗਏ ਤੇ ਮੱਥਾ ਟੇਕਣ ਲਗ ਪਏ ਤੇ ਡਾਢੇ ਪ੍ਰੇਮ ਵਿਚ ਉਚਾਰੀ ਜਾਣ 'ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥ ਗੁਰੂ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥' ਇੰਝ ਕਰਦੇ ਕਰਦੇ ਮਗਨ ਹੋ ਗਏ। ਬਹੁਤ ਚਿਰ ਉਸੇ ਰੰਗ ਵਿਚ ਟਿਕੇ ਰਹੇ। ਜਦੋਂ ਉਠੇ ਤਾਂ ਬਾਬੂ ਤਿਲੋਕ ਚੰਦ ਜੀ ਸਿਖੂਜੇ-ਜੋ ਛੋਟੀ ਅਵਸਥਾ ਦੇ ਉਸ ਵੇਲੇ ਨਾਲ ਸਨ-ਦੱਸਦੇ ਹਨ ਕਿ: ਅਸਾਂ 'ਪੁਛਿਆ, ਮਹਾਰਾਜ ! ਨਾ ਇਥੇ ਧਰਮਸਾਲ ਹੈ, ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਆਪ ਨੇ ਐਵੇਂ ਮੱਥੇ ਕਿਸ ਅੱਗੇ ਟੇਕੇ ਹਨ ?' ਤਾਂ ਬੋਲੇ 'ਸਤਿਗੁਰੂ ਨਾਨਕ ਦੇਵ ਆਪ ਸਨ, ਬਾਬਾ ਜੀ ਆਏ ਸਨ, ਦਾਸ ਨੇ ਚਰਨ ਪਕੜ ਲਏ ਸਨ। ਬਚਿਓ! ਤੁਸਾਂ ਬਾਬਾਜੀ ਦਾ ਦਰਸ਼ਨ ਨਹੀਂ ਪਾਇਆ ਹੈ ?' ਫੇਰ ਆਪ ਧੰਨ ਗੁਰੂ ਨਾਨਕ ਦੇ ਰੰਗ ਲਗ ਪਏ ਤੇ ਅਸਾਂ ਡੇਰੇ ਆਕੇ ਸਾਧੂਆਂ ਨੂੰ ਇਹ ਵਾਰਤਾ ਸੁਣਾਈ।

੧੮. ਪ੍ਰਚਾਰ ਦੀ ਲਗਨ ਤੇ ਨਿੰਮ੍ਰਤਾ—

ਇਕ ਸਜਣ ਦੱਸਦੇ ਸਨ ਕਿ ਉਨ੍ਹਾਂ ਨੇ ਆਪਦਾ ਕਦੇ ਕਦੇ ਜਦੋਂ ਆਪ ਸ੍ਰੀ ਅੰਮ੍ਰਤਸਰ ਜੀ ਆਏ ਤਾਂ ਵਡੀ ਪ੍ਰਕਰਮਾਂ ਵਿਚ ਦਰਸ਼ਨ ਕੀਤਾ ਹੈ। ਪੰਜ ਸੱਤ ਸਾਧ ਤੇ ਗ੍ਰਿਹਸਤੀ ਨਾਲ ਹਨ, ਆਪ ਕੈਂਸੀਆਂ ਵਜਾ ਰਹੇ ਹਨ ਤੇ ਮਿੱਠੀ ਮਿੱਠੀ ਰਸ ਭਰੀ 'ਧੰਨ ਗੁਰ ਨਾਨਕ' ਦੀ ਧੁਨੀ ਲਗ ਰਹੀ ਹੈ। ਇਸੇ ਤਰ੍ਹਾਂ ਸਾਰੀ ਵਡੀ ਪ੍ਰਕਰਮਾ ਤੇ ਸ੍ਰੀ ਬਾਬਾ ਸਾਹਿਬ ਦੀ ਯਾਤ੍ਰਾ ਮੁਕ ਗਈ ਹੈ। ਆਪਦਾ ਕੀਰਤਨ ਮਿੱਠਾ ਮਿੱਠਾ ਲਗਦਾ ਹੁੰਦਾ ਸੀ ਤੇ ਨਾਲ ਟੁਰਦਿਆਂ ਆ ਮੁਹਾਰਾ ਜੀ ਕਰਦਾ ਹੁੰਦਾ

ਸ੍ਰੀ ਕਿ ਧੁਨਿ ਵਿਚ ਧੁਨਿ ਮਿਲਾ ਦੇਈਏ । ਆਪ ਦੀ ਇਹ ਭਗਤੀ ਤੇ ਇਹ ਅਰਾਧਨਾ ਬਹੁਤ ਜੀਵਾਂ ਨੇ ਡਿੱਠੀ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਸਤੀ ਆਪ ਲਈ ਹੋ ਬੀਤੀ ਹਸਤੀ ਨਹੀਂ ਸੀ ਤੇ ਨਾ ਹੀ ਖੁਸ਼ਕ ਰਜਾਨੀਆਂ ਹਾਰ ਆਪ ਇਹ ਸਮਝਦੇ ਸੀ ਕਿ ਗੁਰੂ ਨਾਨਕ ਦੇਵ ਜੀ ਬ੍ਰਹਮ ਵਿਚ ਲੀਨ ਹੋ ਗਏ ਹਨ ਤੇ ਹੁਣ ਤਾਰਨ ਹਾਰ ਬਿਰਦ ਲੋਪ ਹੋ ਗਿਆ ਹੈ । ਅਕਸਰ ਆਪਣੀ ਪੂਜਾ ਦੇ ਪ੍ਰੇਮੀ ਚਤੁਰ ਜੀਵ ਐਸੀਆਂ ਦਲੀਲਾਂ, ਜੋ ਆਤਮ ਵਿਦਿਆ ਵਿਚ ਕੁਛ ਮੁੱਲ ਨਹੀਂ ਰਖਦੀਆਂ, ਮਗਰ ਲਗਣ ਵਾਲਿਆਂ ਨੂੰ ਦੇ ਕੇ ਸੰਤੁਸ਼ਟ ਕਰਾਇਆ ਕਰਦੇ ਹਨ । ਸ੍ਰੀ ਸੰਤ ਰਾਮ ਕਿਸ਼ਨ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜੀਉਂਦੀ ਜੋਤ “ਸਿਰ ਉਪਰਿ ਠਾਢਾ ਗੁਰੁ ਸੁਰਾ ॥ ਨਾਨਕ ਤਾਕੈ ਕਾਰਜ ਪੂਰਾ !” ਸਮਝਿਆ ਕਰਦੇ ਸਨ । ਉਹ ਸ੍ਰੀ ਗੁਰੂ ਜੀ ਨੂੰ ਵਾਹਿਗੁਰੂ ਜੀ ਦਾ ਤਾਰਨਹਾਰ ਬਿਰਦ, ਜ਼ਾਹਰੀ ਕਲਾ, ਹਾਜ਼ਰ ਨਾਜ਼ਰ ਮੰਨਦੇ ਤੇ ਪੂਜਦੇ ਸੇ ਤੇ ਉਨ੍ਹਾਂ ਦੇ ਇਸ਼ਕ ਵਿਚ ਰੱਤੇ ਰਹਿੰਦੇ ਸਨ ।

ਆਪ ਬੜੇ ਸਤਿਕਾਰ ਵਾਲੇ ਸਨ, ਹਜ਼ਾਰਾਂ ਲੋਕ ਆਪ ਦਾ ਸਤਿਕਾਰ ਕਰਦੇ ਸੇ, ਪਰ ਆਪ ਸਦਾ ਸਭ ਨੂੰ ਗੁਰਬਾਣੀ ਤੇ ਨਾਮ ਵਿਚ ਲਾਉਂਦੇ ਤੇ ਗੁਰੂ ਨਾਨਕ ਦੀ ਸ਼ਰਨੀ ਪਾਉਂਦੇ । ਆਪ ਤੋਂ ਲਾਭ ਅਮਿਤ ਪਹੁੰਚਦਾ ਸੀ, ਪਰ ਆਪ ਹਉਂ ਵਿਚ ਨਹੀਂ ਸੇ ਆਉਂਦੇ । ਧਰਮਸਾਲ ਵਿਚ ਸਾਧ ਸੰਗਤ ਵਾਲੀ ਵਿਛਾਈ ਤ ਹੀ ਬੈਠਦੇ ਸਨ, ਆਪਣੇ ਲਈ ਅਲੱਗ ਮਸਨਦ, ਤਕੀਆ ਯਾ ਗੁਦੇਲਾ ਕੁਛ ਨਹੀਂ ਵਿਛਾਉਣ ਦੇਂਦੇ ਸਨ ।

ਭਾਈ ਰਾਮ ਕਿਸ਼ਨ ਜੀ ਆਪਣੇ ਸਮੇਂ ਦੇ ਅਦੁਤੀ ਸੰਤ ਹੋਏ ਹਨ, ਇਲਾਕੇ ਦੇ ਆਮ ਗੁਰਦਵਾਰਿਆਂ, ਅੱਡਣਸ਼ਾਹੀ ਡੇਰਿਆਂ ਤੇ ਉਦਾਸੀ ਅਸਥਾਨਾਂ ਦੀ ਸੰਭਾਲਨਾ ਰਖਦੇ ਸੀ । ਆਪ ਨੇ ਸਹਿਚਾਰੀ ਉਦਾਸੀ ਤੇ ਅੱਡਣਸ਼ਾਹੀ ਸੰਤਾਂ ਦੀ ਇਕ ਮੰਡਲੀ ਬਣਾਈ ਹੋਈ ਸੀ ਜੋ ਫਿਰ ਫਿਰਕੇ ਡੇਰੇ ਵੇਖਦੀ, ਨਾਮ ਤੇ ਬਾਣੀ ਦਾ ਪ੍ਰਚਾਰ ਕਰਦੀ ਰਹਿੰਦੀ ਸੀ । ਜਿਥੇ ਕਿਸੇ ਤਰ੍ਹਾਂ ਦੀ ਉਕਾਈ ਵੇਖਦੇ ਉਦਮ ਦੇਕੇ ਠੀਕ ਕਰਵਾ ਦਿਤਾ ਕਰਦੇ ਸਨ । ਇਸ ਤਰ੍ਹਾਂ ਉਸ ਸਾਰੇ ਇਲਾਕੇ ਵਿਚ ਗੁਰਸਿਖੀ ਦੇ

ਪ੍ਰਚਾਰ ਦਾ ਆਪ ਨੇ ਸੁਹਣਾ ਪ੍ਰਵਾਹ ਚਲਾ ਰਖਿਆ ਸੀ ।

੧੯. ਕੀਰਤਨ ਦਾ ਪ੍ਰੇਮ—

ਆਪ ਸ਼ਬਦ ਕੀਰਤਨ ਦੇ ਬੜੇ ਪ੍ਰੇਮੀ ਸਨ । ਮੰਡਲੀ ਵਿਚ ਹਮੇਸ਼ਾ ਚੰਗੇ ਕੀਰਤਨੀਏ ਰਹਿੰਦੇ ਸਨ ਤੇ ਜਿਨ੍ਹੀਂ ਥਾਈਂ ਜਾਂਦੇ ਉਥੇ ਬੀ ਕੀਰਤਨੀਏ ਜਥੇ ਕਾਇਮ ਕੀਤਾ ਕਰਦੇ ਸਨ ।

ਇਕ ਵੇਰ ਭਾਈ ਰਾਮ ਕਿਸ਼ਨ ਜੀ ਮੰਡਲੀ ਸਮੇਤ ਰਟਨ ਕਰਦੇ ਪਿੰਡ ਫਿਰੂਕਾ ਜ਼ਿਲਾ ਸ਼ਾਹਪੁਰ ਵਿਚ ਗਏ* । ਸਵੇਰੇ ਆਸਾ ਦੀ ਵਾਰ ਦਾ ਦੀਵਾਨ ਸਜਣਾ ਸੀ, ਉਦਾਸੀ ਬਾਬਾ ਕਰਮ ਦਾਸ ਜੀ, ਜੋ ਭਾਈ ਭਾਗ ਸਿੰਘ ਜੀ ਰਾਗੀ ਫਿਰੂਕੇ ਵਾਲਿਆਂ ਦੇ ਜਾਣੂ ਸਨ, ਉਥੇ ਹੀ ਸਨ, ਉਨ੍ਹਾਂ ਨੇ ਭਾਈ ਭਾਗ ਸਿੰਘ ਜੀ ਨੂੰ ਕੀਰਤਨ ਕਰਨ ਲਈ ਕਿਹਾ । ਉਨ੍ਹਾਂ ਦਿਨਾਂ ਵਿਚ ਵਾਜੇ ਨਹੀਂ ਹੁੰਦੇ ਸਨ, ਭਾਈ ਭਾਗ ਸਿੰਘ ਜੀ ਨੇ ਢੋਲਕੀ ਨਾਲ ਕੀਰਤਨ ਕੀਤਾ । ਭਾਈ ਭਾਗ ਸਿੰਘ ਜੀ ਦੀ ਸੁਰੀਲੀ ਆਵਾਜ਼ ਤੇ ਸੁੰਦਰ ਲਯ ਦੇ ਵਿਚ ਗੁਰਬਾਣੀ ਅਲਾਪਣ ਨਾਲ ਭਾਈ ਰਾਮ ਕਿਸ਼ਨ ਸਾਹਿਬ ਜੀ ਗਦਗਦ ਹੋਕੇ ਝੁਮਣ ਲਗ ਪਏ । ਕੀਰਤਨ ਦੀ ਸਮਾਪਤੀ ਹੋਈ, ਸੰਗਤ ਘਰਾਂ ਨੂੰ ਚਲੀ ਗਈ, ਪਰ ਭਾਈ ਭਾਗ ਸਿੰਘ ਜੀ ਤੇ ਉਨ੍ਹਾਂ ਦੀ ਸੁਪਤਨੀ ਉਥੇ ਹੀ ਬੈਠੇ ਰਹੇ । ਭਾਈ ਰਾਮ ਕਿਸ਼ਨ ਜੀ ਨੇ ਭਾਈ ਭਾਗ ਸਿੰਘ ਜੀ ਤੋਂ ਉਥੇ ਬੈਠੇ ਰਹਿਣ ਦਾ ਕਾਰਨ ਪੁੱਛਿਆ, ਆਪ ਸੰਗ ਦੇ ਨਾਲ ਬੋਲ ਨਹੀਂ ਸਕੇ ਤੇ ਸਿਰ ਨੀਵਾਂ ਕਰਕੇ ਬੈਠੇ ਰਹੇ । ਬਾਬਾ ਕਰਮ ਦਾਸ ਜੀ ਨੇ ਕੋਲੋਂ ਕਿਹਾ ਕਿ ਜੀ ਇਨ੍ਹਾਂ ਦੀ ਸ਼ਾਦੀ ਹੋਇਆਂ ੧੮ ਸਾਲ ਦੇ ਕਰੀਬ ਹੋ ਗਏ ਹਨ, ਅਜੇ ਤਕ ਸੰਤਾਨ ਨਹੀਂ ਹੋਈ, ਕ੍ਰਿਪਾ ਕਰੋ ਕੋਈ ਅਮੋਘ ਬਚਨ ਦਿਓ ਜੋ ਇਨ੍ਹਾਂ ਦੀ ਸੰਸਾਰ ਨਾਲ ਗੰਢ ਪਵੇ ।

ਭਾਈ ਰਾਮ ਕਿਸ਼ਨ ਜੀ ਇਹ ਗਲ ਸੁਣਕੇ ਮੁਸਕਰਾਏ ਤੇ ਕਹਿਣ

*ਇਹ ਵਾਰਤਾ ਭਾਈ ਸਾਹਿਬ ਭਾਈ ਭਾਗ ਸਿੰਘ ਜੀ ਰਾਗੀ ਨੇ ਆਪ ਸੁਣਾਈ ਸੀ ।

ਲਗੇ, “ਗੁਰੂ ਦੇ ਕੀਰਤਨੀਏ ਦੇ ਸੰਤਾਨ ਨਹੀਂ ਹੈ ? ਗੁਰੂ ਦੇ ਕੀਰਤਨੀਏ ਦੀ ਜੜ ਹਰੀ, ਤੁਸੀਂ ਗੁਰੂ ਦੇ ਕੀਰਤਨੀਏ ਹੋ, ਗੁਰੂ ਤੁਹਾਡੀ ਆਸਾ ਪੂਰੀ ਕਰੇਗਾ, ਤੁਹਾਡੇ ਘਰ ਹੀਰਾ ਜੰਮੇਗਾ, ‘ਧੰਨ ਗੁਰੂ ਨਾਨਕ’ ਧੰਨ ਗੁਰੂ ਨਾਨਕ’ ਕਹਿੰਦੇ ਰਿਹਾ ਕਰੋ।” ਫੇਰ ਆਪ ਨੇ ਭਾਈ ਭਾਗ ਸਿੰਘ ਜੀ ਦੀ ਘਰ ਵਲੀ ਨੂੰ ਕਿਹਾ ਕਿ ਸੁਖਮਨੀ ਸਾਹਿਬ ਦਾ ਇਕ ਪਾਠ ਨਿਤਾਪ੍ਰਤੀ ਕਰਨਾ। ਇੰਨਾਂ ਕਹਿਕੇ ਆਪ ਨੇ ਜਲ ਦਾ ਕਟੋਰਾ ਮੰਗਵਾਇਆ। ਇਸ ਗੁਰਦਵਾਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੂਜੀ ਛਤ ਤੇ ਪ੍ਰਕਾਸ਼ ਹੁੰਦੇ ਸੀ, ਜਿਨ੍ਹਾਂ ਪਉੜੀਆਂ ਰਾਹੀਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਨੂੰ ਉਪਰ ਜਾਂਦੀਆਂ ਸਨ, ਉਥੋਂ ਚਰਨ ਧੂੜੀ ਲੈ ਕੇ ਜਲ ਵਿਚ ਪਾ ਦਿਤੀ ਤੇ ਜਲ ਛਕਣ ਦਾ ਹੁਕਮ ਦਿਤਾ।

ਭਾਈ ਭਾਗ ਸਿੰਘ ਜੀ ਦਾ ਕਥਨ ਹੈ ਕਿ ਭਾਈ ਰਾਮ ਕਿਸ਼ਨ ਜੀ ਦੇ ਇਸ ਵਰਦਾਨ ਤੋਂ ਪਿਛੋਂ ੧੧ ਮਹੀਨੇ ਬੀਤਣ ਤੇ ਇਨ੍ਹਾਂ ਦੇ ਘਰ ਵਾਹਿਗੁਰੂ ਨੇ ਭੁਯੰਗੀ ਬਖਸ਼ਿਆ। ਆਪ ਭੁਯੰਗੀ ਨੂੰ ਨਾਲ ਲੈ ਕੇ ਸ਼ਾਹ ਪੁਰ ਸੰਤ ਭਾਈ ਰਾਮ ਕਿਸ਼ਨ ਜੀ ਦੇ ਡੇਰੇ ਹਾਜ਼ਰ ਹੋਏ, ਚੌਲਾ ਪਾਉਣ ਤੇ ਨਾਮ ਸੰਸਕਾਰ ਇਥੇ ਹੀ ਹੋਇਆ। ਭਾਈ ਰਾਮ ਕਿਸ਼ਨ ਜੀ ਨੇ ਇਸ ਕਾਕੇ ਦਾ ਨਾਮ ਆਪਣੀ ਪਵਿਤਰ ਰਸਨਾ ਨਾਲ ‘ਹੀਰਾ ਸਿੰਘ’ ਰਖਿਆ। ਇਹ ਹੀ ਵਡੇ ਹੋਕੇ ਭਾਈ ਹੀਰਾ ਸਿੰਘ ਜੀ ਖਾਲਸਾ ਪੰਥ ਦੇ ਅਮੋਲਕ ਹੀਰੇ ਬਣੇ ਤੇ ਗੁਰੂ ਘਰ ਦੇ ਅਨਿੰਨ ਸਿਖ, ਕਥਨੀ ਦੇ ਪੂਰੇ, ਕਰਨੀ ਦੇ ਸੂਰੇ ਤੇ ਗੁਰੂ ਘਰ ਦੇ ਉਹ ਅਦੁਤੀ ਕੀਰਤਨੀਏ ਹੋਏ ਕਿ ਆਪ ਨੇ ਆਪਣੀ ਕੀਰਤਨ ਸ਼ਕਤੀ ਨਾਲ ਕੱਟਰ ਤੋਂ ਕੱਟਰ ਨਾਸਤਕਾਂ ਨੂੰ ਗੁਰੂ ਦੀ ਸ਼ਰਨ ਆਂਦਾ, ਕਈ ਆਰਯ ਸਮਾਜੀਆਂ ਦੇ ਦਿਲਾਂ ਵਿਚ ਸਿਖੀ ਦਾ ਪਿਆਰ ਉਪਜਾਇਆ, ਮੁਸਲਮਾਨਾਂ ਦੇ ਮੂੰਹ ਤੋਂ ‘ਧੰਨ ਗੁਰੂ ਨਾਨਕ’ ‘ਧੰਨ ਗੁਰੂ ਨਾਨਕ’ ਕਹਿਲਵਾਇਆ ਤੇ ੨੫-੨੫ ਤੇ ੩੦-੩੦ ਹਜ਼ਾਰ ਆਦਮੀਆਂ ਦੇ ਇਕੱਠ ਨੂੰ ਰੱਬੀ ਰੰਗ ਵਿਚ ਬੁਝਾਇਆ।

ਹੋਰ ਇਸ ਤਰ੍ਹਾਂ ਦੇ ਅਨੇਕਾਂ ਪ੍ਰਸੰਗ ਸੁਣਨ ਵਿਚ ਆਉਂਦੇ ਹਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਸੀ ਭਾਈ ਰਾਮ ਕਿਸ਼ਨ ਜੀ ਨੂੰ ਵਾਕ

ਸਿਧੀ ਪ੍ਰਾਪਤ ਸੀ। ਆਪ ਦੇ ਬਚਨ ਸਦੀਵ ਸਫਲ ਹੁੰਦੇ ਸਨ ਤੇ ਜੋ ਕੁਛ ਸਹਿ ਸੁਭਾ ਫੁਰਮਾਉਂਦੇ ਪੂਰਾ ਹੋਏ ਬਿਨਾਂ ਨਹੀਂ ਰਹਿੰਦਾ ਸੀ। ਪਰ ਆਪ ਐਸਾ ਕੋਈ ਵਾਕ ਕਿਸੇ ਉਮਾਹੂ ਉਭਾਰ ਵੇਲੇ ਪਰਉਪਕਾਰ ਵਿਚ ਕਹਿੰਦੇ ਸਨ। ਨਾਟਕ ਚੇਟਕ ਲਈ ਆਪ ਤੋਂ ਕਦੇ ਕੋਈ ਕ੍ਰਿਸ਼ਮਾ ਨਹੀਂ ਹੋਇਆ।

੨੦. ਧਰੇਮੇ ਦਾ ਖਾਰਾ ਖੂਹ ਮਿੱਠਾ ਹੋਯਾ—

ਸ੍ਰੀ ਭਾਈ ਰਾਮ ਕਿਸ਼ਨ ਸਾਹਿਬ ਜੀ ਇਕਦਿਨ ਧਰੇਮੇ ਪਿੰਡਗਏ ਜੋ ਸ਼ਾਹ ਪੁਰ ਤੋਂ ੧੪ ਮੀਲ ਹੈ ਤੇ ਸਰਗੋਧੇ ਤੋਂ ੮ ਮੀਲ ਉਰੇ ਹੈ। ਸਭ ਲੋਕਾਂ ਨੂੰ ਨਾਮ ਬਾਣੀ ਵਿਚ ਲਾਉਂਦੇ ਸਤਿਸੰਗ ਕਰਦੇ ਇਕ ਪ੍ਰੇਮੀ ਤੋਂ ਜਲ ਮੰਗਿਆ ਕਿ ਤ੍ਰਿਖਾ ਲਗੀ ਹੈ। ਪ੍ਰੇਮੀ ਅੱਧ ਮੀਲ ਦੀ ਵਾਟ ਤੋਂ ਲੈਣ ਗਿਆ, ਦੇਰ ਲਗੀ ਤਾਂ ਫਿਰ ਸੰਤਾਂ ਕਿਹਾ ਗੁਰਦਵਾਰੇ ਦੀ ਖੂਹੀ ਤਾਂ ਇਹ ਪਾਸ ਹੈ ਤੇ ਜਲ ਮੰਗਿਆ ਸੀ ਡੇਰ ਕਿਉਂ ਹੋ ਗਈ? ਪਾਸੋਂ ਪ੍ਰੇਮੀ ਕਹਿਣ ਲਗੇ ਜੀ ਇਸ ਖੂਹੀ ਦਾ ਜਲ ਖਾਰਾ ਹੈ ਤੇ ਸਰਕਾਰੀ ਖੂਹ ਦਾ ਜਲ ਮਿੱਠਾ ਹੈ ਜੋ ਅੱਧ ਮੀਲ ਦੀ ਵਿੱਥ ਤੇ ਹੈ, ਉਥੋਂ ਪ੍ਰੇਮੀ ਜਲ ਲੈਣ ਗਿਆ ਹੈ, ਆ ਜਾਂਦਾ ਹੈ ਹੁਣੇ। ਭਾਈ ਸਾਹਿਬ ਜੀ ਕਹਿਣ ਲਗੇ 'ਭਾਈ! ਬਾਬੇ ਨਾਨਕ ਦੀ ਖੂਹੀ ਦਾ ਜਲ ਖਾਰਾ ਹੋਵੇ ਤੇ ਸਰਕਾਰੀ ਖੂਹੀ ਦਾ ਮਿੱਠਾ, ਇਹ ਨਹੀਂ ਹੋ ਸਕਦਾ। ਲਿਆਓ ਜਲ, ਇਥੋਂ ਹੀ ਲੈ ਆਓ, ਨਾਲੇ ਪਤਾਸੇ ਲੈ ਆਓ, ਖੂਹ ਦਾ ਮੂੰਹ ਮਿੱਠਾ ਕਰਾਈਏ।' ਸਾਰੇ ਪਿੰਡ ਵਿਚੋਂ ਪਤਾਸੇ ਮੰਗਵਾਏ ਗਏ ਤੇ ਖੂਹੀ ਵਿਚ ਪਾਏ ਗਏ। ਫੇਰ ਆਪ ਨੇ ਅਰਦਾਸਾ ਕੀਤਾ, ਜਲ ਕੱਢਿਆ, ਆਪ ਨੇ ਜਲ ਛਕਿਆ, ਸੰਗਤਾਂ ਛਕਿਆ, ਸੁਵਾਦ ਉਸੇ ਵੇਲੇ ਬਦਲ ਗਿਆ ਤੇ ਦਿਨੋ ਦਿਨ ਜਲ ਖਾਰਾਪਨ ਛੱਡਦਾ ਗਿਆ। ਜਲਇੰਨਾ ਚੰਗਾਹੋਗਿਆ ਕਿ ਸਭ ਸੰਗਤਾਂ ਉਥੋਂ ਪਾਣੀ ਭਰਦੀਆਂ ਸਨ। ਅਗੇ ਦਾਲ ਬੀ ਨਹੀਂ ਸੀ ਗਲਦੀ, ਫੇਰ ਗਲਣ ਲਗਪਈ। ਸੰਤਾਂ ਦੀ ਅਰਦਾਸ ਸੁਣੀ ਗਈ। ਇਹ ਪਰਉਪਕਾਰ ਧਰੇਮੇ ਦੇ ਪ੍ਰੇਮੀਆਂ ਪ

ਉਇਆ। ਗਾਲਬਨ ਧਰਮਸਾਲ ਬੀ ਉਥੋਂ ਦੀ ਸੰਤਾਂ ਦੇ ਪਰਉਪਕਾਰ ਨਾਲ ਹੀ ਬਣੀ ਹੋਵੇਗੀ ਜੋ ਪੰਜਾਬ ਦੇ ਵੰਡਾਰੇ ਸਮੇਂ ਤਕ ਮੌਜੂਦ ਰਹੀ ਹੈ। ਇਹ ਪਿੰਡ ਮੁਸਲਮਾਨ ਤੇ ਸਹਿਜਧਾਰੀਆਂ ਦਾ ਸੀ, ਸਿਖਾਂ ਦਾ ਇਕ ਅੱਧਾ ਘਰ ਹੀ ਸੀ ਪਰ ਸਭ ਸਹਿਜਧਾਰੀ ਮਾਈ ਭਾਈ ਗੁਰਦਵਾਰੇਜਾਂਦੇ ਬੜੇ ਪ੍ਰੇਮ ਨਾਲ ਪਾਠ ਕਰਦੇ ਤੇ ਬਾਲ ਬੱਚੇ ਗੁਰਮੁਖੀ ਪੜ੍ਹਦੇ ਹੁੰਦੇ ਸਨ।

੨੧. ਕਰੜੇ ਲਹਿਣੇਦਾਰਾਂ ਦਾ ਸੁਧਾਰ—

੧.

ਇਕ ਪ੍ਰੇਮੀ ਰਾਮਦਿਤਾ ਸ਼ਾਹਪੁਰ ਦਾ ਭਾਈ ਸਾਹਿਬ ਜੀ ਪਾਸ ਆਕੇ ਰੁੰਨਾ, ਜੀ ਮੈਂ ਗਰੀਬ ਹਾਂ ਤੇ ਅਮਕੇ ਸ਼ਾਹੂਕਾਰ ਨੇ ਮੇਰੇ ਤੇ ਅਰਜ਼ੀ ਪਾਈ ਹੈ, ਮੇਰੇ ਪਾਸ ਰਕਮ ਐਸ ਵੇਲੇ ਨਹੀਂ ਹੈ, ਨਿੱਕਾ ਨਿੱਕਾ ਬਾਲ ਬੱਚਾ ਹੈ ਉਹ ਬੀ ਨਹੀਂ ਪਲਦਾ, ਨਿੱਕਾ ਜਿਹਾ ਕੋਠਾ ਹੈ ਉਹ ਬੀ ਲਹਿਣੇਦਾਰ ਖੋਹਦਾ ਹੈ। ਭਾਈ ਸਾਹਿਬ ਜੀ ਸੁਣਕੇ ਬੋਲੇ 'ਬੁਲਾਓ'। ਇਕ ਸਾਧ ਬੁਲਾਵਣ ਗਿਆ, ਪਰ ਉਹ ਸ਼ਾਹੂਕਾਰ ਨਾ ਆਇਆ। ਦੂਜੀ ਵੇਰ ਫਿਰ ਗਿਆ ਤਾਂ ਭੀ ਨਾ ਆਇਆ। ਹੁਣ ਭਾਈ ਸਾਹਿਬ ਆਪ ਉਸ ਦੇ ਘਰ ਚਲੇ ਗਏ, ਜਾਕੇ ਕਹਿਣ ਲਗੇ 'ਇਹ ਗਰੀਬ ਹੈ, ਬਾਬਾ ਨਾਨਕ ਤੁਸਾਂ ਨੂੰ ਹੋਰ ਦੇਸੀ, ਇਸ ਨੂੰ ਮਾਫ ਚਾ ਕਰੋ'। ਉਸ ਸ਼ਾਹੂਕਾਰ ਨੇ ਅਗੋਂ ਕੁਛ ਨਿਰਾਦਰੀ ਦੇ ਵਾਕ ਕਹੇ। ਪਰ ਸਹਿਨਸ਼ੀਲ ਭਾਈ ਸਾਹਿਬ ਜੀ ਨੇ ਉਹ ਵਾਕ ਝੱਲ ਲਏ ਤੇ ਫੇਰ ਪਿਆਰ ਨਾਲ ਕਿਹਾ ਕਿ 'ਭਾਈ ਜੀ! ਜੇ ਸਾਰੇ ਨਹੀਂ ਛੋੜ ਸਕਦੇ ਤਾਂ ਅਸਲ ਰੁਪੈ ਸਾਥੋਂ ਲੈ ਲਵੋ, ਪਰ ਵਿਆਜ ਤੁਸੀਂ ਛੱਡ ਦਿਓ'। ਉਸ ਨੇ ਅਗੋਂ ਕੁਰਖਤ ਆਖਿਆ: 'ਮੈਂ ਕਿਉਂ ਵਿਆਜ ਛੋੜ ਦੇਵਾਂ? ਮੈਂ ਕੋਈ ਚੱਟੀ ਨਹੀਂ ਭਰਨੀ'। ਭਾਈ ਸਾਹਿਬ ਜੀ ਦੇ ਮੁਖੋਂ ਸਹਿਜ ਸੁਭਾ ਨਿਕਲਿਆ, 'ਗਰੀਬਾਂ ਦਾ ਰਾਖਾ ਬਾਬਾ ਨਾਨਕ, ਬਾਬਾ ਨਾਨਕ! ਹੰਕਾਰੀਆਂ ਨੂੰ ਚੱਟੀ ਤੇ ਚੱਟੀ'। ਭਾਈ ਸਾਹਿਬ ਮੁੜ ਡੇਰੇ ਆ ਗਏ। ਸੰਤ ਜੀ ਸ਼ਾਹੂਕਾਰ ਨੂੰ ਰਕਮ ਸ਼ਾਇਦ ਵਿਆਜ ਸਮੇਤ ਬੀ ਕੋਲੋਂ ਦੇ ਦੇਂਦੇ, ਪਰ ਉਸ ਵੇਲੇ

ਪਾਸ ਰੁਪੱਯੇ ਦੀ ਬੁੜ ਜਾਪਦੀ ਸੀ। ਦੂਜੇ ਤੀਜੇ ਦਿਨ ਉਨ੍ਹਾਂ ਸ਼ਾਹੂਕਾਰਾਂ ਕੋਲ ਕਿਸੇ ਨੇ ਆਕੇ ਸੋਨੇ ਦੇ ਗਹਿਣੇ ਵੇਚੇ ਸਸਤੇ, ਪਰ ਉਹ ਗਹਿਣਾ ਚੋਰੀ ਦਾ ਮਾਲ ਸੀ। ਚੋਰ ਪਕੜਿਆ ਗਿਆ ਤੇ ਉਸ ਨੇ ਪੁਲਸ ਨੂੰ ਦੱਸਿਆ ਕਿ ਅਮਕੇ ਪਾਸ ਮੈਂ ਗਹਿਣੇ ਵੇਚੇ ਹਨ। ਤਲਾਸ਼ੀ ਹੋਈ, ਮਾਲ ਨਿਕਲ ਪਿਆ ਤੇ ਇਹ ਸ਼ਾਹੂਕਾਰ ਵੀ ਪਕੜੇ ਗਏ। ਮੁਕੱਦਮਾ ਹੋਇਆ, ਦੋਹਾਂ ਨੂੰ ਚੱਟੀ ਵੀ ਲੱਗੀ, ਤਿੰਨ ਤਿੰਨ ਮਹੀਨੇ ਕੇਦ ਬੀ ਹੋਈ। ਫਿਰ ਉਹ ਸ਼ਾਹੂਕਾਰ ਭਾਈ ਸਾਹਿਬ ਜੀ ਦੇ ਟਿਕਾਣੇ ਆਏ ਤੇ ਰੋਣ ਲਗੇ 'ਅਸੀਂ ਭੁੱਲੇ ਹਾਂ, ਮਾਫ ਕਰੋ, ਅਸੀਂ ਭੁੱਲੇ ਹਾਂ, ਸਾਨੂੰ ਬਖਸ਼ੋ'। ਦਿਆਲੂ ਭਾਈ ਸਾਹਿਬ, ਨਿਰਵੈਰ ਭਾਈ ਸਾਹਿਬ ਜੀ ਨੇ ਕਿਹਾ, 'ਬਾਬਾ ਨਾਨਕ ਬਖਸ਼ੇਗਾ। ਤੁਸੀਂ ਰੋਜ਼ ਗੁਰਦੁਆਰੇ ਆਇਆ ਕਰੋ ਤੇ ਕਥਾ ਕੀਰਤਨ ਸੁਣਿਆ ਕਰੋ'। ਉਹ ਉਸੇ ਦਿਨ ਤੋਂ ਗੁਰਦੁਆਰੇ ਸ਼ਰਧਾ ਰਖਦੇ ਰਹੇ, ਸੇਵਾ ਕਰਦੇ ਰਹੇ, ਨੇਮ ਨਾਲ ਆਉਂਦੇ ਰਹੇ ਤੇ ਸਤਿਸੰਗੀ ਬਣੇ। ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਹੈ:-

੨.

ਪਿੰਡ ਇੱਛਰਾਂ ਦਾ ਬਰਗੇ ਨਾਮ ਦਾ ਇਕ ਮੁਸਲਮਾਨ ਸ੍ਰੀ ਭਾਈ ਸਾਹਿਬ ਜੀ ਪਾਸ ਆਕੇ ਕੁੰਨਾ ਕਿ ਅਮਕੇ ਸ਼ਾਹੂਕਾਰ ਨੇ ਅਸ਼ਟਾਮ ਆਪੇ ਲਿਖ ਲਿਆ ਹੈ, ਰਕਮ ਮੈਂ ਬਹੁਤ ਥੋੜੀ ਦੇਣੀ ਹੈ, ਉਸ ਨੇ ਪੰਜ ਗੁਣਾਂ ਵਧਾ ਲਈ ਹੈ!

ਅਗੇ ਅਸ਼ਟਾਮ ਆਪੇ ਲਿਖ ਲੈਂਦੇ ਸਨ ਤੇ ਅਨਪੜ੍ਹੇ ਦੇਣਦਾਰ ਤੋਂ ਕੁਝ ਨਿਸ਼ਾਨੀ ਮਾਤ੍ਰ ਕਰਵਾਂਦੇ ਸਨ ਯਾ ਕਹਿ ਦੇਂਦੇ ਕਿ ਕਲਮ ਨੂੰ ਹੱਥ ਚਾ ਲਾ। ਬਰਗੇ ਨੇ ਦੱਸਿਆ ਕਿ ਨਾ ਨਿਸ਼ਾਨੀ ਤੇ ਨਾ ਮੈਂ ਕਲਮ ਨੂੰ ਹੱਥ ਲਾਇਆ ਹੈ, ਆਪੇ ਉਨ੍ਹਾਂ ਲਿਖ ਲਿਆ ਹੈ, ਮੇਰੇ ਤੇ ਦਾਵਾ ਹੋਇਆ ਤਾਂ ਡਿਗਰੀ ਹੋ ਜਾਵੇਗੀ, ਮੈਂ ਮਾਰਿਆ ਜਾਵਾਂਗਾ, ਆਪ ਮਿਹਰ ਕਰੋ ਤੇ ਮੈਨੂੰ ਬਚਾਓ। ਸ੍ਰੀ ਭਾਈ ਸਾਹਿਬ ਜੀ ਨੇ, ਜਿਸ ਨੇ ਉਗਾਹੀ ਲਾਈ ਸੀ ਤੇ ਜਿਸ ਲਿਖਿਆ ਸੀ ਉਹਨਾਂ ਦੋਹਾਂ ਨੂੰ ਸਦਵਾਇਆ ਤੇ ਉਨ੍ਹਾਂ ਦੋਹਾਂ ਨੂੰ ਆਪ ਜੀ ਨੇ ਤਾੜਕੇ ਪੁੱਛਿਆ ਕਿ ਏਹ ਬਾਬੇ ਨਾਨਕ ਜੀ ਦਾ

ਘਰ ਹੈ, ਇਥੇ ਸੱਚੇ ਸੱਚ ਦੱਸ ਦਿਓ। ਉਹਨਾਂ ਮੰਨਿਆ 'ਜੀ, ਇਹ ਜੋ ਕਹਿੰਦਾ ਹੈ ਸੱਚ ਹੈ, ਅਸੀਂ ਝੂਠ ਲਿਖਿਆ ਹੈ'। ਸ੍ਰੀ ਭਾਈ ਸਾਹਿਬ ਜੀ ਸੱਚ ਸਣਕੇ ਕ੍ਰਿਪਾਲਤਾ ਵਿਚ ਆ ਗਏ, ਕਹਿਣ ਲਗੇ—'ਅਸਲ ਅਸਲ ਰੁਪਏ ਜੋ ਤੁਸਾਂ ਲੈਣੇ ਹਨ, ਸਾਥੋਂ ਲੈ ਲਓ, ਜੋ ਝੂਠ ਵਧਾਇਆ ਜੇ ਛੋੜ ਦਿਓ।' ਉਹ ਕਹਿਣ ਲਗਾ 'ਜੀ ਮੈਂ ਗੁਰਦਵਾਰੇ ਤੋਂ ਰਕਮ ਕੀਕੂੰ ਭਰਾਂ ? ਆਪ ਮੇਰੇ ਤੇ ਮਿਹਰ ਕਰੋ ਤੇ ਅਰਦਾਸਾ ਕਰੋ ਜੋ ਦਾਸ ਨੂੰ ਨਾਮ ਚਿਤ ਆਵੇ ਤੇ ਸੰਤਾਂ ਨਾਲ ਮੇਰੀ ਰਹਿ ਬਣ ਆਵੇ ਤੇ ਝੂਠ ਮੈਥੋਂ ਛੁਟੇ, ਮੈਂ ਸਾਰੀ ਰਕਮ ਅਸਲ ਵੀ ਤੇ ਬਨਾਵਟ ਬੀ ਛੋੜਦਾ ਹਾਂ ! ਇਹ ਕਹਿਕੇ ਅਸਟਾਮ ਹੀ ਸੰਤਾਂ ਨੂੰ ਦੇ ਗਿਆ !

ਉਹ ਮੁਸਲਮਾਨ ਬਰਗਾ ਨਾਮ ਦਾ ਕਰਜ਼ੇ ਤੋਂ ਖਲਾਸੀ ਪਾ ਕੇ ਆਪ ਦਾ ਜਸ ਕਰਦਾ ਘਰ ਨੂੰ ਗਿਆ ਤੇ ਕਹਿੰਦਾ ਗਿਆ ਕਿ ਇਹ ਸੰਤ ਐਨ ਖ਼ਦਾ ਦੀ ਮੂਰਤਿ ਹਨ। ਮੈਂ ਅਗੇ ਪੀਰਾਂ ਫਕੀਰਾਂ ਦੇ ਕਾਰਨਾਮੇ ਸੁਣੇ ਸਨ, ਪਰ ਅਜ ਅੱਖਾਂ ਨਾਲ ਵੇਖੇ ਹਨ ਅਸਲੀ ਫਕੀਰ, ਬਾਬੇ ਨਾਨਕ ਦੇ ਫਕੀਰ, ਸੁੱਚੇ ਹੀਰੇ। ਜਦ ਤਕ ਇਹ ਬਰਗਾ ਜੀਉਂਦਾ ਰਿਹਾ ਸੰਤਾਂ ਦਾ ਤੇ ਗੁਰੂ ਘਰ ਦਾ ਜਸ ਕਰਦਾ ਰਿਹਾ !

੨੨. ਹੋਰ ਸੁਭ ਗੁਣ, ਨਿਤ ਕ੍ਰਿਯਾ ਤੇ ਭਾਈ ਲੁੜੀਂਦਾ ਰਾਮ ਜੀ—

ਸੰਤ ਜੀ ਗੁਰ ਸਿਖੀ ਦੇ ਬਗੀਚੇ ਨੂੰ ਫਲਦਾ ਫੁਲਦਾ ਵੇਖਣ ਦੇ ਚਾਹ-ਵਾਨ ਸੇ, ਕਈ ਮਾਈਆਂ ਬੀਬੀਆਂ ਸੰਤਾਨ ਦੀ ਅਣਹੋਂਦ ਦੇ ਕਾਰਨ ਵਰ ਦਾਨ ਲਈ ਆਉਂਦੀਆਂ, ਆਪ ਗੁਰਦਵਾਰੇ ਦੇ ਚਰਨਾਂ ਦੀ ਪੂੜੀ ਦੇਕੇ ਕਹਿੰਦੇ "ਜਾਹ ਬੱਚਾ ! ਗੁਰੂ ਮਿਹਰ ਕਰੇਗਾ, ਬਾਲਕ ਨੂੰ ਸਿੰਘ ਸਜਾਣਾ"। ਇਸੇ ਤਰ੍ਹਾਂ ਜਦ ਕੋਈ ਮਾਈ ਬੀਬੀ ਬੀਮਾਰ ਬਾਲ ਨੂੰ ਲੈਕੇ ਹਾਜ਼ਰ ਹੁੰਦੀ ਤਦ ਉਸ ਨੂੰ ਵੀ ਆਪ ਨੇ ਚਰਨ ਪੂੜੀ ਦੇਕੇ ਕਹਿਣਾ, 'ਬਾਲ ਦੇ ਪਾਸ ਬੈਠਕੇ ਜਪੁ ਸਾਹਿਬ ਦਾ ਪਾਠ ਕਰੋ ਤੇ ਜਦ ਬਾਲਕ ਅਰੋਗ ਹੋ ਜਾਏ ਤਦ ਇਸ ਨੂੰ ਸਿੰਘ ਸਜਾਣਾ'। ਆਪ ਦੇ ਇਸ ਤਰ੍ਹਾਂ ਦੇ ਬਚਨਾਂ ਨਾਲ ਬਹੁਤੇ ਸਿੰਘ ਸਜ ਗਏ। ਆਪ ਮਾਈਆਂ

ਬੀਬੀਆਂ ਨੂੰ ਸਦੀਵ ਕਿਹਾ ਕਰਦੇ ਸਨ ਕਿ ਸਿੰਘ ਬੱਚਿਆਂ ਨੂੰ ਜੂਠ ਨਹੀਂ ਦੇਣੀ ।

ਦਿਨ ਵਿਚ ਤਿੰਨ ਵੇਰ ਡੇਰੇ ਕਥਾ ਹੋਇਆ ਕਰਦੀ ਸੀ । ਸਵੇਰੇ ਪਿਛਲੇ ਪਹਿਰ ਤੇ ਰਾਤ ਨੂੰ ਜਨਮ ਸਾਖੀ, ਸੂਰਜ ਪ੍ਰਕਾਸ਼ ਆਦਿ ਵਾਚੇ ਜਾਂਦੇ ਸਨ । ਕੀਰਤਨ ਦਿਨ ਵਿਚ ਚਾਰ ਵੇਰ ਹੋਇਆ ਕਰਦਾ ਸੀ । ਦੋ ਵੇਰ ਆਪ ਸਤਾਰ ਨਾਲ ਕੀਰਤਨ ਕੀਤਾ ਕਰਦੇ ਸਨ। “ਮਿਟੀ ਧੁੰਧ ਜਗ ਚਾਨਣ ਹੋਆ” ਤੇ “ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ” ਇਨ੍ਹਾਂ ਸ਼ਬਦਾਂ ਨੂੰ ਆਪ ਬੜੇ ਪ੍ਰੇਮ ਨਾਲ ਨਿਤਾਪ੍ਰਤੀ ਪੜ੍ਹਿਆ ਕਰਦੇ ਸਨ ।

ਜੇ ਕਦੀ ਕੋਈ ਸਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਸੁਖਮਨੀ ਜਾਂ ਜਪੁ ਸਾਹਿਬ ਸੁਰ ਨਾਲ ਪੜ੍ਹਦਾ ਹੋਵੇ ਤਾਂ ਆਪ ਉਸ ਤੇ ਬੜੇ ਪ੍ਰਸੰਨ ਹੁੰਦੇ ਸਨ, ਕੜਾਹ ਪ੍ਰਸ਼ਾਦ ਤੇ ਪਤਾਸਿਆਂ ਦਾ ਪ੍ਰਸ਼ਾਦ ਬੁਕ ਭਰ ਭਰ ਕੇ ਉਸ ਨੂੰ ਦਿੰਦੇ ਸਨ ।

ਸ਼ਾਹਪੁਰ ਵਿਚ ਇਕ ਸਹਿਜਧਾਰੀ ਮੌਜੂਦ ਸੁਣਿਆ ਸੀ ਜਿਸ ਨੇ ਸੰਤ ਰਾਮ ਕਿਸ਼ਨ ਜੀ ਦੇ ਦਰਸ਼ਨ ਕੀਤੇ ਸਨ । ਇਹ ਸਜਣ ਦੱਸਦਾ ਸੀ ਕਿ ਮੇਰੀ ਆਵਾਜ਼ ਜੁਵਾਨੀ ਵੇਲੇ ਸਾਫ ਸੀ ਤੇ ਕੁਛ ਰਾਗ ਦੀ ਵੀ ਥੋੜ੍ਹੀ ਬਹੁਤ ਜਾਣ ਪਛਾਣ ਸੀ, ਮੈਨੂੰ ਇਕ ਦੋ ਵੇਰ ਸੁਰ ਨਾਲ ਪਾਠ ਕਰਦਿਆਂ ਵੇਖਕੇ ਸੰਤ ਇੰਨੇ ਪ੍ਰਸੰਨ ਹੋਏ ਕਿ ਇਕ ਸਾਧ ਨੂੰ ਹਰ ਰੋਜ਼ ਮੇਰੇ ਘਰ ਛਤਰੀ ਦੇਕੇ ਭੇਜਿਆ ਕਰਦੇ ਸਨ ਤਾਂ ਜੋ ਉਹ ਮੈਨੂੰ ਗੁਰਦਵਾਰੇ ਲੈ ਆਵੇ ਇਸੇ ਤਰ੍ਹਾਂ ਪਾਠ ਕਰ ਚੁਕਣ ਤੇ ਮੈਨੂੰ ਛਤਰੀ ਦੀ ਛਾਵੇਂ ਉਹ ਸਾਧ ਘਰ ਪੁਚਾਉਣ ਲਈ ਨਾਲ ਭੇਜਿਆ ਕਰਦੇ ਸਨ ।

‘ਧੰਨ ਬਾਬਾ ਨਾਨਕ’ ਜਾਂ ‘ਵਾਹਿਗੁਰੂ’ ਇਹਨਾਂ ਦੋ ਸ਼ਬਦਾਂ ਵਿਚੋਂ ਇਕ ਸ਼ਬਦ ਹਰ ਵੇਲੇ ਆਪ ਦੀ ਰਸਨਾਂ ਤੇ ਰਹਿੰਦਾ ਸੀ ।

ਅਰਦਾਸਾ ਕਰਦਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗੇ ਆਪ ਮੱਥਾ ਟੇਕਦਿਆਂ ਕਈ ਵੇਰ ਘੰਟਾ ਘੰਟਾ ਲਾ ਦਿਤਾ ਕਰਦੇ ਸੀ । ਬੇਨਤੀ ਦੇ ਸ਼ਬਦ ਪੜ੍ਹਦਿਆਂ ਰਜਦੇ ਨਹੀਂ ਸਨ ।

ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਨਾ

ਜੇਹਾ, ਇਹ ਆਸਾ ਦੀ ਵਾਰ ਦਾ ਕੀਰਤਨ ਕਰਨਾ ਦਾ ਸੁਝਾਅ ਹੈ।
 ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਸੁਣਕੇ ਬਾਹਰ ਵਿਖੜਿਆਂ ਵਾਂਗ
 ਟੁਕੜੇ ਵਿਲਾਵਲ ਰਾਗ ਦੀ ਚੋਕੀ ਕਰਨੀ ਤੇ ਕਠਾ ਕਰਨੀ ਇਹ
 ਲੰਗਰ ਦਾ ਪ੍ਰਬੰਧ ਕਰਨਾ। ਇਧਰੋਂ ਵਿਚਲਿਆਂ ਤੇ ਵਿਚਲਿਆਂ
 ਆਰਾਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਕਰਨੀ।
 ਪਿਛਲੇ ਪਹਿਰ ਬਾਹਰੋਂ ਫਿਰ ਟੁਕੜੇ ਆਉਣ ਤੇ ਕਠਾ, ਦਰਿਆ ਦਾ
 ਪਾਠ ਤੇ ਫੇਰ ਲੰਗਰ ਹੋਣਾ। ਰਾਤ ਨੂੰ ਕਠਾ, ਫਿਰ ਕੀਰਤਨ। ਸੁਣ-
 ਦੀਆਂ ਨੂੰ ੧੧ ਤੇ ਗਰਮੀਆਂ ਵਿਚ ਰਾਤ ਦੇ ਬਾਗਾਂ ਕਰੇ ਨਾਮ ਕਰਨਾ
 ਕਰਦੇ ਸਨ, ਇਹ ਸੀ ਆਪ ਜੀ ਦਾ ਨਿਤ ਚਰਯਾ।

ਆਪ ਜੀ ਦੇ ਵਡੇ ਰੇਲੇ ਭਾਈ ਲੁੜੀਂਦਾ ਰਾਮ ਜੀ ਸਨ, ਜੋ ਸੰਤ
 ਸੰਜਮੀ, ਸੰਤੋਖੀ, ਗੰਭੀਰ ਤੇ ਨਾਮ ਅਭਿਆਸੀ ਸਨ। ਕਠਾ ਕਰਨੇ ਸਮੇਂ
 ਸਾਹਿਬ ਦੇ ਆਪ ਨਿਤਾਪ੍ਰਤੀ ਕਰਦੇ ਸੇ। ਡੇਰੇ ਦਾ ਪ੍ਰਬੰਧ ਆਪ ਜੀ
 ਸੀ। ਸੰਤ ਰਾਮ ਕਿਸ਼ਨ ਜੀ ਸੁਭਾਉ ਦੇ ਖੁੱਲ੍ਹੇ ਤੇ ਖਿੱਲੇ ਦੇ ਸਮੇਂ ਕਠਾ
 ਜੋ ਕੁਛ ਆਉਂਦਾ ਉਸੇ ਵੇਲੇ ਲੋੜਵੰਦਾਂ ਤੇ ਮੁਧਾਜਾਂ ਵਿਚ ਵੰਡ ਮਿੱਠ
 ਕਰਦੇ ਸਨ ਤੇ ਕਈ ਵੇਰ ਸਿਰ ਤੇ ਕਰਜ਼ ਵੀ ਹੋ ਜਾਂਦਾ ਸੀ। ਉਹ ਸੰਤ
 ਵੇਲੇ ਸੰਤ ਰਾਮ ਕਿਸ਼ਨ ਜੀ ਬਾਹਰ ਯਾਤ੍ਰਾ ਲਈ ਜਾਂਦੇ ਤੇ ਫਿਰ
 ਭਾਈ ਲੁੜੀਂਦਾ ਜੀ ਸਾਧ ਸੰਗਤ ਪਾਸੋਂ ਆਈ ਮਾਣਿਆ ਦਾ ਸਮਾ
 ਨਾਲ ਖਰਚ ਕਰਕੇ ਕਰਜ਼ਾ ਉਤਾਰ, ਲੋੜ ਅਨੁਸਾਰ ਜਾਨਾ ਤੇ ਸੇ ਕਠਾ
 ਨਵਾਂ ਬਣਵਾ ਲਿਆ ਕਰਦੇ ਸਨ।

ਭਾਈ ਲੁੜੀਂਦਾ ਜੀ ਸਰੀਰ ਦੇ ਮਜ਼ਬੂਤ ਘੱਟ ਨਹੀਂ ਤੇ ਕਈ ਵੇਰ
 ਹੀ ਕੁਛ ਨਰੋਏ ਨਹੀਂ ਸਨ ਰਹਿੰਦੇ, ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
 ਦੀ ਲਿਖਾਈ ਦਾ ਕੰਮ ਬੜੇ ਚਾਉ ਨਾਲ ਕੀਤਾ ਕਰਦੇ ਸਨ। ਇਹ
 ਦੀਆਂ ਲਿਖਤੀ ਗੁਰੂ ਬਾਬੇ ਜੀ ਦੀਆਂ ਕਈ ਬੀੜਾਂ ਤੇ ਸੰਗ੍ਰਹਮ
 ਸਨ।

ਨਾਮ ਬਾਣੀ ਤੋਂ ਛੁੱਟ ਭਾਈ ਲੁੜੀਂਦਾ ਰਾਮ ਜੀ ਸੰਤ ਦੇ ਸੇ ਸੇ
 ਬੜੇ ਕਰਦੇ ਸੇ। ਮੁੰਜ ਵੱਟਣੀ, ਅੱਖਾਂ ਦਾ ਚਾਰੂ ਛਾਣੁਣਾ, ਵਾਹੀ

ਬਾਦੀ ਦੀਆਂ ਗੋਲੀਆਂ ਆਦਿ ਬਣਾਕੇ ਡੇਰੇ ਵਿਚ ਰਖਦੇ ਸਨ ਜੋ ਲੋੜਵੰਦਾਂ ਵਿਚ ਮੁਫਤ ਵੰਡਿਆ ਕਰਦੇ ਸੀ ।

ਭਾਈ ਲੁੜੀਂਦਾ ਰਾਮ ਜੀ ਨੇ ਆਪਣੀ ਕਰਨੀ ਕਰਤੂਤ ਨਾਲ ਬੜੇ ਚਿਰ ਵਿਚ ਹੀ ਭਾਈ ਰਾਮ ਕਿਸ਼ਨ ਜੀ ਨੂੰ ਮੋਹਤ ਕਰ ਲਿਆ ਸੀ । ਉਸ ਵੇਲੇ ਦੇ ਲੋਕੀ ਇਨ੍ਹਾਂ ਦੀ ਘਾਲ ਦੇਖਕੇ ਕਿਹਾ ਕਰਦੇ ਸਨ:—
“ਔਰ ਮੇਲ ਸਭ ਮਿਲਣਗੇ ਪਰ ਇਹ ਨ ਮਿਲੇਗਾ ਮੇਲਾ ।
ਭਾਈਰਾਮਕਿਸ਼ਨ ਜਿਹਾਕੋਈ ਸਾਧ ਨਾ, ਭਾਈ ਲੁੜੀਂਦੇਜਿਹਾ ਨਾਚੇਲਾ।”

੨੩. ਚਲਾਣਾ ਤੇ ਅੰਤਮ ਸਸਕਾਰ—

ਸੰਤ ਭਾਈ ਰਾਮ ਕਿਸ਼ਨ ਜੀ ਨੂੰ ਅੰਤ ਸਮੇਂ ਕਿਸੇ ਤਰ੍ਹਾਂ ਦਾ ਰੋਗ ਨਹੀਂ ਹੋਇਆ, ਅੱਸੂ ਸੁਦੀ ੧੦ ਦੁਸਹਿਰੇ ਵਾਲੇ ਦਿਨ ਪਹਿਲੀ ਕੱਤਕ ਸੋਮਤ ੧੯੪੫ ਬਿ: ਨੂੰ ਅੰਮ੍ਰਿਤ ਵੇਲੇ ਸਦੀਵ ਵਾਂਗ ਉਠੇ, ਅਸ਼ਨਾਨ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਕੋਠੜੀ ਦੇ ਅੱਗੇ ਜਾ ਕੇ ਮੱਥਾ ਟੇਕਿਆ । ਆਪ ਇਸ ਤਰ੍ਹਾਂ ਸਿਰ ਟੇਕੀ ਜਪੁ ਸਾਹਿਬ ਦਾ ਪਾਠ ਕਰਦੇ ਸਨ ਕਿ ਡੇਰੇ ਵਿਚ ਬਲ ਰਿਹਾ ਦੀਵਾ ਅਚਣ-ਚੇਤ ਬੁਝ ਗਿਆ, ਪਾਸ ਬੈਠੇ ਸਾਧ ਠੇ ਉਠਕੇ ਵੇਖਿਆ, ਦੀਵੇ ਵਿਚ ਤੇਲ ਹੈ, ਬੱਤੀ ਹੈ ਹਵਾ ਨਹੀਂ ਵਗਦੀ, ਫਿਰ ਦੀਵਾ ਕਿਉਂ ਬੁਝਿਆ ? ਦੀਵਾ ਮੁੜ ਬਾਲ ਕੇ ਜਦ ਸਾਧ ਨੇ ਭਾਈ ਰਾਮ ਕਿਸ਼ਨ ਜੀ ਵਲ ਤੱਕਿਆ ਤਾਂ ਆਪ ਤਾਂ ਪਾਠ ਦੀ ਅਵਾਜ਼ ਨਹੀਂ ਸੀ ਆ ਰਹੀ, ਨਮਸਕਾਰ ਵਾਲਾ ਸੀਸ ਦਲੀਜ ਤੇ ਪਿਆ ਹੋਇਆ ਸੀ । ਕੁਛ ਚਿਰ ਮਗਰੋਂ ਜਾਂ ਹਿਲਾਇਆ ਤਾਂ ਆਪ ਦੀ ਸ਼੍ਰਫ ਆਤਮਾ ਨਮਸਕਾਰ ਵਿਚ ਹੀ ਪਿਆਰੇ ਦੇ ਚਰਨੀਂ ਸਮਾ ਚੁਕੀ ਹੋਈ ਸੀ:—

ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥

ਸੰਤ ਜੀ ਦੇ ਚਲਾਣੇ ਦੀ ਖ਼ਬਰ ਸੁਣਕੇ ਗਿਰਦ ਨਵਾਹੀ ਸੰਗਤ ਬਹੁਤ ਇਕੱਠੀ ਹੋ ਗਈ; ਸ਼ਬਦ ਕੀਰਤਨ ਹੁੰਦੇ ਰਹੇ । ਆਪ ਦੀ ਦੇਹ ਦਾ ਅੰਤਮ ਸੰਸਕਾਰ ਦਰਯਾ ਦੇ ਕੰਢੇ ਤੇ ਹੋਇਆ ।

੨੪. ਮਗਰੋਂ ਮਹੰਤੀ ਦੀ ਸੇਵਾ—

ਆਪ ਜੀ ਦੇ ਪਿੱਛੋਂ ਭਾਈ ਲੁੜੀਂਦਾ ਜੀ ਡੇਰੇ ਦੇ ਮਹੰਤ ਬਾਪੇ ਗਏ। ਆਪ ਸੰਤਾਂ ਦੇ ਪੂਰਨਿਆਂ ਪਰ ਟੁਰੇ, ਪਰ ਸ਼ੋਕ ਹੈ ਕਿ ਪੂਰੇ ਇਕ ਸਾਲ ਚਾਰ ਦਿਨ ਪਿਛੋਂ ਦੁਸਹਿਰੇ ਤੋਂ ਅਗਲੀ ਚੌਦਸ ਵਾਲੇ ਦਿਨ ਚੜ੍ਹਾਈ ਕਰ ਗਏ।

ਆਪ ਦੇ ਮਗਰੋਂ ਭਾਈ ਸ਼ੰਕਰ ਦਾਸ ਸੀ ਮਹੰਤ ਹੋਏ ਤੇ ਉਨ੍ਹਾਂ ਦੇ ਮਗਰੋਂ ਹੁਣ ਭਾਈ ਹੀਰਾ ਸਿੰਘ ਜੀ ਮਹੰਤ ਬਾਪੇ ਗਏ ਹਨ। ਆਪ ਦਾ ਆਚਰਨ ਉੱਚਾ ਸੁੱਚਾ ਹੈ, ਸੇਵਾ ਉਸੀ ਤਰ੍ਹਾਂ ਕਰਦੇ ਹਨ, ਸਿਮਰਨ ਦੀ ਰੋ ਸੁਹਣੀ ਜਾਰੀ ਹੈ। ਗੁਰਬਾਣੀ ਦੇ ਰਸੀਏ ਤੇ ਕੀਰਤਨ ਸੁਹਣਾ ਕਰ ਸਕਦੇ ਹਨ, ਪਰ ਘਾਲਾਂ ਬਹੁਤ ਕਰਨ ਕਰਕੇ ਦਿਲ ਦੇ ਪੁਰਜੇ ਵਿਚ ਕਮਜ਼ੋਰੀ ਹੈ, ਫਿਰ ਬੀ ਸਿਮਰਨ ਵਾਲੇ ਨਾਮੀ ਬੰਦੇ ਹਨ। ਖਾਲਸਾ ਹਾਈਸਕੂਲ ਸ਼ਾਹਪੁਰਦਾ ਬਣਨਾਂ ਤੇ ਚਿਰ ਕਾਲ ਤਕਜਾਰੀ ਰਹਿਣਾ ਬਹੁਤ ਕੁਛ ਆਪ ਦੇ ਪ੍ਰਯਤਨ ਦਾ ਫਲ ਹੈ। ਡੇਰੇ ਦੀ ਉਹੋ ਸੰਭਾਲ ਤੇ ਪਰ-ਉਪਕਾਰ ਦੀ ਪਿਛਲੀ ਪਰਿਪਾਟੀ ਆਪ ਨੇ ਜਾਰੀ ਰੱਖੀ ਹੈ। ਸ਼ਾਹ ਪੁਰ ਤੋਂ ਆ ਕੇ ਆਪ ਨੇ ਪਟਿਆਲੇ, ਸ਼ਿਰਾਂ ਵਾਲੇ ਦਰਵਾਜ਼ੇ, ਗੁਰਦੁਆਰਾ ਟਿਕਾਣਾ ਸੰਤ ਭਾਈ ਰਾਮ ਕਿਸ਼ਨ ਸਾਹਿਬ ਜੀ ਦੇ ਨਾਮ ਤੇ ਮੁੜ ਆਬਾਦ ਕੀਤਾ ਹੈ। ਜੀਵਨ ਦੀ ਸਾਦਗੀ, ਸੇਵਾ ਤੇ ਸਿਮਰਨ ਇਹ ਆਪ ਦੇ ਸਰੀਰ ਵਿਚ ਵੇਖਕੇ ਖੁਸ਼ੀ ਹੁੰਦੀ ਹੈ ਕਿ ਗੁਰ ਸਿਖਾਂ ਵਿਚ ਐਸੀਆਂ ਮੂਰਤੀਆਂ ਅਜੇ ਬੀ ਹਨ।

—ਇਤਿ—



ਇਹ ਜੀਵਨ ਪੜ੍ਹਕੇ ਪਾਠਕ ਜੀ ਹੁਣ ਵੀਚਾਰ ਕਰੋ ਕਿ 'ਅਸਾਂ ਕੀਹ ਕਰਨਾ ਹੈ'


ਵਡਿਆਂ ਦੇ ਜੀਵਨ ਪੜ੍ਹਕੇ ਸੁਮੱਤ ਲਈ ਦੀ ਹੈ। ਸੰਤ
ਭਾਈ ਭਾਈ ਰਾਮ ਕਿਸ਼ਨ ਜੀ ਤੋਂ ਜੋ ਸਿਖਿਆ ਮਿਲਦੀ ਹੈ ਉਹ
ਇਹ ਹੈ ਕਿ ਅਸੀਂ ਸੱਚੇ ਸਿੱਖ ਬਣੀਏ। ਸ੍ਰੀ ਗੁਰੂ ਰਾਮਦਾਸ ਜੀ
ਨੇ ਸੱਚਾ ਸਿੱਖ ਬਣਨ ਲਈ ਜੋ ਰਾਹ ਦੱਸਿਆ ਹੈ ਸੋ ਇਹ ਹੈ,
ਇਸ ਨੂੰ ਪੜ੍ਹੋ ਵੀਚਾਰੋ ਤੇ ਅਮਲ ਕਰੋ:—

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ
ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ
ਕਰੇ ਅੰਮ੍ਰਿਤਸਰਿ ਨਾਵੈ ॥ ਉਪਦੇਸਿ ਗੁਰੁ ਹਰਿ ਹਰਿ
ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ
ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ
ਮੇਰਾ ਹਰਿ ਹਰਿ ਸੋ ਗੁਰ ਸਿਖੁ ਗੁਰੁ ਮਨਿ ਭਾਵੈ ॥ ਜਿਸਨੋ
ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰ ਸਿਖ ਗੁਰੁ
ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰ
ਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥ ੨ ॥

[ਗਉੜੀ ਵਾਰ ਮਃ ੪

੧ ਓ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

ਸੰਤਗਾਥਾ



੨. ਭਾਈ ਬੁੱਧੂ ਸਾਹਿਬ ਜੀ ਅੱਡਣਸ਼ਾਹੀ
ਦੇ

ਜੀਵਨ ਸਮਾਚਾਰ

ਸੰਸਾਰ ਵਿਚ ਅਨੇਕਾਂ ਮਨੁੱਖ ਪੈਦਾ ਹੋਏ, ਜਿਨ੍ਹਾਂ ਆਪਣੇ ਐਸ਼ੁਰਜ, ਪ੍ਰਤਾਪ, ਬਾਹੂ ਬਲ, ਵਿਦਯਾ ਨਾਲ ਆਪਣੇ ਸਮੇਂ ਵਿਚ ਪ੍ਰਸਿੱਧਤਾ ਪਾਈ, ਪਰੰਤੂ ਉਨ੍ਹਾਂ ਦੇ ਅੱਖਾਂ ਮੀਟਣ ਦੇ ਨਾਲ ਹੀ ਉਨ੍ਹਾਂ ਦਾ ਨਾਮ ਵੀ ਸੰਸਾਰ ਤੋਂ ਲੋਪ ਹੋ ਗਿਆ। ਪਰੰਤੂ ਇਸ ਦੇ ਟਾਕਰੇ ਤੇ ਜਿਨ੍ਹਾਂ ਲੋਕਾਂ ਨੇ ਦੂਜਿਆਂ ਦੇ ਭਲੇ ਲਈ ਆਪਣੇ ਆਪ ਨੂੰ ਅਰਪਨ ਕਰ ਦਿੱਤਾ ਅਤੇ ਜਿਨ੍ਹਾਂ ਨੇ ਵਾਹਿਗੁਰੂ ਚਿੰਤਨ ਵਿਚ ਆਪਣੀ ਆਯੂ ਬਿਤੀਤ ਕੀਤੀ, ਉਹ ਅੱਖਾਂ ਮੀਟਣ ਮਗਰੋਂ ਸੰਸਾਰ ਵਿਚ ਸੂਰਜ ਵਾਂਗ ਚਮਕੇ, ਸਮੇਂ ਦੇ ਗੁਜ਼ਰਨ ਨਾਲ ਉਨ੍ਹਾਂ ਦੀ ਕੀਰਤੀ ਵਧੀ ਤੇ ਅਮਰ ਹੋ ਗਏ। ਇਸਤਰ੍ਹਾਂ ਦੇ ਸਤਯਵਾਦੀ, ਕਰਨੀ ਵਾਲੇ ਤੇ ਨਾਮ ਰਸੀਏ ਗੁਰਸਿਖੀ ਦੇ ਚਮਕਦੇ ਸਿਤਾਰਿਆਂ ਵਿਚੋਂ ਇਕ ਗੁਰੂ ਕੇ ਲਾਲ 'ਭਾਈ ਬੁੱਧੂ ਸਾਹਿਬ ਜੀ' ਸ਼ਾਹਪੁਰ ਵਾਲੇ ਹੋਏ ਹਨ।

੧. ਜਨਮ—

ਆਪ ਜੀ ਦਾ ਜਨਮ ਅਸਥਾਨ ਪਿੰਡ ਟਾਹਲੀ, ਸ਼ਾਹ ਜੀਵਣੇ ਦੇ ਇਲਾਕੇ, ਜ਼ਿਲੇ ਝੰਗ ਦਾ ਹੈ। ਬਾਲਪਨ ਵਿਚ ਹੀ ਮਾਤਾ ਤੇ ਪਿਤਾ ਦੀ

ਛੱਡ ਛਾਇਆ ਸਿਰ ਤੋਂ ਉਠ ਗਈ। ਇਹ ਸੱਟ ਅਜਿਹੀ ਨਹੀਂ ਸੀ ਜਿਸ ਨੂੰ ਕਿ ਆਪ ਭੁੱਲ ਜਾਂਦੇ, ਬਚਪਨ ਵਿਚ ਹੀ ਇਹ ਆਪ ਦੇ ਸੁਤੇ ਵੈਰਾਗੀ ਮਨ ਉਤੇ ਉਪਰਾਮਤਾ ਦਾ ਅਸਰ ਪਾ ਗਈ।

ਆਪ ਦੇ ਜਨਮ ਦਾ ਠੀਕ ਸੰਮਤ ਨਹੀਂ ਮਿਲਿਆ, ਪਰ ਵਡੇ ਆਦਮੀਆਂ ਪਾਸੋਂ ਖੋਜ ਕਰਨ ਤੇ ਟੋਹ ਇਥੋਂ ਤੱਕ ਲੈ ਜਾਂਦੀ ਹੈ ਕਿ ੧੮੫੦ ਤੋਂ ੧੮੫੫ ਸੰਮਤ ਬਿਕ੍ਰਮੀ ਦੇ ਵਿਚਕਾਰ ਆਪ ਦਾ ਜਨਮ ਹੋਇਆ ਹੈ।

੨. ਨਿੱਤ ਕ੍ਰਿਯਾ ਤੇ ਧਰਮ ਦੀ ਕਿਰਤ—

ਬਾਲਪਨੇ ਵਿਚ ਹੀ ਆਪ ਦਾ ਰੁਖ ਸਤਿਸੰਗ ਵਲ ਹੋਸੀ। ਗੁਰ-ਦਵਾਰੇ ਦੋਨੋਂ ਵੇਲੇ ਜਾਣਾ, ਕਥਾ ਕੀਰਤਨ, ਬਾਣੀ ਦੇ ਪਾਠ ਵਲ ਆਪ ਦੀ ਰੁਚੀ ਦਿਨ ਬਦਿਨ ਵਧਦੀ ਰਹੀ। ਆਏ ਗਏ ਸਿੱਖ ਅਭਯਾਗਤ ਦੀ ਸੇਵਾ ਵਿਚ ਆਪ ਖੁਸ਼ੀ ਅਨੁਭਵ ਕਰਦੇ। ਖੱਟ ਘਾਲਕੇ ਜੋ ਕੁਛ ਹੱਥ ਆਉਂਦਾ ਉਹਦੇ ਨਾਲ ਆਪਣਾ ਨਿਰਬਾਹ ਕਰਦੇ, ਜੋ ਕੁਛ ਬਚ ਜਾਂਦਾ ਉਹ ਦੁਖੀ ਦਹਿਦਰੀ ਤੇ ਸੰਤਾਂ ਦੀ ਸੇਵਾ ਵਿਚ ਖਰਚ ਕਰ ਦੇਂਦੇ। ੨੦-੨੨ ਸਾਲ ਦੀ ਆਯੂ ਤਕ:— ‘ਘਾਲਿ ਖਾਇ ਕਿਛੁ ਹਥਹੁ ਦੇਇ’ ਦੇ ਆਪ ਧਾਰਨੀ ਰਹੇ। ਆਪ ਦੇ ਨਗਰ ਵਿਚ ਦੂਜ ਦੇ ਚੰਦ੍ਰਮਾਂ ਵਾਂਗ ਆਪ ਦਾ ਸਤਿਕਾਰ ਹੋਣ ਲੱਗ ਪਿਆ ਤੇ ਆਪ ਦੀ ਕੀਰਤੀ ਦਿਨ ਬਦਿਨ ਫੈਲਣ ਲਗ ਪਈ।

ਗੁਰੂ ਘਰ ਵਿਚ ਚੋਰੀ ਮਨ੍ਹਾ ਹੈ, ਠੱਗੀ ਮਨ੍ਹਾ ਹੈ, ਪਰਾਇਆ ਹੱਕ ਮਾਰਨਾ ਮਨ੍ਹਾ ਹੈ, ਪਰ ਕਿਰਤ ਕਰਨੀ ਮਨ੍ਹਾ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਐਮਨਾਬਾਦ ਵਾਲਾ ਪ੍ਰਸੰਗ ਪ੍ਰਸਿੱਧ ਹੈ, ਆਪ ਨੇ ਤਰਖਾਣ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਵਿਚ ਦੁੱਧ ਤੇ ਮਲਕ ਭਾਗੋ ਦੇ ਪੂੜੇ ਤੇ ਕਚੋਰੀਆਂ ਵਿਚ ਰੱਤ ਦੱਸੀ ਸੀ, ਜਿਸ ਦਾ ਭਾਵ ਇਹ ਸੀ ਕਿ ਦਸਾਂ ਨਹੁੰਵਾਂ ਦੀ ਕਿਰਤ ਕਰਕੇ ਕਮਾਉਣਾ ਤੇ ਖਾਣਾ ਹੱਕ ਹਲਾਲ ਦੀ ਕਮਾਈ ਹੈ, ਇਸ ਨੂੰ ਦੁੱਧ ਸਮਝੋ। ਗਰੀਬਾਂ ਤੇ ਜ਼ੁਲਮ ਕਰਕੇ, ਠੱਗੀ

ਪਹਿਨਾਮੀ ਨਾਲ ਕਮਾਏ ਰੁਪਏ ਦੇ ਨਾਲ ਐਸ਼ ਕਰਨੀ ਮਾੜੀ ਹੈ।
 ਕੋਈ ਕਿਰਤ ਮਾੜੀ ਨਹੀਂ, ਕਿਰਤ ਕਰਨ ਵਾਲਾ ਨੀਵਾਂ ਨਹੀਂ,
 ਕਿਰਤ ਕਰਨ ਨਾਲ ਬਰਾਦਰੀ ਵਿਚ ਦਰਜਾ ਘਟਦਾ ਨਹੀਂ, ਉਹ ਤਾਂ
 ਹੱਕ ਹਲਾਲ ਦੀ ਕਮਾਈ ਖਾਣ ਵਾਲਾ ਹੋਣ ਤੇ ਸਰਬੋਤਮ ਹੈ। ਸੋ
 ਭਾਈ ਬੁੱਧੂ ਜੀ ਹੱਕ ਹਲਾਲ ਦੀ ਕਿਰਤ ਕਰਦੇ ਸਨ, ਆਪਣਾ ਨਿਰ-
 ਬਾਹ ਟੋਰਦੇ ਸਨ ਤੇ ਬਾਕੀ ਦਾਨ ਕਰਦੇ ਸਨ। ਆਪਣੇ ਪਿੰਡ ਵਿਚ
 ਜੋ ਕੰਮ ਮਿਲ ਜਾਂਦਾ ਆਪ ਕਰ ਲਿਆ ਕਰਦੇ ਸਨ। ਕਿਸੇ ਮਿਹਨਤ
 ਨੂੰ ਮਾੜਾ ਨਹੀਂ ਸਨ ਸਮਝਦੇ।

ਉਨ੍ਹੀਂ ਦਿਨੀਂ ਕਲਾ ਮਸ਼ੀਨਰੀ ਤੇ ਕਾਰਖਾਨੇ ਨਹੀਂ ਸਨ ਹੁੰਦੇ,
 ਘਰਾਂ ਦੇ ਕੰਮ ਕਾਜ ਤੇ ਵਾਹੀ ਦਾ ਕਾਰ ਵਿਹਾਰ ਹੀ ਹੁੰਦਾ ਸੀ।

ਇਕ ਦਿਨ ਇਕ ਸ਼ਾਹੂਕਾਰ ਨੇ ਭਾਈ ਬੁੱਧੂ ਜੀ ਨੂੰ ਮੱਦਿਆ ਤੇ
 ਕਿਹਾ ਕਿ ਇਹ ਕੁਪਾਹ ਹੈ, ਇਸ ਨੂੰ ਵੇਲਣਾ ਹੈ, ਕੱਲ ਤੋਂ ਵੇਲਣਾ
 ਸ਼ੁਰੂ ਕਰ ਦੇਵੋ। ਭਾਈ ਸਾਹਿਬ ਨੇ ਕੁਪਾਹ ਅੰਦਰੋਂ ਕੱਢਕੇ ਕੋਠੇ ਤੇ
 ਚੜ੍ਹਾਈ ਤੇ ਧੁਪ ਵਿਚ ਖਿਲਾਰ ਦਿੱਤੀ। ਫਿਰ ਝੰਬਣੀ (ਸੋਟੀ) ਨਾਲ
 ਚੰਗੀ ਤਰ੍ਹਾਂ ਝੰਬਕੇ ਉਹਦੇ ਵਿਚੋਂ ਮਿੱਟੀ, ਕੂੜਾ ਕਰਕਟ ਕੱਢ ਦਿਤਾ।
 ਇਸ ਤਰ੍ਹਾਂ ਚੋਖੀ ਸਾਰੀ ਕੁਪਾਹ ਸਵੇਰ ਲਈ ਤਿਆਰ ਕਰਕੇ ਆਪ
 ਦਿਲ ਵਿਚ ਇਹ ਧਾਰ ਕੇ ਕਿ ਕੱਲ ਵਾਸਤੇ ਕਾਫੀ ਕੰਮ ਮਿਲ ਗਿਆ
 ਹੈ, ਘਰ ਚਲੇ ਗਏ।

ਸੰਧਿਆ ਵੇਲੇ ਸ਼ਾਹੂਕਾਰ ਨੇ ਆਪਣੀ ਇਕ ਅਸਾਮੀ ਪਾਸ ਆਦਮੀ
 ਭੇਜਿਆ ਕਿ ਕਲ ਮੈਂ ਕਿਤੇ ਬਾਹਰ ਜਾਣਾਂ ਹੈ, ਮੇਰੀ ਘੋੜੀ ਬੀਮਾਰ ਹੈ,
 ਤੁਸੀਂ ਘੋੜੀ ਦੇਵੋ। ਅਸਾਮੀ ਨੂੰ ਆਪ ਘੋੜੀ ਦੀ ਲੋੜ ਸੀ, ਇਸ ਲਈ
 ਉਸ ਨੇ ਦੇਣੋਂ ਨਾਂਹ ਕਰ ਦਿਤੀ। ਸ਼ਾਹੂਕਾਰ ਹੰਕਾਰ ਵਿਚ ਮੱਤਿਆ
 ਉਸ ਦੇ ਗਲ ਪੈ ਗਿਆ, ਉਹ ਅਗੋਂ ਮਿੰਨਤਾਂ ਕਰੇ, ਅੰਤ ਨੂੰ ਸ਼ਾਹੂਕਾਰ
 ਇਹ ਕਹਿਕੇ ਕਿ ਕੱਲ੍ਹ ਤੇਰੀ ਖਬਰ ਲਵਾਂਗਾ, ਤੂੰ ਹੋਵੇਂ ਕੋਠੇ ਜੋ ਮੇਰੇ
 ਅਗੇ ਨਾਂਹ ਕਰੇਂ, ਘਰ ਆ ਗਿਆ।

ਰੱਬ ਦੇ ਰੰਗ ! ਰਾਤ ਨੂੰ ਰੋਟੀ ਖਾਕੇ ਪਿਛੋਂ ਸੌਣ ਲਗਿਆਂ ਸ਼ਾਹੂਕਾਰ

ਨੂੰ ਪੇਟ ਵਿਚ ਸੂਲ ਉਠਿਆ, ਇਸੇ ਹਫੜਾ ਤਫੜੀ ਵਿਚ ਉਸ ਦੇ ਘਰ ਅੱਗ ਲੱਗ ਗਈ ਤੇ ਸਾਰਾ ਸਾਮਾਨ ਸੜਕੇ ਸਵਾਹ ਹੋ ਗਿਆ ।

ਦੂਜੀ ਭਲਕ ਭਾਈ ਬੁੱਧੂ ਜੀ ਕਪਾਹ ਵੇਲਣ ਵਾਸਤੇ ਉਹਦੇ ਘਰ ਆਏ । ਅਗੋਂ ਕੀ ਡਿੱਠੋ ਨੇ ਕਿ ਸ਼ਾਹੂਕਾਰ ਦਾ ਘਰ ਸੜਕੇ ਸਵਾਹ ਹੋ ਗਿਆ ਹੈ ਤੇ ਕੋਈ ਚੀਜ਼ ਨਹੀਂ ਬਚੀ ।

ਭਾਈ ਬੁੱਧੂ ਜੀ ਇਸ ਅੱਜ ਦੀ ਬੇਰੁਜ਼ਗਾਰੀ ਦੇ ਹੱਥੋਂ ਉਦਾਸ ਬਹੁਤ ਹੋਏ ਤੇ ਦਿਲ ਵਿਚ ਆਪਣੇ ਪਿੰਡ ਦੇ ਛੱਡਣ ਦੀ ਧਾਰਨਾ ਧਾਰ ਲਈ । ਸਤਿਸੰਗੀ ਤਾਂ ਸਨ ਹੀ, ਦਿਲ ਦੇ ਵਿਚ ਇਹ ਖਿਆਲ ਵੀ ਆ ਗਿਆ ਕਿ ਜੇ ਪਿੰਡ ਛੱਡਣਾ ਹੀ ਹੈ ਤਾਂ ਕਿਸੇ ਅਜਿਹੇ ਟਿਕਾਣੇ ਢੱਲਣਾ ਚਾਹੀਦਾ ਹੈ ਜਿਥੇ ਲੋਕ ਪੁਲੋਕ ਦੋਨਾਂ ਦਾ ਉਧਾਰ ਹੋ ਜਾਏ ।

੩. ਭੇਹਰੇ ਜਾਣਾ ਤੇ ਨਾਮ ਪ੍ਰਾਪਤ—

ਸ੍ਰੀ ਸਾਨ ਸੰਤ ਦੁਖਭੰਜਨ ਜੀ ਭੇਹਰੇ ਵਾਲੇ ਆਪਣੀ ਕਰਨੀ ਤੇ ਗੁਰਮੁਖਤਾਈ ਦੇ ਕਾਰਨ ਸਾਰੇ ਇਲਾਕੇ ਵਿਚ ਪ੍ਰਸਿਧ ਸਨ । ਉਨ੍ਹਾਂ ਗੁਰੂ ਸਵਾਰਿਆਂ ਤੋਂ ਹਜ਼ਾਰਾਂ ਜਗਜਾਸੂਆਂ ਨੇ ਲਾਭ ਉਠਾਇਆ, ਪਰਮਾਰਥ ਸੁਧਾਰਿਆ ਤੇ ਪਯਾਰੇ ਗੁਰੂ ਨਾਨਕ ਦੀ ਗੋਦ ਪ੍ਰਾਪਤ ਕੀਤੀ ਸੀ । ਭਾਈ ਬੁੱਧੂ ਜੀ ਨੇ ਬੀ ਇਨ੍ਹਾਂ ਦੇ ਮਿਲਣ ਹਿਤ ਇਨ੍ਹਾਂ ਦੇ ਡੇਰੇ ਜਾਣ ਵਾਸਤੇ ਕਮਰਕੱਸੇ ਕਰ ਲਏ ।

ਸੰਤਾਂ ਦਾ ਇਸ ਤਰ੍ਹਾਂ ਦਾ ਜਸ ਸੁਣਕੇ ਆਪ ਭੇਹਰੇ ਆਏ, ਅਗੋਂ ਸੰਤ ਜੀ ਸਿਆਣੀ ਸਨ, ਆਪ ਉਨ੍ਹਾਂ ਨੂੰ ਉੱਥੇ ਜਾ ਮਿਲੇ । ਦਰਸ਼ਨ ਕੀਤਾ, ਦਿਲ ਨੂੰ ਸ਼ਾਂਤਿ ਪ੍ਰਾਪਤ ਹੋਈ, ਹਿਰਦਾ ਖਿੜ ਗਿਆ । ਸੰਤਾਂ ਨੇ ਪਿਆਰ ਦਿੱਤਾ, ਸਿਰ ਤੇ ਹੱਥ ਧਰਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੋਂ ਨਾਮ ਦੀ ਦਾਤ ਬਖਸੀ । ਨਾਮ ਬਾਣੀ ਵਿਚ ਲੱਗਕੇ ਭਾਈ ਬੁੱਧੂ ਜੀ ਸੇਵਾ ਟਹਿਲ ਬੜੇ ਪਿਆਰ ਨਾਲ ਕਰਨ ਲੱਗੇ । ਜਿਉਂ ਜਿਉਂ ਸੇਵਾ, ਨਾਮ ਬਾਣੀ ਦਾ ਪਿਆਰ ਨਿਰਮਾਣਤਾ ਵੇਖਣ ਸੰਤ ਜੀ ਬੜੇ ਪ੍ਰਸੰਨ ਹੋਣ ਤੇ ਡੇਰੇ ਦੀ ਸੇਵਾ ਇਨ੍ਹਾਂ ਨੂੰ ਦੇਕੇ ਆਪ ਥਾਂ ਥਾਂ ਤੇ

ਗੁਰਦੁਆਰੇ ਬਨਾਉਣ, ਖੂਹ ਲਗਵਾਉਣ ਤੇ ਨਾਮ ਬਾਣੀ ਦੇ ਪ੍ਰਚਾਰ ਵਾਸਤੇ ਚਲੇ ਜਾਇਆ ਕਰਨ। ਭਾਈ ਬੁੱਧੂ ਜੀ ਸੇਵਾ ਦੀ ਮੂਰਤਿ ਬਣ ਵੈਰਾਗ ਦਸ਼ਾ ਵਿਚ ਵਰਤਦੇ ਵਾਹਿਗੁਰੂ ਦੇ ਪਿਆਰ ਵਿਚ ਬਿਹਬਲ ਰਹਿਣ ਲਗ ਪਏ। ਸੰਤ ਜੀ ਜਦੋਂ ਭੇਹਰੇ ਆਵਣ ਇਨ੍ਹਾਂ ਦੀ ਸੇਵਾ, ਜੀਆਂ ਦੀ ਪ੍ਰਸੰਨਤਾ ਤੇ ਪਰਉਪਕਾਰ ਸੁਣ ਸੁਣਕੇ ਬੜੇ ਖੁਸ਼ ਹੋਣ। ਅੰਤ ਇਨ੍ਹਾਂ ਨੂੰ ਲਾਇਕ ਸਮਝਕੇ ਆਪਣੀ ਹੱਥੀਂ ਡੇਰੇ ਦੀ ਸੇਵਾ ਇਨ੍ਹਾਂ ਨੂੰ ਦੇ ਕੇ ਆਪ ਉਨੇ ਬਾਬੇ ਸਾਹਿਬ ਜੀ ਪਾਸ ਜਾ ਰਹੇ। ਉਥੇ ਧਰਮਸਾਲਾ ਪਾ ਕੇ ਨਾਮ ਬਾਣੀ ਦੇ ਕੀਰਤਨ ਦਾ ਪ੍ਰਵਾਹ ਚਲਾਇਆ, ਗੁਰਮੁਖੀ ਵਿਦਯਾ ਪੜ੍ਹਾਉਣੀ ਸ਼ੁਰੂ ਕੀਤੀ ਤੇ ਆਖਰ ਦਮ ਤਕ ਉਥੇ ਹੀ ਟਿਕੇ ਰਹੇ। ਭਈ ਬੁੱਧੂ ਜੀ ਬੀ ਦਰਸ਼ਨ ਕਰਨ, ਉਥੇ ਕਈ ਵਾਰ ਗਏ। ਅੰਤ ਚਲਾਣੇ ਵੇਲੇ ਬੀ ਆਪ ਪਾਸ ਹੀ ਸਨ। ਸੰਤ ਦੁਖਭੰਜਨ ਸਾਹਿਬ ਜੀ ਦੇ ਚਲਾਣੇ ਮਗਰੋਂ ਆਪ ਜੀ ਨੇ ਡੇਰੇ ਦੀ ਸੇਵਾ ਚੰਗੀ ਤਰ੍ਹਾਂ ਨਿਬਾਹੀ। ਨਾਮ ਵਿਚ ਰੱਤੇ ਰਹਿਣਾ, ਹੱਥੀਂ ਮੁੰਜ ਦੀ ਕਿਰਤ ਕਰਨੀ, ਮੁਖੋਂ ਬਾਣੀ ਦਾ ਪਾਠ ਕਰਨਾ, ਥੋੜ੍ਹਾ ਬੋਲਣਾ ਤੇ ਮਾਇਆ ਧਾਰੀਆਂ ਤੋਂ ਬੇ-ਪਰਵਾਹੀ ਰੱਖਣੀ। ਡੇਰੇ ਵਿਚ ਆਏ ਪ੍ਰਦੇਸੀਆਂ ਨੂੰ ਸੁਖ ਦੇਣਾ, ਕਈ ਵੇਰ ਆਪਣੀ ਹੱਥੀਂ ਤੰਦੂਰ ਤੋਂ ਰੋਟੀਆਂ ਤਕ ਪਕਾ ਦੇਣੀਆਂ। ਬਾਣੀ ਨਾਮ ਦਾ ਪ੍ਰਵਾਹ ਬੀ ਡੇਰੇ ਵਿਚ ਚੰਗਾ ਜਾਰੀ ਰੱਖਣਾ।

੪. ਨਿੰਮੀਭਾਉ—

ਇਕ ਦਿਨ ਆਪ ਤੰਦੂਰ ਤਪੇ ਹੋਏ ਪਾਸ ਖੜੇ ਸਨ ਕਿ ਇਕ ਸਿਪਾਹੀ ਆਇਆ ਤੇ ਕਹਿਣ ਲਗਾ: ਓ ਭਾਈ ! ਰੋਟੀਆਂ ਪਕਾ ਦੇਹ। ਭਾਈ ਸਾਹਿਬ ਜੀ ਆਪਣੇ ਰੰਗ ਰੱਤੇ ਉਠੇ, ਸਿਪਾਹੀ ਦੀਆਂ ਰੋਟੀਆਂ ਤੰਦੂਰ ਤੇ ਲਾਉਣ ਲਗੇ। ਦੋ ਚੰਗੀਆਂ ਪਕ ਗਈਆਂ, ਤੀਸਰੀ ਨੂੰ ਬਹੁਤ ਸੇਕ ਲਗ ਗਿਆ। ਸਿਪਾਹੀ ਨੇ ਗੁੱਸੇ ਵਿਚ ਆ ਕੇ ਭਾਈ ਸਾਹਿਬ ਜੀ ਨੂੰ ਇਕ ਚਪੇੜ ਕੱਢ ਮਾਰੀ। ਉਸ ਨੂੰ ਪਤਾ ਨਹੀਂ ਸੀ ਕਿ ਆਪ ਮਹੰਤ ਸਾਹਿਬ ਹਨ। ਭਾਈ ਸਾਹਿਬ ਜੀ ਵਾਹਿਗੁਰੂ ਜੀ ਦੇ ਰੰਗ ਰਤੇ ਸਹਿਨ

ਸ਼ੀਲਤਾ ਦੇ ਪੁੰਜ ਉਸ ਨੂੰ ਕਹਿਣ ਲਗੇ, 'ਭਾਈ ਸ਼ਾਬਾਸ਼ਿ, ਇਹ ਬੁੱਧੂ ਦਾ ਬੁੱਧੂ ਹਈ, ਇਸ ਨੂੰ ਇਕ ਚਪੇੜ ਹੋਰ ਮਾਰ, ਹਾਂ ਦੂਜੇ ਪਾਸੇ ਇਕ ਹੋਰ ਮਾਰ ਇਹ ਮੂਰਖ ਹਈ, ਇਸ ਨੂੰ ਮੱਤ ਨਹੀਂ ਆਉਂਦੀ'। ਇਸ ਤਰ੍ਹਾਂ ਦੇ ਵਾਕ ਕਹਿ ਦੂਜੀ ਗੱਲ ਉਸ ਦੇ ਅੱਗੇ ਕਰ ਦਿਤੀ ਤੇ ਫੇਰ ਕਹਿਣ ਲੱਗੇ:—'ਇਸ ਨੂੰ ਹੋਰ ਮਾਰ'। ਸਿਪਾਹੀ ਇਹ ਨਿੰਮ੍ਰਤਾ ਦੇ ਵਾਕ ਸੁਣ ਤੇ ਸੰਤਾਂ ਦਾ ਉਸ ਵੇਲੇ ਦਾ ਪ੍ਰਭਾਵ ਵੇਖ ਸੰਤਾਂ ਦੀ ਚਰਨੀਂ ਢਠਾ, 'ਬਖਸ਼ ਲਓ!' 'ਬਖਸ਼ ਲਓ!' ਕਹਿਣ ਲਗਾ। ਜਿਸ ਵੇਲੇ ਬਹੁਤ ਬੇਨਤੀਆਂ ਕੀਤੀਆਂ, ਤਦ ਉਸ ਦੀ ਦਿਲੀ ਨਿੰਮ੍ਰਤਾ ਤੱਕ ਕੇ ਭਾਈ ਜੀ ਬਚਨ ਕਹਿਣ ਲਗੇ, 'ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨੀਂ ਲਗੋ, ਉਹ ਬਖਸ਼ਣ ਵਾਲੇ ਹਨ, ਮੈਂ ਤਾਂ ਗੁਲਾਮ ਟਹਿਲੀਆ ਪਾਪੀ ਹਾਂ, ਉਹ ਦਇਆ ਦੇ ਸਮੁੰਦਰ ਹਨ।' ਇਸ ਤਰ੍ਹਾਂ ਕਰਕੇ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਪਾਇਆ ਤੇ ਜਪੁਜੀ ਸਾਹਿਬ ਆਦਿ ਬਾਣੀ ਪੜ੍ਹਨ ਦਾ ਬਚਨ ਕੀਤਾ। ਸੋ ਸੰਤਾਂ ਦੀ ਮਿਹਰ ਨਾਲ ਚਪੇੜ ਮਾਰਨ ਵਾਲਾ ਰੋਜ਼ ਨਿਤਨਿਮ ਕਰਨ ਲਗ ਪਿਆ ਤੇ ਸੰਤਾਂ ਦੇ ਬਚਨ ਸੁਣ ਸੁਣ ਕੇ ਧਾਰਨ ਕਰਨ ਲਗ ਪਿਆ। ਇਸ ਤਰ੍ਹਾਂ ਸਹਿਜੇ ਸਹਿਜੇ ਸੁੱਧ ਹੋ ਗਿਆ ਤੇ ਸੰਤਾਂ ਦਾ ਸੰਗ ਕਰਦਾ ਆਪ ਉਧਰਿਆ ਤੇ ਹੋਰਨਾਂ ਦਾ ਉਧਾਰ ਕਰਨ ਵਾਲਾ ਹੋਇਆ।

੫. ਜੀਵ ਦਇਆ—

ਇਕ ਦਿਨ ਆਪ ਜੀ ਸਹਿਜ ਸੁਣਾ ਬਾਹਰ ਬਨ ਨੂੰ ਜਾ ਰਹੇ ਸਨ ਕਿ ਇਕ ਖੋਤਾ ਬਹੁਤ ਦੁਖੀ ਨਜ਼ਰੀਂ ਪਿਆ। ਇਹ ਬਹੁਤ ਲਾਗੇ ਦਾ ਮਾਰਿਆ ਹੋਇਆ ਦੁਖੀ ਤੇ ਨਿਰਬਲ ਸੀ। ਇਸ ਨੂੰ ਨਕਾਰਾ ਜਾਣ ਕੇ ਕੁਮਿਹਾਰ ਨੇ ਘਰੋਂ ਬਾਹਰ ਕਢ ਦਿਤਾ ਸੀ। ਇਹ ਕੁਛ ਦੂਰ ਬਾਹਰ ਜਾ ਕੇ ਜਿਉਂ ਢੱਠਾ ਫਿਰ ਨਹੀਂ ਉਠ ਸਕਿਆ। ਕੁਛ ਦਿਨ ਪਿਆ ਰਿਹਾ, ਅੰਤਲੇ ਸੁਆਸਾਂ ਤੇ ਅੱਪੜ ਗਿਆ। ਸੰਤਾਂ ਨੇ ਉਸ ਦੀ ਇਹ ਦਸ਼ਾ ਵੇਖੀ। ਦੁੱਵੇ ਬਹੁਤ, ਪਰ ਦਿੱਸਦਾ ਸੀ ਕਿ ਹੁਣ ਪਾਣੀ, ਪੱਠਾ, ਦਫ਼

ਕੁਛ ਨਹੀਂ ਪੌਹ ਸਕਦੀ। ਵਿਆਕੁਲ ਹੋਏ ਕਿ ਅਸੀਂ ਹੁਣ ਇਸ ਨੂੰ ਕੋਈ ਸਹਾਇਤਾ ਨਹੀਂ ਪੁਚਾ ਸਕਦੇ। ਫੇਰ ਸੋਚ ਸੋਚ ਕੇ ਆਪ ਉਸ ਦੇ ਪਾਸ ਬੈਠ ਗਏ, ਸ੍ਰੀ ਜਪੁਜੀ ਸਾਹਿਬ ਦੇ ਪਾਠ ਕਰਨ ਲਗ ਪਏ। ਉਸ ਦੀ ਦੁਖ ਨਵਿਰਤੀ ਵਾਸਤੇ ਕਈ ਪਾਠ ਆਪ ਨੇ ਕੀਤੇ। ਪਿਛੋਂ ਡੇਰੇ ਦੇ ਸਾਧਾਂ ਨੇ ਸੋਚਿਆ ਕਿ ਕੀਹ ਭਾਣਾ ਵਰਤਿਆ, ਸੰਤ ਸਵੇਰ ਦੇ ਗਏ ਡੇਰੇ ਨਹੀਂ ਪਰਤੇ, ਕਿੱਧਰ ਗਏ। ਸੋ ਸਭ ਨੇ ਢੂੰਡ ਭਾਲ ਕੀਤੀ ਤੇ ਓਥੇ ਆ ਮਿਲੇ। ਬੇਨਤੀ ਕੀਤੀ: ਮਹਾਰਾਜ! ਡੇਰੇ ਚਲੋ, ਬਹੁਤ ਦੇਰ ਹੋ ਗਈ ਹੈ। ਸੰਤਾਂ ਕਿਹਾ: ਭਾਈ, ਅਸੀਂ ਅਜੇ ਨਹੀਂ ਆਉਂਦੇ। ਇਹ ਇਕ ਜੀਵ ਦੁਖੀ ਅੰਤਲੇ ਸੁਆਸਾਂ ਤੇ ਹੈ, ਇਸ ਦੀ ਜਿੰਦ ਦਾ ਛੁਟਕਾਰਾ ਹੋਵੇ ਤੇ ਇਸ ਦਾ ਪਾਰ ਉਤਾਰਾ ਹੋਵੇ, ਇਸ ਲਈ ਪਾਠ ਅਰਦਾਸ ਵਜੋਂ ਕਰ ਰਹੇ ਹਾਂ। ਇਸ ਦੀ ਸਦਗਤੀ ਕਰਕੇ ਆਵਾਂਗੇ। ਸੋ ਆਪ ਪਾਸ ਬੈਠੇ ਪਾਠ ਕਰਦੇ ਰਹੇ। ਥੋੜੀ ਦੇਰ ਪਿਛੋਂ ਖੋਤੇ ਦੇ ਸੁਆਸ ਨਿਕਲ ਗਏ, ਸੰਤ ਉਸ ਨੂੰ ਫਿਰ ਇਕ ਟੋਇਆ ਖੁਟਵਾ ਕੇ ਦਬਵਾ ਕੇ ਡੇਟੇ ਗਏ। ਇਹ ਹੱਦ ਦਰਜੇ ਦੀ ਜੀਵ ਦਇਆ ਆਪ ਵਿਚ ਸੀ।

੬. ਪ੍ਰਸਿੱਧੀ—

ਭਾਈ ਬੁੱਧੁ ਸਾਹਿਬ ਜੀ ਆਪਣੀ ਕਰਨੀ ਦੀ ਕੀਰਤੀ ਨਾਲ ਸਾਰੇ ਦੂਰ ਦੂਰ ਤਕ ਪ੍ਰਸਿੱਧ ਹੋ ਗਏ ਸਨ। ਆਮ ਤੌਰ ਤੇ ਦੇਖਣ ਵਿਚ ਇਹ ਗੱਲ ਆਈ ਹੈ ਕਿ ਕਈ ਵਡੇ ਆਦਮੀਆਂ ਦੇ ਲਾਗੇ ਰਹਿਣ ਵਾਲੇ ਉਨ੍ਹਾਂ ਤੇ ਇੰਨੀ ਸ਼ਰਧਾ ਤੇ ਭਾਵਨਾ ਵਾਲੇ ਨਹੀਂ ਹੁੰਦੇ ਜਿੰਨੇ ਕਿ ਕੁਛ ਵਿੱਥ ਤੇ ਰਹਿਣ ਵਾਲੇ ਹੁੰਦੇ ਹਨ। ਇਸ ਦਾ ਇਕ ਕਾਰਨ ਇਹ ਹੁੰਦਾ ਹੈ ਕਿ ਨਿਕਟਵਰਤੀ ਉਹਦੀ ਆਪਣੀ ਜ਼ਾਤ ਗਤ ਬ੍ਰਾਦਰੀ ਤੇ ਪਿੰਡ ਆਦਿਕ ਦਾ ਜਾਣਕੇ ਉਸ ਦੀ ਕਰਨੀ ਵਲ ਵੇਖਣ ਦੀ ਥਾਂ ਆਪਣੇ ਵਿਚੋਂ ਹੋਇਆ ਦੇਖਕੇ ਕੀਰਤੀ ਨੂੰ ਨਹੀਂ ਜਰ ਸਕਦੇ, ਪਰ ਭਾਈ ਬੁੱਧੁ ਸਾਹਿਬ ਜੀ ਆਪਣੀ ਉੱਚੀ ਤੇ ਸੁੱਚੀ ਕਰਨੀ ਦੇ ਕਾਰਨ ਇੰਨੇ ਉਜਾਗਰ ਹੋ ਗਏ ਸਨ ਕਿ ਦੂਰ ਦੇ ਆਮ ਆਦਮੀ ਤਾਂ ਸ਼ਰਧਾਵਾਨ ਸਨ ਹੀ,

ਨੇੜੇ ਦੇ ਤੇ ਸਾਕ ਸਨਬੰਧੀ ਬੀ ਬਹੁਤ ਸਤਿਕਾਰ ਕਰਦੇ ਸਨ ਅਤੇ ਸਾਧੂ ਸੰਤਾਂ ਵਿਚ ਬੀ ਬੜੇ ਮਾਨਯਵਰ ਹੋ ਗਏ ਸਨ । ਸਭ ਉਨ੍ਹਾਂ ਦੀ ਸੁਹਿਰਦਤਾ ਤੇ ਸਚਾਈ ਅਗੇ ਸਿਰ ਨਿਵਾਉਂਦੇ ਸਨ ।

੭. ਅਨੋਖਾ ਨਿਆਂ ਕੀਤਾ—

ਭੇਹਰੇ ਸੁਹਿਰ ਵਿਚ ਸੰਨਿਆਸੀ ਸੰਤਾਂ ਦੇ ਦੋ ਡੇਰੇ ਸਨ, ਇਕ ਪਰਮ ਹੰਸਾਂ ਦਾ ਤੇ ਇਕ ਨਾਂਗਿਆਂ ਦਾ । ਇਕ ਡੇਰੇ ਦਾ ਦੇਗਬਰਾ ਦੂਜੇ ਡੇਰੇ ਵਾਲੇ ਮਾਂਗਵਾਂ ਲੈ ਗਏ, ਕਾਰਜ ਸਰ ਜਾਣ ਪਿਛੋਂ ਜਿਨ੍ਹਾਂ ਦਾ ਦੇਗਬਰਾ ਸੀ ਉਨ੍ਹਾਂ ਮੰਗਿਆ ਨਾ, ਜਿਨ੍ਹਾਂ ਆਂਦਾ ਸੀ ਉਨ੍ਹਾਂ ਵਾਪਸ ਨਾ ਦਿਤਾ । ਕੁਛ ਸਮਾਂ ਬੀਤ ਜਾਣ ਤੇ ਜਦ ਦੇਗਬਰੇ ਵਾਲਿਆਂ ਦੇਗਬਰੇ ਦੀ ਭਾਲ ਕੀਤੀ ਤਦ ਡੇਰੇ ਵਿਚੋਂ ਨਾ ਮਿਲਿਆ, ਉਨ੍ਹਾਂ ਯਾਦ ਆ ਗਿਆ ਕਿ ਉਹ ਤਾਂ ਦੂਜੇ ਡੇਰੇ ਵਾਲਿਆਂ ਨੂੰ ਦਿਤਾ ਹੋਇਆ ਸੀ, ਉਥੋਂ ਮੁੜਕੇ ਨਹੀਂ ਆਇਆ । ਸੋ ਉਨ੍ਹਾਂ ਨੇ ਉਸ ਡੇਰੇ ਵਾਲਿਆਂ ਤੋਂ ਮੰਗ ਘੱਲਿਆ । ਉਨ੍ਹਾਂ ਨੇ ਦੇਖਭਾਲ ਕੀਤੀ, ਪਰ ਉਨ੍ਹਾਂ ਨੂੰ ਵੀ ਨਾ ਮਿਲਿਆ, ਜਿਸ ਤੇ ਉਨ੍ਹਾਂ ਨੇ ਕਹਿ ਦਿਤਾ ਕਿ ਅਸਾਂ ਤੁਹਾਨੂੰ ਦੇ ਦਿਤਾ ਹੋਇਆ ਹੈ

ਜਿਨ੍ਹਾਂ ਦਾ ਦੇਗਬਰਾ ਗੁਆਚਾ ਸੀ ਉਨ੍ਹਾਂ ਨੇ ਪੰਚਾਇਤ ਸੱਦੀ, ਪਰ ਡੇਰੇ ਵਾਲਿਆਂ ਨੇ ਪੰਚੈਤ ਦੇ ਅਗੇ ਵੀ ਨਾਂਹ ਕਰ ਦਿਤੀ । ਹੁਣ ਉਹ ਸਾਰਿਆਂ ਤੋਂ ਵੱਡੀ ਅਦਾਲਤ ਭਾਈ ਬੁੱਧੂ ਸਾਹਿਬ ਜੀ ਦੀ ਸਮਝਦੇ ਸੀ, ਸੋ ਉਹ ਉਨ੍ਹਾਂ ਪਾਸ ਫਰਿਆਦੀ ਆ ਹੋਏ । ਭਾਈ ਬੁੱਧੂ ਜੀ ਨੇ ਜਦ ਉਸ ਡੇਰੇ ਦੇ ਸਾਧਾਂ ਨੂੰ ਸੱਦ ਭੇਜਿਆ ਤਦ ਉਹ ਸੋਚਾਂ ਵਿਚ ਪੈ ਗਏ । ਉਹ ਜਾਣਦੇ ਸਨ ਕਿ ਦੇਗਬਰਾ ਵਾਪਸ ਦਿਤਾ ਨਹੀਂ, ਜੇ ਹੁਣ ਸੰਤਾਂ ਦੇ ਸਾਹਮਣੇ ਜਾਕੇ ਕਹਿੰਦੇ ਹਾਂ ਕਿ ਦੇ ਦਿਤਾ ਹੈ, ਤਦ ਇਹ ਬੁਠ ਹੈ । ਭਾਈ ਸਾਹਿਬ ਜਾਣੀ ਜਾਣ ਹਨ, ਜੇ ਉਨ੍ਹਾਂ ਮੂੰਹੋਂ ਕੁਛ ਕਹਿ ਦਿਤਾ ਤਾਂ ਉਹ ਸੱਤ ਹੋਏ ਬਿਨਾਂ ਟਲੇਗਾ ਨਹੀਂ ਤੇ ਜੇ ਕਿਹਾ ਕਿ ਹੁਣ ਦੇ ਦਿੰਦੇ ਹਾਂ ਤਦ ਪੰਚਾਇਤ ਦੇ ਸਾਹਮਣੇ ਨਾਂਹ ਕਰ ਚੁਕੇ ਹਾਂ, ਲੋਕੀਂ ਕਹਿਣਗੇ ਕਿ ਵੇਖੋ ਸਾਧੂ ਬੁਠ ਬੋਲਦੇ ਹਨ । ਇਹ ਵਿਚਾਰਕੇ ਡੇਰੇ ਦਾ ਮਹੰਤ

ਅੰਦਰ ਲੁਕ ਗਿਆ ਤੇ ਆਪਣੇ ਚੇਲੇ ਪਾਸੋਂ ਕਹਿਲਾ ਦਿਤਾ ਕਿ ਮਹੰਤ ਜੀ ਇਸ ਵੇਲੇ ਇਥੇ ਨਹੀਂ ਹਨ ।

ਭਾਈ ਬੁੱਧੂ ਸਾਹਿਬ ਜੀ ਨੂੰ ਅਸਲੀਅਤ ਮਲੂਮ ਹੋ ਗਈ, ਉਨ੍ਹਾਂ ਨੇ ਇਸ ਵਿਖਾਧ ਦੇ ਵਧਣ ਨੂੰ ਰੋਕਣ ਲਈ ਆਪਣੇ ਇਕ ਠਠਿਆਰ ਨੂੰ ਸੱਦਕੇ ਉਸੇ ਨਮੂਨੇ ਦਾ ਤੇ ਉੱਡਾ ਹੀ ਦੇਗਬਰਾ ਬਨਾਉਣ ਲਈ ਕਿਹਾ । ਜਦ ਉਹ ਆ ਗਿਆ ਤਾਂ ਕੁਛ ਵਰਤਕੇ ਡੇਰੇਵਾਲਿਆਂ ਪਾਸ ਪੁਚਾ ਦਿਤਾ। ਇਸਤਰ੍ਹਾਂ ਦੋਹਾਂ ਡੇਰਿਆਂ ਦੀ ਖਹਿ ਖਹਿ ਮਿਟ ਗਈ । ਜਿਸ ਡੇਰੇ ਵਾਲਿਆਂ ਪਾਸੋਂ ਦੇਗਬਰਾ ਗੁਆਚਾ ਸੀ ਜਦ ਉਨ੍ਹਾਂ ਨੂੰ ਪਤਾ ਲਗ ਗਿਆ ਕਿ ਭਾਈ ਬੁੱਧੂ ਜੀ ਨੇ ਸਾਡਾ ਪੜਦਾ ਪਾੜਨ ਤੇ ਬੂਠੇ ਕਰਨ ਦੀ ਨਹੀਂ ਕੀਤੀ, ਸਗੋਂ ਆਪਣੇ ਕੋਲੋਂ ਦੂਸਰੇ ਡੇਰੇ ਦੀ ਲੋੜ ਪੂਰੀ ਕਰ ਦਿਤੀ ਹੈ ਤਾਂ ਉਹ ਬੜੇ ਪਸ਼ਮਾਨ ਹੋਏ ਤੇ ਭਾਈ ਬੁੱਧੂ ਸਾਹਿਬ ਜੀ ਦੀ ਸ਼ਰਨੀ ਆ ਪਏ ।

ਭਾਈ ਸਾਹਿਬ ਨੇ ਉਨ੍ਹਾਂ ਨੂੰ ਸਿੱਖਿਆ ਦਿਤੀ ਕਿ ਤੁਸੀਂ ਘਰ ਬਾਹਰ ਛੱਡਕੇ ਇਹ ਭੇਖ ਲਏ ਹਨ । ਜੇ ਇਨ੍ਹਾਂ ਛੱਡ ਚੁਕੀਆਂ ਵਸਤਾਂ ਨੂੰ ਹੀ ਫਿਰ ਗ੍ਰਹਿਣ ਕਰਨਾ ਸੀ, ਤਾਂ ਘਰ ਕਿਉਂ ਛੱਡੋ ? ਜੇ ਮੌਹ ਤੇ ਮਾਇਆ ਦੇ ਬੰਧਨ ਅਜੇ ਨਹੀਂ ਟੁੱਟੇ ਤਦ ਫਿਰ ਕਦੋਂ ਟੁੱਟਣਗੇ ? ਡੇਰਿਆਂ ਵਿਚ ਰਹੋ, ਅਨਾਥਾਂ ਅਤਿੱਥੀਆਂ ਲਈ ਲੰਗਰ ਚਲਾਓ, ਪਰ ਨਿਰਮੋਹ ਹੋਕੇ । ਜੇ ਘਰ ਬਾਰ ਛੱਡਕੇ ਵੀ ਬੂਠ ਦੀ ਟੇਕ ਹੈ ਤਾਂ ਕਾਹਦਾ ਵੈਰਾਗ, ਕਾਹਦਾ ਤਿਆਗ ਤੇ ਕਾਹਦੀ ਫਕੀਰੀ ? ਇਸ ਨਾਲੋਂ ਤਾਂ ਗ੍ਰਿਹਸਤੀ ਚੰਗੇ, ਜੋ ਆਪ ਕਮਾ ਕੇ ਖਾਂਦੇ ਹਨ ਤੇ ਹੋਰਨਾਂ ਦੇ ਮੂੰਹ ਬੀ ਪਾਉਂਦੇ ਹਨ । ਆਪਸ ਵਿਚ ਪ੍ਰੇਮ ਤੇ ਪਿਆਰ ਨਾਲ ਰਹੋ, ਇਹ ਸੰਤ ਦਾ ਭੂਸ਼ਣ ਹੈ । ਹਰਖ ਸ਼ੋਕ ਵਿਚ ਨਹੀਂ ਪੈਣਾ । ਤੁਸੀਂ ਸੰਸਾਰ ਦੇ ਮਲਾਹ ਹੋ, ਜੇ ਤੁਹਾਡਾ ਹੀ ਇਹ ਹਾਲ ਹੈ ਤਾਂ ਸੰਸਾਰ ਦਾ ਕੀ ਬਣੇਗਾ ? ਗੁਰੂ ਗੁਰੂ ਜਪੋ ਤੇ ਆਪਣਾ ਜਨਮ ਸੁਆਰੋ ।

੮. ਯੋਗੀਰਾਜ ਨੂੰ ਸ਼ਕਤੀ ਦਿਖਾਈ—

ਇਕ ਯੋਗੀ ਜੀ ਕਾਂਸ਼ੀ ਵਿਚ ਨਿਵਾਸ ਰਖਦੇ ਸਨ, ਉਨ੍ਹਾਂ ਨੇਤੀ

ਧੌਤੀ ਤੇ ਨੇਉਲੀ ਆਦਿ ਕਰਮ ਕੀਤੇ, ਯਮ ਨਿਯਮਾਂ ਦੀ ਪਾਲਨਾ ਬੀ ਕੀਤੀ ਤੇ ਹਠਯੋਗ ਦੇ ਅਮਲਾਂ ਵਿਚੋਂ ਵੀ ਲੰਘੇ, ਪਰ ਪਰਮਗਤੀ ਨਾਪੱਲੇ ਪਈ। ਜਗਜਾਸਾ ਦੀ ਹਾਲਤ ਵਿਚ ਫਿਰਦਿਆਂ ਉਸ ਨੇ ਭਾਈ ਬੁੱਧੂ ਸਾਹਿਬ ਜੀ ਦੀ ਮਹਿਮਾਂ ਸੁਣੀ, ਕਾਂਸ਼ੀ ਤੋਂ ਤੁਰ ਪਏ ਤੇ ਭੇਹਰੇ ਆ ਡੇਰਾ ਲਾਇਆ।

ਕਾਂਸ਼ੀ ਦੇ ਸਾਧਾਂ ਤੇ ਇਸ ਡੇਰੇ ਦੇ ਸਾਧਾਂ ਵਿਚ ਬੜਾ ਅੰਤਰਾ ਸੀ। ਯੋਗੀ ਜੀ ਨੇ ਭਾਈ ਸਾਹਿਬ ਜੀ ਦੀ ਮਹਿਮਾਂ ਸੁਣਕੇ ਆਪਣੇ ਦਿਲ ਵਿਚ ਜੋ ਚਿਤ੍ਰ ਭਾਈ ਸਾਹਿਬ ਬਾਬਤ ਖਿੱਚ ਰਖਿਆ ਸੀ, ਦਰਸ਼ਨ ਕਰਨ ਤੇ ਉਸ ਨੂੰ ਉਹ ਨਾ ਦਿੱਸਿਆ। ਇੰਨ੍ਹਾਂ ਦਾ ਖਿਆਲ ਸੀ ਕਿ:—ਨਗਨ ਸ਼ਰੀਰ, ਇਕ ਅਧ ਕਖਾਏ ਬਸਤਰ, ਅਤਿ ਨਿਰਬਲ ਜਿਸਮ, ਆਸਨ ਤੇ ਬੈਠੇ ਜਾਂ ਲੋਟੇ ਹੋਣਾ ਤੇ ਕਿਸੇ ਕੰਮ ਨੂੰ ਹੱਥ ਨਾ ਲਾਉਣਾ ਇੰਨ੍ਹਾਂ ਦੀ ਸੂਰਤ ਤੇ ਵਰਤੋਂ ਹੋਵੇਗੀ, ਪਰ ਇਥੇ ਆ ਕੇ ਕੀ ਵੇਖਿਆ ਕਿ ਸੁਫੇਦ ਬਸਤਰ ਧਾਰੀ ਹਨ, ਸਵੇਰੇ ਗੁਰਦਵਾਰੇ ਵਿਚ ਭਜਨ ਕੀਰਤਨ, ਫਿਰ ਪਰਸ਼ਾਦਾ, ਦਿਨੋਂ ਮੁੰਜ ਦੀ ਕੁਟਾਈ ਤੇ ਰੱਸੀਆਂ ਬਣਾਕੇ ਵੇਚਣਾ, ਜਿਸ ਨਾਲ ਆਪਣਾ ਨਿਰਬਾਹ ਤੇ ਆਏ ਗਏ ਦੀ ਲੋੜ ਅਨੁਸਾਰ ਸੇਵਾ, ਆਉ ਭਗਤ ਤੇ ਪ੍ਰਸ਼ਾਦਾ ਤੇਰਨਾ। ਰਾਤ ਨੂੰ ਰਹਿਰਾਸ ਦਾ ਪਾਠ, ਕਥਾ, ਕੀਰਤਨ ਸੋਹਿਲੇ ਦਾ ਪਾਠ। ਸਵੇਰੇ ਤਿੰਨ ਬਜ ਉਠ ਕੇ ਉਹ ਹੀ ਫਿਰ ਇਸ਼ਨਾਨ, ਭਜਨ, ਕੀਰਤਨ ਤੇ ਕਥਾ। ਪਹਿਲੇ ਤਾਂ ਉਹ ਹਰਾਨਿਆਂ, ਪਰ ਫਰ ਇਸ ਡੇਰੇ ਦੀ ਇਸ ਕਰਨੀ ਨੇ ਯੋਗੀ ਦੇ ਦਿਲ ਵਿਚ ਪਿਆਰ ਪੈਦਾ ਕਰ ਦਿਤਾ। ਭਾਈ ਬੁੱਧੂ ਜੀ ਦੇ ਮਿਠ ਬੋਲੇ, ਚੰਗੇ ਸੁਭਾਉ ਤੇ ਨਾਮ-ਬਾਣੀ ਦੇ ਰਸ ਨੇ ਅਸਰ ਪਾਇਆ, ਪਰ ਯੋਗੀਆਂ ਵਾਲੇ ਸਾਜ ਬਾਜ ਇਥੇ ਨਾ ਵੇਖਕੇ ਯੋਗੀ ਕੁਛ ਉਪਰਾਮ ਜਿਹਾ ਰਿਹਾ ਕਰੇ।

ਇਹ ਯੋਗੀ ਸਵੇਰੇ ਪ੍ਰਸ਼ਾਦ ਛਕ ਕੇ ਬਾਹਰ ਨਿਕਲ ਜਾਂਦਾ ਤੇ ਵਸਤੀ ਤੋਂ ਦੂਰ ਕਿਸੇ ਥਾਂ ਤੇ ਬੈਠ ਰਹਿੰਦਾ। ਰਾਤ ਨੂੰ ਦਸ ਬਜੇ ਇਹ ਡੇਰੇ ਆਉਂਦਾ ਸੀ। ਜਿਹੜੀ ਕੁਟੀਆ ਇੰਨ੍ਹਾਂ ਨੂੰ ਰਹਿਣ ਲਈ ਮਿਲੀ ਹੋਈ ਸੀ, ਉਸਦੇ ਵਿਚ ਭਾਈ ਭਾਨੇ ਦੀ ਹਥੀਂ ਭਾਈ ਬੁੱਧੂ ਸਾਹਿਬ ਚੀਜ਼ਾਂ

ਖਾਣ ਪੀਣ ਲਈ ਰਖਵਾ ਦਿੰਦੇ ਸਨ, ਜੋ ਆਕੇ ਇਨ੍ਹਾਂ ਨੇ ਛਕ ਲੈਣੀਆਂ। ਕੁਛ ਦਿਨ ਇਸੇ ਤਰ੍ਹਾਂ ਬੀਤੇ। ਲਗਾਤਾਰ ਕੁਛ ਦਿਨ ਰਾਤ ਨੂੰ ਛਕਣ ਵਾਸਤੇ ਯੋਗੀ ਜੀ ਜੋ ਮਨ ਚਿਤਵਦੇ ਭਾਈ ਸਾਹਿਬ ਉਹ ਹੀ ਚੀਜ਼ਾਂ ਇਨ੍ਹਾਂ ਦੀ ਕੁਟੀਆ ਵਿਚ ਰਖਵਾ ਦੇਂਦੇ ਸਨ। ਯੋਗੀ ਜੀ ਡਾਢੇ ਦੋ-ਚਿੱਤੇ ਜਿਹੇ ਹੋ ਰਹੇ ਸਨ, ਮਨ ਵਿਚ ਚਿਤਵੀਆਂ ਚੀਜ਼ਾਂ ਦਾ ਬਿਨਾਂ ਦੱਸੇ ਮਿਲ ਜਾਣਾ ਹੈਰਾਨ ਕਰਦਾ ਸੀ ਤੇ ਇਸ ਦੇ ਦਿਲ ਵਿਚ ਭਾਈ ਸਾਹਿਬ ਬਾਬਤ ਉੱਚੇ ਪ੍ਰਭਾਵ ਪੈਦਾ ਹੁੰਦੇ ਸਨ, ਪਰ ਗ੍ਰਿਹਸਤੀਆਂ ਵਾਲੇ ਕਪੜੇ ਪਾਏ ਵੇਖ ਕੇ ਉਹ ਦੇ ਦਿਲ ਵਿਚ ਕੁਛ ਪਰਮਾਰਥ ਦੀ ਗਲ ਪੁੱਛਣੋਂ ਸੰਗ ਜਿਹੀ ਆ ਜਾਂਦੀ ਸੀ।

ਇਕ ਦਿਨ ਦਿਲ ਵਿਚ ਖਿਆਲ ਆਇਆ ਕਿ ਹੁਣ ਇਥੋਂ ਚਲਣਾ ਚਾਹੀਦਾ ਹੈ। ਫਿਰ ਸੋਚਿਆ ਕਿ ਡੇਰੇ ਦੇ ਨਾਲ ਕੋਈ ਜਗੀਰ ਨਹੀਂ, ਜ਼ਮੀਨ ਨਹੀਂ ਤੇ ਨਾ ਹੀ ਖਾਸ ਰੋਜ਼ ਚੜ੍ਹਾਵਾ ਚੜ੍ਹਦਾ ਹੈ ਜਿਸ ਦੇ ਨਾਲ ਇਨ੍ਹਾਂ ਦਾ ਨਿਰਯਤਨ ਨਿਰਬਾਹ ਹੋ ਸਕਦਾ ਹੋਵੇ। ਡੇਰੇ ਦੇ ਸਾਧ ਬੜੇ ਸ਼ਾਂਤੀ ਸੁਭਾਵ, ਮੁਹਿਰਦ ਤੇ ਨਿਰਮਾਣ ਹਨ, ਇਨ੍ਹਾਂ ਦੀ ਕੁਛ ਸਹਾਇਤਾ ਕਰਨੀ ਚਾਹੀਦੀ ਹੈ। ਇਹ ਵਿਚਾਰਕੇ ਯੋਗੀ ਨੇ ਆਪਣੀ ਗੁਥਲੀਵਿਚੋਂ ਇਕ ਬਿੱਲ ਕੱਢਿਆ ਤੇ ਅਲਮਾਰੀ ਵਿਚ ਰਖ ਦਿੱਤਾ; ਨਾਲ ਹੀ ਇਕ ਰੁੱਕਾ ਲਿਖ ਕੇ ਰਖਿਆ ਕਿ ੨॥ ਸੋਰ ਕਲੀ ਲੈ ਕੇ ਉਸ ਨੂੰ ਅੱਗ ਤੇ ਰਖੋ, ਜਦ ਉਹ ਢੰਗੀ ਤਰ੍ਹਾਂ ਪੰਘਰ ਜਾਏ ਤਦ ਇਸ ਬਿੱਲ ਵਿਚੋਂ ਇਕ ਰਤੀ ਸਫ਼ਰ ਲੇਕੇ ਉਸ ਵਿਚ ਪਾ ਦਿਓ, ਉਹ ਚਾਂਦੀ ਬਣ ਜਾਏਗੀ।

ਯੋਗੀ ਜੀ ਨੇ 'ਬਿੱਲ' ਤੇ ਰੁੱਕਾ ਅਲਮਾਰੀ ਵਿਚ ਰੱਖ ਕੇ ਬਾਹਰ ਦਰਵਾਜ਼ਾ ਲਗਾ ਦਿੱਤਾ। ਉਹ ਚਾਹੁੰਦੇ ਸੀ ਕਿ ਚਾਬੀ ਭਾਈ ਬੁੱਧੂ ਸਾਹਿਬ ਦੇ ਹੱਥ ਦੇਕੇ ਇਸ਼ਾਰਾ ਕਰ ਦੇਣ ਤਾਂ ਜੋ ਇਹ ਕੀਮਤੀ ਚੀਜ਼ ਡੇਰੇ ਵਿਚ ਕਿਸੇ ਹੋਰ ਸੰਤ ਦੇ ਹੱਥ ਨਾ ਆ ਜਾਏ। ਇਸੇ ਖਿਆਲ ਵਿਚ ਉਹ ਭਾਈ ਬੁੱਧੂ ਸਾਹਿਬ ਦੀ ਕੋਠੜੀ ਵਲ ਤੁਰੇ, ਪਰ ਗੁਰਦਵਾਰੇ ਵਾਲੇ ਕਮਰੇ ਵਿਚ ਉਨ੍ਹਾਂ ਨੂੰ ਦੀਵਾ ਬਲਦਾ ਦਿੱਸਿਆ, ਜੋ ਆਪ ਉਸੇ ਪਾਸੇ ਟੁਰ ਪਏ। ਦਰਵਾਜ਼ੇ ਪਾਸ ਜਾਕੇ ਵੇਖਿਆ ਕਿ ਭਾਈ ਸਾਹਿਬ ਅੰਦਰ

ਬਾੜੂ ਦੇਂਦੇ ਤੇ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਹਨ । ਯੋਗੀ ਜੀ ਆਪ ਜੀ ਦੇ ਪਾਸ ਹਾਜ਼ਰ ਹੋਏ ਤੇ ਆਪਣੇ ਜਾਣ ਦੀ ਇੱਛਾ ਪ੍ਰਗਟ ਕੀਤੀ । ਫਿਰ ਯੋਗੀ ਨੇ ਉਹ ਚਾਬੀ ਭਾਈ ਜੀ ਨੂੰ ਦਿਤੀ ਤੇ ਕਿਹਾ ਕਿ ਕੋਠੜੀ ਦਾ ਦਰਵਾਜ਼ਾ ਆਪਣੇ ਹੱਥੀਂ ਖੋਲ੍ਹਣਾ ਤੇ ਅਲਮਾਰੀ ਵਿਚ ਜੋ ਰੁੱਕਾ ਪਿਆ ਹੈ ਉਸ ਨੂੰ ਆਪ ਜੀ ਨੇ ਖੁਦ ਧਿਆਨ ਨਾਲ ਵਾਚਣਾ । ਭਾਈ ਜੀ ਗਲ ਸੁਣਕੇ ਮੁਸਕਰਾਏ । ਆਪ ਜੀ ਯੋਗੀ ਦੀ ਰਮਜ਼ ਨੂੰ ਸਮਝ ਗਏ ਸਨ ।

ਸਮਰਥਾਵਾਨ ਫਕੀਰ ਆਪਣੀ ਸਮਰਥਾ ਵਿਖਾਉਣ ਵਿਚ ਬੜੇ ਸੰਕੋਚ ਵਿਚ ਹੁੰਦੇ ਹਨ, ਕਿਸੇ ਗਰੀਬ, ਦੀਨ ਤੇ ਦੁਖੀ ਤੇ ਤੁੱਠਕੇ ਰਜ਼ਾ ਵਿਚ ਭਾਵੇਂ ਉਹ ਕੁਛ ਵਿਖਾਉਣ, ਨਹੀਂ ਤਾਂ ਆਪਣੇ ਸੁਖ ਤੇ ਆਰਾਮ ਲਈ ਘੱਟ ਹੀ ਇਨ੍ਹਾਂ ਚੀਜ਼ਾਂ ਨੂੰ ਵਰਤਦੇ ਹਨ । ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਬਾਬਤ ਇਹ ਗੁਰ ਵਾਕ ਪ੍ਰਸਿਧ ਹੈ:—

ਸੀਸ ਦੀਆ ਪਰ ਸਿਰਰੁ ਨ ਦੀਆ ॥

ਭਾਈ ਬੁੱਧੂ ਸਾਹਿਬ ਜੀ ਦੇ ਸਾਹਮਣੇ ਦੋ ਗੱਲਾਂ ਸਨ, ਯੋਗੀ ਦਾ ਦੁਨਿਆਵੀ ਦਿਖਾਵੇ ਤੇ ਰੀਝਣਾ ਤੇ ਅਸਲੀਅਤ ਵਲੋਂ ਅਨਜਾਣ ਹੋਣਾ । ਇਸ ਡੇਰੇ ਵਿਚ ਆਕੇ ਨਿਰਾਸ ਜਾਣਾ । ਯੋਗੀ ਦੀ ਨਵੀਂ ਰਮਜ਼ ਸਮਝਕੇ ਆਪ ਨੂੰ ਉਸ ਤੇ ਦਯਾ ਆਈ, ਉਹਦੇ ਹੱਥੀਂ ਚਾਬੀ ਲੈ ਲਈ ਤੇ ਕਹਿਣ ਲਗੇ: ਯੋਗੀ ਜੀ ! ਬਾਹਰੋਂ ਇਕ ਇੱਟ ਫੜਾਉਣਾ । ਯੋਗੀ ਜੀ ਨੇ ਕਮਰੇ ਵਿਚੋਂ ਬਾਹਰ ਨਿਕਲ ਇਕ ਇੱਟ ਵੇਖੀ, ਉਸ ਨੂੰ ਜਾਕੇ ਚੁਕਣ ਲੱਗੇ ਤਾਂ ਦੇਖਿਆ ਕਿ ਉਹ ਸੋਨੇ ਦੀ ਹੈ । ਅਸਚਰਜ ਹੋਕੇ ਯੋਗੀ ਨੇ ਇਕ ਹੋਰ ਪੱਥਰ ਜਿਹੇ ਨੂੰ ਹੱਥ ਪਾਇਆ ਤਾਂ ਉਹ ਬੀ ਸੋਨੇ ਦਾ ਦਿੱਸਿਆ । ਗੱਲ ਕੀ ਗੁਰਦਵਾਰੇ ਦੇ ਇਹਾਤੇ ਵਿਚ ਪਈ ਜਿਸ ਇੱਟ ਤੇ ਰੋੜੇ ਨੂੰ ਯੋਗੀ ਨੇ ਹੱਥ ਲਾਇਆ ਉਸ ਨੂੰ ਉਹ ਹੀ ਸੋਨੇ ਦਾ ਹੋ ਦਿੱਸਿਆ । ਇਹ ਤੱਕ ਕੇ ਯੋਗੀ ਜੀ ਘਬਰਾ ਗਏ, ਚਾਂਦੀ ਬਨਾਉਣ ਵਾਲੇ ਬਿੱਲ ਦੇ ਰੱਖ ਆਉਣ ਤੋਂ ਬੜੇ ਲੱਜਿਤ ਹੋਏ । ਭਾਈ ਬੁੱਧੂ ਸਾਹਿਬ ਦੀ ਕੀਮੀਆਗਰ ਨਜ਼ਰ ਤੇ ਰਸਾਇਣੀ ਜ਼ਬਾਨ ਦਾ ਉਨਾਂ ਦੇ

ਦਿਲ ਤੇ ਅਸਰ ਹੋਇਆ, ਆਪਣੇ ਜੋਗ ਤੇ ਜੋਗ ਦੀ ਸਿਧੀ ਦਾ ਮਾਨ
 ਟੁੱਟ ਗਿਆ ! ਭਾਈ ਬੁੱਧੂ ਦੀ ਅਸਲ ਉਚਯਾਈ ਦਾ ਕੁਝ ਝਾਉਲਾ ਜਿਹਾ
 ਜੋਗੀ ਨੂੰ ਪ ਰਿਗਿਆ । ਆਪ ਮੁੜ ਆਏ ਤੇ ਭਾਈ ਬੁੱਧੂ ਸਾਹਿਬ ਜੀ ਦੇ
 ਚਰਨ ਫੜ ਲਏ । ਅੱਖਾਂ ਵਿਚੋਂ ਛਮ ਛਮ ਅੱਥਰੂ ਵਗ ਰਹੇ ਸਨ ਤੇ
 ਗਲਾ ਰੁਕ ਰਿਹਾ ਸੀ । ਭਾਈ ਬੁੱਧੂ ਜੀ ਨੇ ਹੱਥਾਂ ਨਾਲ ਯੋਗੀ ਦਾ ਸਿਰ
 ਚੁੰਕਿਆ, 'ਧੰਨ ਗੁਰੂ ਨਾਨਕ' 'ਧੰਨ ਗੁਰੂ ਨਾਨਕ' ਕਹਿਣ ਲਗ ਪਏ ।
 ਹੁਣ ਯੋਗੀ ਦੇ ਮੂੰਹ ਤੋਂ ਬੀ 'ਧੰਨ ਗੁਰੂ ਨਾਨਕ' ਬੋਲਿਆ ਨਿਕਲ ਗਿਆ।

ਯੋਗੀ ਜਾਣਦਾ ਸੀ ਕਿ ਅਸੀਂ ਚਾਂਦੀ ਬਣਾ ਜਾਣਦੇ ਹਾਂ ਤੇ ਭਾਈ
 ਬੁੱਧੂ ਸਾਹਿਬ ਨੇ ਮੈਨੂੰ ਸੋਨਾਂ ਬਣਾ ਵਿਖਾਇਆ ਹੈ । ਜੇ ਕਦੀ ਇੰਨੀ
 ਗਲ ਹੀ ਹੁੰਦੀ ਤਦ ਨਿਰਚਾਹ ਯੋਗੀ ਜੀ ਨੂੰ ਭਾਈ ਬੁੱਧੂ ਸਾਹਿਬ ਜੀ ਦੇ
 ਚਰਨਾਂ ਤੇ ਡਿੱਗਣ ਦੀ ਲੋੜ ਸ਼ਾਇਦ ਨਾ ਪੈਂਦੀ, ਪ੍ਰੰਤੂ ਇਥੇ ਇਕ
 ਅਸੂਲੀ ਫਰਕ ਸੀ । ਚਾਂਦੀ ਬਣਾਉਣ ਦਾ ਜੋ ਢੰਗ ਯੋਗੀਰਾਜ ਪਾਸ
 ਸੀ, ਉਹ ਪਦਾਰਥ ਵਿਦਯਾ ਦੀ ਜਾਣਕਾਰੀ ਤੋਂ ਸੀ, ਉਹ ਕਿਸੇ
 ਰਸਾਯਣਕ ਭੇਦ ਦੇ ਜਾਣੂ ਹੋਣ ਕਰਕੇ ਧਾਤ੍ਰੀ ਤ੍ਰੀਕੇ ਨਾਲ ਆਪਣੀ
 ਰਸਾਯਣ ਬਣਾਕੇ ਚਾਂਦੀ ਬਣਾਉਂਦੇ ਸਨ, ਪਰ ਭਾਈ ਬੁੱਧੂ ਸਾਹਿਬ ਦੀ
 ਚਿਤਵਨੀ ਮਾਤ੍ਰ ਨਾਲ ਜਿਸ ਜਿਸ ਚੀਜ਼ ਨੂੰ ਯੋਗੀ ਜੀ ਹਥ ਪਾਉਣ
 ਉਹ ਸੋਨੇ ਦੀ ਹੋ ਜਾਏ । ਇਹ ਰਸਾਇਣ ਨਹੀਂ ਸੀ, ਇਹ ਆਤਮ
 ਪ੍ਰਭਾਵ ਸੀ ਤੇ ਇਹ ਆਤਮਕ ਬਲ ਸੀ, ਜਿਸ ਦੀ ਤਲਾਸ਼ ਵਿਚ ਯੋਗੀ
 ਜੀ ਨੇ ਕਈ ਵੇਸ ਬਦਲੇ, ਕਈ ਸਾਧਨ ਸਾਧੇ, ਕਈ ਵੇਸ ਫਿਰੇ ਤੇ
 ਕਈ ਮਠਾਧੀਸ਼ਾਂ ਦੇ ਚਰਨ ਪਰਸੇ ਸੀ, ਪਰ ਇਹ ਸ਼ਕਤੀ ਕਿਤੇ ਨਜ਼ਰ
 ਨਹੀਂ ਸੀ ਆਈ । ਅਜ ਗ੍ਰਿਹਸਤੀਆਂ ਦੇ ਲਿਬਾਸ ਵਿਚ ਬੜੀ
 ਨਿਰਮਾਣਤਾ ਤੇ ਸਾਦਗੀ ਦਾ ਜੀਵਨ ਬਿਤੀਤ ਕਰ ਰਹੇ ਸੱਜਣ ਤੋਂ
 ਚਮਤਕਾਰ ਵੇਖਿਆ । ਤਦ ਇੰਨੇ ਪਸੀਜੇ ਕਿ ਅੱਖਾਂ ਦੇ ਪਾਣੀ ਨਾਲ
 ਭਾਈ ਬੁੱਧੂ ਜੀ ਦੇ ਚਰਨ ਧੋ ਦਿਤੇ । ਮਾਨ ਤੇ ਅਹੰਗਤਾ ਅੱਖਾਂ ਦੇ ਪਾਣੀ
 ਰਾਹੀਂ ਨਿਕਲ ਗਈ । ਭਾਈ ਸਾਹਿਬ ਜੀ ਦੇ ਯੋਗੀ ਦਾ ਸਿਰ ਫੜਨ
 ਦੀ ਛੋਹ ਨਾਲ ਯੋਗੀ ਜੀ ਦਾ ਆਤਮਾ ਲਿਸ਼ਕਿਆ । ਧੰਨ ਗੁਰੂ ਨਾਨਕ

ਦੀ ਧੁਨਿ ਕੰਨਾਂ ਵਿਚ ਪਈ, ਸੱਦ ਨੇ ਜੀਵਨ ਰੂਹ ਫੂਕ ਦਿੱਤੀ। ਯੋਗ
 ਭਾਗਾਂ ਵਾਲਾ ਹੋ ਗਿਆ। ਹੁਣ ਹੋਰਥੇ ਜਾਣ ਦੀ ਚਾਹ ਮਿਟ ਗਈ।
 ਲਗਾ ਸੰਗਤਾਂ ਦੇ ਜੂਠੇ ਭਾਂਡੇ ਮਾਂਜਣ, ਝਾੜੂ ਦੇਣ ਤੇ ਪੱਖਾ ਫੇਰਨ।
 ਯੋਗੀ ਜੀ ਦੀ ਮੰਗ ਤੇ ਭਾਈ ਬੁੱਧੂ ਜੀ ਨੇ ਦਿਆਲ ਹੋ ਇਕ ਮੁੰਗਲੀ
 ਤੇ ਨਾਲੇ ਮੁੰਜ ਇਨ੍ਹਾਂ ਨੂੰ ਦਿਤੀ। ਲਗੇ ਇਹ ਵੀ ਮੁੰਗਲੀ ਨਾਲ ਮੁੰਜ
 ਨੂੰ ਤੇ 'ਧੰਨ ਗੁਰੁ ਨਾਨਕ' ਦੀ ਗੁੰਜਾਰ ਨਾਲ ਮਨ ਨੂੰ ਮਾਰਨ। ਇਸ
 ਤਰ੍ਹਾਂ 'ਧੰਨ ਗੁਰੁ ਨਾਨਕ' 'ਧੰਨ ਗੁਰੁ ਨਾਨਕ' ਕਰਦੇ ਯੋਗੀ ਜੀ ਧੰਨਤਾ
 ਯੋਗ ਹੋ ਗਏ:—

ਹਰਿ ਗੁਰੁ ਨਾਨਕੁ ਜਿਨ ਪਰਸਿਅਉ
 ਸਿ ਜਨਮ ਮਰਣ ਦੁਹ ਥੇ ਰਹਿਓ ॥

੯. ਚੋਰਾਂ ਦੀ ਚੋਰੀ ਛੁਡਾਈ—

ਇਕ ਵੇਰ ਦੀ ਗਲ ਹੈ ਕਿ ਸਰਦੀਆਂ ਦੇ ਦਿਨ ਸਨ, ਰਾਤ ਦੇ ਦੋ
 ਕੁ ਵਜੇ ਹੋਣਗੇ, ਡੇਰੇ ਦੇ ਸਾਧੂ ਆਪਣੀਆਂ ਆਪਣੀਆਂ ਕੋਠੜੀਆਂ ਵਿਚ
 ਸੁੱਤੇ ਪਏ ਸਨ ਤੇ ਭਾਈ ਬੁੱਧੂ ਸਾਹਿਬ ਜੀ ਵੀ ਲੋਟੇ ਹੋਏ ਸਨ ਪਰ
 ਉੱਜ ਆਪ ਜਾਗਦੇ ਸਨ ਕਿ ਬਰਤਨਾਂ ਦਾ ਖੜਕਾਰ ਆਇਆ। ਆਪ
 ਨੇ ਉਠਕੇ ਵੇਖਿਆ ਤਿੰਨ ਚਾਰ ਆਦਮੀ ਨਜ਼ਰੀਂ ਪਏ, ਇਹ ਡੇਰੇ ਦਾ
 ਚੰਗਾ ਚੰਗਾ ਸਾਮਾਨ ਤੇ ਭਾਂਡੇ ਇਕੱਠੇ ਕਰ ਰਹੇ ਸੇ।

ਸੰਤ ਸਾਹਿਬ ਫਿਰ ਮੰਜੇ ਤੇ ਲੋਟ ਗਏ ਤੇ ਦਿਲ ਵਿਚ ਸੋਚਣ ਲਗੇ
 ਕਿ ਜੇ ਅਸੀਂ ਜਾਂਦੇ ਹਾਂ ਤਾਂ ਚੋਰ ਨੱਠ ਜਾਣਗੇ, ਜੇ ਦੁਹਾਈਆਂ ਪਾਂਦੇ ਹਾਂ
 ਤਾਂ ਇਹ ਫੜੇ ਜਾਣਗੇ। ਹੋ ਸਕਦਾ ਹੈ ਕਿ ਇਹ ਗ਼ਰੀਬ ਹੋਣ, ਘਰ
 ਦਾ ਨਿਰਬਾਹ ਨਾ ਤੁਰਦਾ ਹੋਵੇ, ਜਾਂ ਕੋਈ ਖਾਸ ਔਕੜ ਵਿਚ ਫਸਕੇ
 ਇਥੋਂ ਲੋੜ ਪੂਰੀ ਕਰਨ ਆਏ ਹੋਣ। ਜੇ ਇਸ ਡੇਰੇ ਦਾ ਸਾਮਾਨ
 ਲਿਜਾਕੇ ਇਨ੍ਹਾਂ ਦੀ ਮੁਸ਼ਕਲ ਹੱਲ ਹੁੰਦੀ ਹੈ ਤਾਂ ਸਾਮਾਨ ਲੈ ਜਾਣ,
 ਗੁਰੂ ਦਾਤਾ ਹੈ, ਡੇਰੇ ਨੂੰ ਹੋਰ ਦੇਵੇਗਾ। ਇਹ ਸੋਚ ਕੇ ਆਪ ਚੁਪ ਕਰਕੇ
 ਲੋਟੇ ਰਹੇ। ਚੋਰਾਂ ਨੇ ਸਾਮਾਨ ਬੰਨ੍ਹ ਲਿਆ ਤੇ ਲੈਕੇ ਤੁਰ ਗਏ। ਚੋਰ

ਸ਼ਹਿਰ ਤੋਂ ਬਾਹਰ ਨਿਕਲੇ ਹੀ ਹੋਣਗੇ ਕਿ ਭਾਈ ਬੁਧੂ ਸਾਹਿਬ ਜੀ ਨੂੰ ਵੀਚਾਰ ਫੁਰੀ ਕਿ ਲੋੜਵੰਦ ਆਏ ਤੇ ਸਾਮਾਨ ਲੈਕੇ ਤੁਰ ਗਏ, ਪਰ ਇਹਦੇ ਨਾਲ ਇਨ੍ਹਾਂ ਦਾ ਕਿੰਨਾ ਕੁ ਚਿਰ ਨਿਰਬਾਹ ਹੋਵੇਗਾ ? ਮਹੀਨਾ, ਦੋ ਮਹੀਨੇ, ਚਾਰ ਮਹੀਨੇ ਹਦ ਛੀ ਮਹੀਨੇ । ਏਹ ਇਥੋਂ ਦੇ ਗਿੱਝੇ ਕਿਤੇ ਹੋਰ ਚੋਰੀ ਕਰਨਗੇ । ਹੋ ਸਕਦਾ ਹੈ ਕਿ ਉਥੇ ਫੜੇ ਜਾਣ ਤੇ ਸਜ਼ਾਵਾਂ ਪਾਕੇ ਕਾਰਾਗ੍ਰਹਿ ਚਲੇ ਜਾਣ । ਇਹ ਭੀ ਹੋ ਸਕਦਾ ਹੈ ਕਿ ਫੜੇ ਜਾਣ ਵੇਲੇ ਆਮੋਂ ਸਾਹਮਣੇ ਲੜਾਈ ਹੋ ਪਏ ਤੇ ਇਹ ਜਾਂ ਦੂਜੀ ਧਿਰ ਵਿਚੋਂ ਕਿਸੇ ਦੀ ਜਾਨ ਹੀ ਜਾਂਦੀ ਰਹੇ, ਜਾਂ ਕੋਈ ਫੱਟੜ ਹੋ ਜਾਏ ਤਾਂ ਇਹ ਬੜਾ ਮਾੜਾ ਕੰਮ ਹੋਵੇਗਾ । ਇਨ੍ਹਾਂ ਨੇ ਆਪਣੇ ਵਾਸਤੇ ਇਹ ਬੁਰਾ ਕੰਮ ਲੱਭਾ ਹੈ । ਅਸੀਂ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਹਾਂ । ਗੁਰੂ ਬਾਬੇ ਨੇ ਬੜੇ ਬੜੇ ਠੱਗਾਂ ਨੂੰ ਤਾਰਿਆ ਤੇ ਉਹਨਾਂ ਤੋਂ ਬੁਰਿਆਈਆਂ ਛੁਡਾਈਆਂ ਹਨ । ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਿਧੀ ਚੰਦ ਤੋਂ ਚੋਰੀ ਛੁਡਵਾਈ ਸੀ ਤੇ ਉਸ ਨੂੰ ਆਪਣਾ ਸਿਖ ਬਣਾਇਆ ਸੀ । ਇਹ ਚਾਰ ਆਦਮੀ ਗੁਰੂ ਦੇ ਘਰ ਆਕੇ ਜੇਹੇ ਬੁਰੇ ਸਨ ਉਜਿਹੇ ਹੀ ਬੁਰੇ ਚਲੇ ਗਏ, ਇਹ ਤਾਂ ਗਲ ਚੰਗੀ ਨਾ ਹੋਈ । ਇਸ ਘਰ ਵਿਚ ਆਕੇ ਉਨ੍ਹਾਂ ਦੀ ਬੁਰਿਆਈ ਦਾ ਸੁਭਾਉ ਨਹੀਂ ਰਹਿਣਾ ਚਾਹੀਦਾ ਸੀ ।

ਭਾਈ ਬੁਧੂ ਜੀ ਖੜੇ ਹਨ, ਹੱਥ ਜੁੜੇ ਹੋਏ ਹਨ, ਅੱਖਾਂ ਵਿਚੋਂ ਫਰਨ ਫਰਨ ਸੁੱਚੇ ਸੋਤੀਆਂ ਵਰਗੇ ਹੰਝੂ ਤੁਪ ਤੁਪ ਡਿੱਗ ਰਹੇ ਹਨ, ਅੰਦਰੋਂ ਲਿਵ ਸਤਿਗੁਰਾਂ ਦੇ ਚਰਨਾਂ ਨਾਲ ਲਗ ਰਹੀ ਹੈ ਤੇ ਬਿਹਬਲ ਅਵਸਥਾ ਵਿਚ ਹੋ ਅਰਦਾਸ ਕਰ ਰਹੇ ਹਨ:—ਹੇ ਸੱਚੇ ਪਾਤਸ਼ਾਹ ! ਚੋਰ ਆਏ ਸਨ, ਚੋਰ ਹੀ ਬਣੇ ਚਲੇ ਗਏ ਹਨ । ਆਪ ਦੀ ਛੋਹ ਤੋਂ ਰੀਠੇ ਮੀਠੇ ਹੋ ਗਏ, ਆਪ ਦੀ ਨਜ਼ਰ ਪੈਣ ਨਾਲ ਅੱਕ ਦੀਆਂ ਖਖੜੀਆਂ ਨੇ ਕੁੜੱਤਣ ਛਡ ਦਿਤੀ, ਆਪ ਦੇ ਵਲ ਆਏ ਸਖਤ ਪੱਥਰ ਮੌਮ ਵਾਂਗ ਨਰਮ ਹੋ ਗਏ । ਇਹ ਚੋਰ ਆਪ ਦੇ ਦੁਆਰੇ ਆਏ ਤੇ ਚੋਰ ਹੀ ਬਣੇ ਚਲੇ ਗਏ ! ਸੱਚੇ ਪਾਤਸ਼ਾਹ ਤੇਰਾ ਨਾਮ ਪਤਿਤ ਪਾਵਨ ਹੈ, ਆਪਣਾ ਬਿਰਦ ਸੰਭਾਲੋ, ਇਹ ਬੁਰੇ ਹਨ, ਗੰਦੇ ਹਨ ਤੇ ਮੰਦੇ ਹਨ, ਭੀ ਤੇਰੇ ਹਨ:—

ਜੇਸਾ ਬਾਲਕ ਭਾਇ ਸੁਭਾਈ ਲਖ ਅਪਰਾਧ ਕਮਾਵੈ ॥
 ਕਰਿ ਉਪਦੇਸੁ ਝਿੜਕੇ ਬਹੁਭਾਤੀ ਬਹੁੜਿ ਪਿਤਾ ਗਲਿ ਲਾਵੈ ॥
 ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥
 ਬਖਸੁ ਲਓ, ਇਨ੍ਹਾਂ ਦੀ ਮੰਦੀ ਵਾਦੀ ਛੁਡਾਓ ਤੇ ਆਪਣੀ ਸ਼ਰਨੀ ਲਾਓ।
 ਉਧਰ ਚੋਰਾਂ ਦੀ ਸੁਣੋ। ਜਿਸ ਵੇਲੇ ਆਪਣੇ ਨਗਰ ਦੇ ਲਾਗੇ ਪੁੱਜੇ
 ਪਹੁ ਫੁਟਾਲਾ ਹੋ ਗਿਆ, ਜਗਤ ਤੇ ਹਨੇਰਾ ਘਟਣ ਤੇ ਉਜਾਲਾ ਵਧਣ
 ਲੱਗਾ, ਪਰ ਚੋਰਾਂ ਦੀ ਅੱਖਾਂ ਦੀ ਜ਼ਰਤੀ ਜਾਂਦੀ ਰਹੀ। ਅੱਖਾਂ ਜਿਉਂ
 ਦੀਆਂ ਤਿਉਂ ਹਨ, ਡੇਲੇ ਹਨ, ਵਿਚ ਕਾਲੀ ਧੀਰੀ ਹੈ, ਪਰ ਦਿੱਸਦਾ
 ਕੁਝ ਨਹੀਂ। ਹਾਲਤ ਇਸ ਤਰ੍ਹਾਂ ਦੀ ਬਣ ਗਈ ਕਿ ਜੇ ਪਿੱਛੇ ਵੇਖਣ
 ਤਦ ਦਿੱਸਣ ਲਗ ਪਵੇ ਤੇ ਜੇ ਆਪਣੇ ਨਗਰ ਵਲ ਮੂੰਹ ਕਰਨ ਤਾਂ ਕੁਛ
 ਨਜ਼ਰੀ ਨਾ ਪਵੇ। ਕੁਛ ਚਿਹ ਇਸ ਜੱਕੋ ਤੱਕੀ ਵਿਚ ਰਹੇ। ਉਨ੍ਹਾਂ
 ਵਿਚੋਂ ਇਕ ਨੇ ਕਿਹਾ, ਯਾਰੋ! ਕੀ ਪਏ ਕਰਦੇ ਹੋ, ਬਾਬੇ ਨਾਨਕ ਦੇ
 ਘਰ ਅਸਾਂ ਚੋਰੀ ਕੀਤੀ ਹੈ, ਜਿਸ ਦਾ ਫਲ ਇਹ ਹੋ ਰਿਹਾ ਹੈ ਕਿ
 ਸਾਡੀਆਂ ਅੱਖਾਂ ਜਾ ਰਹੀਆਂ ਹਨ। ਚਲੋ ਉਨ੍ਹਾਂ ਦੇ ਵਰ ਤੇ ਡਿੱਗੀਏ,
 ਨਹੀਂ ਤਾਂ ਅੱਖਾਂ ਤੋਂ ਵੀ ਅੰਨ੍ਹੇ ਹੋ ਜਾਵਾਂਗੇ ਤੇ ਖਬਰੇ ਹੋਰ ਕੀਹ ਕੀਹ
 ਵਾਪਰੇਗਾ। ਇਹ ਗੱਲ ਬਾਕੀਆਂ ਦੇ ਬੀ ਦਿਲ ਲਗੀ। ਚੋਰੀ ਦੇ ਮਾਲ
 ਦੀਆਂ ਸਿਰ ਤੇ ਪੰਡਾਂ ਚੁਕੀਆਂ ਤੇ ਭਾਈ ਬੁਧੂ ਸਾਹਿਬ ਜੀ ਦੇ ਡੇਰੇ
 ਆਏ। ਸਾਮਾਨ ਰਖ ਦਿਤਾ ਤੇ ਭਾਈ ਸਾਹਿਬ ਦੇ ਚਰਨ ਫੜ ਲਏ।
 ਲਗੇ ਰੁਦਨ ਕਰਨ ਤੇ ਨੇਤਰਾਂ ਦੇ ਜਲ ਨਾਲ ਚਰਨ ਧੋਣ। ਚੋਰਾਂ ਦੀ
 ਇਹ ਦਸ਼ਾ ਵੇਖ ਭਾਈ ਸਾਹਿਬ ਦਾ ਵੀ ਰੁਦਨ ਜਾਰੀ ਹੋ ਗਿਆ, ਲਗੇ
 ਬਾਬੇ ਦੀਆਂ ਵਡਿਆਈਆਂ ਕਰਨ। ਅੰਤ ਸੰਤ ਜੀ ਨੇ ਚੋਰਾਂ ਨੂੰ
 ਦਿਲਾਸਾ ਦਿੱਤਾ। ਉਨ੍ਹਾਂ ਦੇ ਕਰਮ ਦੇ ਫਲ ਉਨ੍ਹਾਂ ਨੂੰ ਦੱਸੇ ਤੇ ਕਿਹਾ
 ਕਿ ਇਹ ਮਾਲ ਤੁਸਾਡਾ ਹੈ, ਸਭ ਲੈ ਜਾਓ, ਪਰ ਮਾਲ ਲੈ ਗਏ ਤੇ
 ਸੁਭਾਓ ਓਹੋ ਰਿਹਾ ਤਾਂ ਕਿਤੇ ਹੋਰਥੇ ਫਸੋਗੇ। ਸੁਭਾਵ ਬਦਲੋ, ਰੱਬ
 ਦਾਤਾ ਹੈ, ਸਭ ਨੂੰ ਪਾਲਦਾ ਹੈ, ਤੁਸਾਨੂੰ ਬੀ ਪਾਲੇਗਾ। ਚੋਰ ਇਹ
 ਪਿਆਰ ਤੇ ਦਇਆ ਵੇਖਕੇ ਡੇਰੇ ਹੀ ਟਿਕ ਗਏ। ਕੁਛ ਦਿਨ ਭਾਈ

ਸਾਹਿਬ ਦੇ ਪਾਸ ਰਹਿ ਅਤੇ ਆਪ ਦੀ ਸੰਗਤ ਨਾਲ ਜੀਵਨ ਪਲਟ ਗਿਆ ਤੇ ਲਗੇ ਧਰਮ ਦੀ ਕਿਰਤ ਵਿਰਤ ਕਰਕੇ ਨਿਬਾਹ ਕਰਨ ।

੧੦. ਸ਼ੇਰਿ ਪੰਜਾਬ ਦਾ ਦਰਸ਼ਨ ਹਿਤ ਆਉਣਾ—

ਸ਼ੇਰਿ ਪੰਜਾਬ ਮੁਲਤਾਨ ਸ਼ਾਹਪੁਰ ਆਦਿਕ ਇਲਾਕਿਆਂ ਵਿਚ ਮੱਲਾਂ ਮਾਰ ਰਹੇ ਸਨ, ਇਨ੍ਹਾਂ ਦਿਨਾਂ ਵਿਚ ਹੀ ਭੇਰੇ ਦੇ ਇਲਾਕੇ ਪੁੱਜਣ ਦਾ ਬੀ ਅਵਸਰ ਬਣ ਗਿਆ । ਭਾਈ ਬੁੱਧੂ ਸਾਹਿਬ ਜੀ ਦੀ ਕੀਰਤੀ ਆਪ ਨੇ ਸੁਣੀ ਹੋਈ ਸੀ, ਦਰਸ਼ਨਾਂ ਲਈ ਉਚੇਚੇ ਡੇਰੇ ਵਲ ਗਏ ।

ਆਪਣੇ ਮਹਾਰਾਜੇ ਦੇ ਆਉਣ ਦੀ ਖਬਰ ਸੁਣਕੇ ਭੇਰੇ ਵਿਚ ਸਫਾਈ ਹੋਣ ਲਗ ਪਈ। ਗਲੀਆਂ ਤੇ ਬਜ਼ਾਰ ਸੁਥਰੇ ਹੋ ਗਏ । ਦੀਵਾਰਾਂ ਤੇ ਨਰ ਨਾਰੀਆਂ ਦਾ ਹਜ਼ੂਮ ਸੀ, ਅਹਿਲਕਾਰ ਨਾਲ ਸਨ । ਸ਼ਹਿਰ ਦੇ ਵਿਚ ਦਾਖਲ ਹੁੰਦਿਆਂ ਹੀ ਸ੍ਰੀ ਮਹਾਰਾਜਾ ਸਾਹਿਬ ਕਹਿਣ ਲਗੇ 'ਇਥੇ ਵਡਿਆਂ ਦਾ ਡੇਰਾ ਹੈ, ਅਸਾਂ ਬੇਪਰਵਾਹਾਂ ਦੇ ਘਰ ਜਾਣਾ ਹੈ, ਉੱਚਿਆਂ ਹੋਕੇ ਜਾਣ ਵਾਲਿਆਂ ਦੀ ਇਸ ਟਿਕਾਣੇ ਢੋਈ ਨਹੀਂ । ਇਸ ਰਾਹ ਨੀਵਿਆਂ ਹੋਕੇ ਜਾਣਾ ਚਾਹੀਦਾ ਹੈ ।' ਇਹ ਕਹਿਕੇ ਆਪ ਘੋੜੇ ਤੋਂ ਉਤਰ ਪਏ ਤੇ ਪੈਦਲ ਤੁਰਦੇ ਗੁਰਦਵਾਰੇ ਪੁੱਜੇ । ਬਾਹਰ ਦਰਵਾਜ਼ੇ ਅਗੇ ਇਕ ਵਯਕਤੀ ਖੜੀ ਵੇਖੀ । ਖਿੜਿਆ ਹੋਇਆ ਮੱਥਾ, ਰਸੀਲੇ ਨੈਣ ਤੇ ਪੁਰ ਜਲਾਲ ਚਿਹਰਾ । ਮਹਾਰਾਜਾ ਸਾਹਿਬ ਵੇਖਕੇ ਠਹਿਰ ਗਏ ਤੇ ਨਰਮ ਭਾਵ ਵਿਚ ਹੋ ਪੁੱਛਣ ਲਗੇ:—'ਭਾਈ ਬੁੱਧੂ ਸਾਹਿਬ ਕਿੱਥੇ ਹਨ ? ਉਨ੍ਹਾਂ ਦੇ ਦਰਸ਼ਨ ਕਰਨੇ ਹਨ ?'

ਉਸ ਵਯਕਤੀ ਨੇ ਅਗੋਂ ਉੱਤਰ ਦਿਤਾ:—'ਬੁੱਧੂ' ਤਾਂ ਇਹ ਹੀ ਹੈ, ਜੋ ਹਾਜ਼ਰ ਹੈ ਤੇ 'ਸਾਹਿਬ' ਅੰਦਰ ਹਨ, ਅੰਦਰ ਚੱਲਕੇ ਉਨ੍ਹਾਂ ਦੇ ਦਰਸ਼ਨ ਕਰੋ, ਮੱਥਾ ਟੇਕੋ, ਜਨਮ ਸਫਲਾ ਕਰੋ ।'

ਆਪ ਮਹਾਰਾਜੇ ਨੂੰ ਨਾਲ ਲੈਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਕਮਰੇ ਵਿਚ ਗਏ ਤੇ ਅਦਬ ਤੇ ਸਤਿਕਾਰ ਨਾਲ ਮੱਥਾ ਟੇਕਿਆ । ਮਹਾਰਾਜੇ ਨੇ ਭੀ ਮੱਥਾ ਟੇਕਿਆ ਤੇ ਇਕ ਸ਼ਬਦ ਸ਼ੁਣ ਕੀਤਾ ।

ਭਾਈ ਸਾਹਿਬ ਦਾ ਅਤਯੰਤ ਸਿਦਕ ਭਰੋਸਾ ਤੇ ਨਿੰਮ੍ਰਤਾ ਵੇਖ ਮਹਾ-
ਰਾਜਾ ਦੰਗ ਰਹਿ ਗਿਆ। ਭਾਈ ਸਾਹਿਬ ਦੇ ਚਰਨ ਫੜ ਲਏ, ਕਹਿਣ
ਲਗਾ ਕੋਈ ਟਹਿਲ ਸੇਵਾ ਬਖਸ਼ੋ ?

ਭਾਈ ਬੁੱਧੂ ਜੀ ਦੇ ਨੇਤ੍ਰਾਂ ਵਿਚ ਫਰਨ ਫਰਨ ਜਲ ਜਾ ਰਿਹਾ ਸੀ ਤੇ
ਗਦ ਗਦ ਹੋ ਰੁਕ ਰਹੇ ਗਲੇ ਤੋਂ ਕਿਸੇ ਕਿਸੇ ਵੇਲੇ ਇਹ ਆਵਾਜ਼
ਸੁਣਾਈ ਦਿੰਦੀ ਸੀ:-

“ਬਾਬਾ ਨਾਨਕ ਤੂੰ ਧੰਨ ਹੈਂ, ਤੂੰ ਧੰਨ ਹੈਂ, ਨੀਚਾਂ ਦੇ ਨਿਵਾਜਣ
ਵਾਲਾ ਤੂੰ ਹੀ ਹੈਂ, ਮੈਂ ਤੇਰੇ ਦਰ ਦਾ ਕੀਟ ਹਾਂ।”

੧੧. ਭੇਰੇ ਦੀ ਲੁੱਟ-

ਸਿਖ ਰਾਜ ਦਾ ਸੂਰਜ ਅਸਤ ਹੁੰਦਿਆਂ ਵੇਖਕੇ ‘ਭੇਰੇ’ ਦੇ ਇਲਾਕੇ ਦੇ
ਪਠਾਣਾਂ ਨੇ ਸਿਰ ਚੁੱਕਿਆ ਤੇ ਉਨ੍ਹਾਂ ਛੋਟੇ ਛੋਟੇ ਜਥੇ ਬਣਾਕੇ ਪਿੰਡਾਂ ਵਿਚ
ਲੁੱਟ ਕੁੱਟ ਸ਼ੁਰੂ ਕਰ ਦਿਤੀ। ਜਿੱਥੇ ਕੋਈ ਹਿੰਦੂ ਜਾਂ ਧਨੀ ਸਿਖ ਦੀ
ਦੱਸ ਪੈਂਦੀ ਸੀ ਉਥੇ ਸਨੱਧਬੱਧ ਹੋ ਢੋਲ ਵਜਾ ਕੇ ਜਾ ਵੜਦੇ ਤੇ ਜੋ ਕੁਛ
ਮਾਲਮਤਾ ਹੱਥ ਆਉਂਦਾ ਲੈਕੇ ਰਾਹ ਫੜਦੇ। ਜੇ ਕੋਈ ਟਾਕਰੇ ਤੇ ਖੜਾ
ਹੁੰਦਾ ਤਾਂ ਏਹ ਸਨੱਧਬੱਧ ਹੁੰਦੇ ਹੀ ਸਨ, ਜੰਗ ਕਰਕੇ ਲੁੱਟ ਲੈਂਦੇ।

ਲਾਗੇ ਦੇ ਮੁਸਲਮਾਨਾਂ ਨੇ ਭੇਰਾ ਲੁੱਟਣ ਦੀ ਸਲਾਹ ਕੀਤੀ। ਇਥੋਂ
ਹਿੰਦੂ ਤੇ ਸਹਿਜਧਾਰੀ ਸਿਖਾਂ ਦੀ ਗਿਣਤੀ ਕਾਫੀ ਸੀ। ਸਾਰੇ ਰੱਜੇ
ਪੁੱਜੇ ਹੋਏ ਸਨ। ਮੁਸਲਮਾਨਾਂ ਨੇ ਤੱਕਿਆ ਕਿ ਜੇ ਇਥੋਂ ਦੇ ਹਿੰਦੂ
ਸਾਹਮਣੇ ਖੜੇ ਹੋ ਗਏ ਤਦ ਇਥੋਂ ਦੀ ਲੁੱਟ ਖਾਲਾ ਜੀ ਦਾ ਵਾੜਾ
ਨਹੀਂ ਹੋਵੇਗੀ; ਇਸ ਕਰਕੇ ਇਨ੍ਹਾਂ ਭੇਰਾ ਲੁੱਟਣ ਲਈ ਕਾਫੀ ਸਾਮਾਨ
ਇਕੱਠਾ ਕੀਤਾ। ਲਾਗੇ ਦੇ ਕਈ ਪਿੰਡਾਂ ਦੇ ਲੁਟੇਰੇ, ਧਾੜਵੀ ਤੇ ਚੋਰ
ਇਕੱਠੇ ਕੀਤੇ। ਇਨ੍ਹਾਂ ਨੂੰ ਵੇਖਕੇ ਕਈ ਹੋਰ ਭੁੱਖੇ ਨੰਗੇ ਵੀ ਨਾਲ ਮਿਲ
ਗਏ। ਕਾਫੀ ਗਿਣਤੀ ਸਵਾਰਾਂ ਦੀ ਬੀ ਹੋਗਈ। ਹਥਿਆਰ ਵੀ ਇਨ੍ਹਾਂ
ਦੇ ਪਾਸ ਸਨ, ਅੱਚਣਚੇਤ ਸ਼ਹਿਰ ਤੇ ਆ ਪਏ। ਪਿਛਲੇ ਜ਼ਮਾਨੇ ਕਸਬੇ
ਤੇ ਸ਼ਹਿਰਾਂ ਦੀ ਵਸੋਂ ਹੁਣ ਵਾਂਗ ਨਹੀਂ ਸੀ ਹੁੰਦੀ। ਲੜਾਈਆਂ ਝਗੜੇ

ਤੇ ਲੁੱਟ ਮਾਰ ਆਮ ਹੁੰਦੀ ਸੀ, ਇਸ ਕਰਕੇ ਸ਼ਹਿਰ ਦੇ ਗਿਰਦ ਬਚਾਉ ਲਈ ਫਸੀਲ ਤੇ ਅੰਦਰ ਦਾਖਲ ਹੋਣ ਲਈ ਖਾਸ ਦਰਵਾਜ਼ੇ ਹੁੰਦੇ ਸਨ. ਜਿਨ੍ਹਾਂ ਦੇ ਉਪਰ ਨਗਾਰੇ ਰੱਖਕੇ ਪਹਿਰੇਦਾਰ ਬਿਠਾਏ ਹੁੰਦੇ ਸਨ। ਜਿਸ ਵੇਲੇ ਪਹਿਰੇਦਾਰ ਖਤਰਾ ਵੇਖਦੇ ਦਰਵਾਜ਼ੇ ਬੰਦ ਕਰ ਦੇਂਦੇ ਤੇ ਨਗਾਰੇ ਪੁਰ ਚੋਟ ਲਾ ਦੇਂਦੇ ਸਨ; ਜਿਸ ਤੋਂ ਕਸਬੇ ਦੀ ਵੱਸੋਂ ਤਿਆਰ ਹੋ ਟਾਕਰੇ ਲਈ ਆ ਜਾਂਦੀ ਸੀ। ਅੱਜ ਵੀ ਚੋਟ ਲੱਗੀ; ਜਿਸ ਨੇ ਭੇਰੇ ਦੇ ਲੋਕਾਂ ਦੇ ਕੰਨ ਖੜੇ ਕਰ ਦਿਤੇ। ਕੁਛ ਆਦਮੀ ਹਰ ਦਰਵਾਜ਼ੇ ਦੇ ਅਗੇ ਖੜੇ ਕੀਤੇ ਗਏ ਤਾਂ ਜੁ ਦਰਵਾਜ਼ਾ ਤੋੜਕੇ ਅੰਦਰ ਵੜਨ ਲਗਿਆਂ ਦਾ ਟਾਕਰਾ ਕਰਨ। ਕੁਛ ਦਰਵਾਜ਼ਿਆਂ ਤੇ ਬਿਠਾ ਦਿਤੇ ਗਏ ਤਾਕਿ ਇਹ ਵਾਰ ਕਰਕੇ ਸ਼ੱਤ ਨੂੰ ਦਰਵਾਜ਼ੇ ਦੇ ਲਾਗੇ ਹੀ ਨਾ ਪੁੱਜਣ ਦੇਣ। ਇਸ ਤਰ੍ਹਾਂ ਦੀ ਪਕਿਆਈ ਕਰਕੇ ਚੋਣਵੇਂ ਹਿੰਦੂ ਭਾਈ ਸਾਹਿਬ ਭਾਈ ਬੁੱਧੂ ਜੀ ਦੇ ਡੇਰੇ ਗਏ ਤੇ ਉਨ੍ਹਾਂ ਦੇ ਚਰਨ ਫੜਕੇ ਬਨਤੀ ਕੀਤੀ ਕਿ ਸੱਚੇ ਪਾਤਸ਼ਾਹ ! ਵੈਰੀ ਆ ਗਿਆ ਹੈ; ਅਸੀਂ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਜੇ ਵੈਰੀ ਸ਼ਹਿਰ ਵਿਚ ਆ ਵੜਿਆ ਤਾਂ ਜਾਨ ਮਾਲ ਦਾ ਨੁਕਸਾਨ ਹੋਵੇਗਾ ਤੇ ਤੀਵੀਂਆਂ ਦੀ ਬੇਪਤੀ ਹੋਵੇਗੀ। ਤੁਸੀਂ ਸ਼ਹਿਰ ਦੇ ਸਿਰ ਤੇ ਹੋ; ਮਿਹਰ ਕਰ ਤੇ ਇਹ ਆਈ ਬਲਾ ਟਾਲ ਦੇਵੋ।

ਇਹ ਪੁਕਾਰ ਸੁਣ ਸੰਤਾਂ ਦਾ ਦਿਲ ਦੁਵ ਗਿਆ; ਇਨ੍ਹਾਂ ਹੁਕਮ ਦਿੱਤਾ ਕਿ 'ਦਰਵਾਜ਼ੇ ਤੇ ਤੋਪ ਰੱਖਕੇ ਫੌਕੀ ਚਲਾਈ ਚਲੋ; ਰਾਖੇ ਆ ਰਹੇ ਹਨ।' ਭਾਈ ਸਾਹਿਬ ਦਾ ਹੁਕਮ ਸੁਣਕੇ ਖਾਲੀ ਤੋਪ ਦੇ ਫਾਇਰ ਸ਼ੁਰੂ ਹੋ ਗਏ। ਉਧਰ ਲੁਟੇਰੇ ਚੜੇ ਆ ਰਹੇ ਸਨ। ਜਦ ਤੋਪ ਦੀ ਆਵਾਜ਼ ਸੁਣਦੇ ਤਾਂ ਠਿਠਰਦੇ। ਉਧਰ ਗੁਰੂ ਦਾ ਕਰਨਾ ਇਹ ਹੋਇਆ ਕਿ ਉਨੇ ਸਾਹਿਬ ਦੇ ਬਾਬੇ ਇਧਰ ਆਏ ਸਨ, ਓਹ ਆਪਣੇ ਫੌਜੀ ਦਸਤੇ ਸਮੇਤ ਭੇਰੇ ਆ ਨਿਕਲੇ। ਲੁਟੇਰੇ ਮੁਸਲਮਾਨਾਂ ਨੇ ਜਦ ਸੁਣਿਆਂ ਬਾਬੇ ਆ ਗਏ ਹਨ ਤਾਂ ਘਬਰਾਏ। ਸਿੱਖ ਦਾ ਜਬਾ ਇਕ ਬੜੀ ਗਲ ਹੈ, ਨਾਲੇ ਖਬਰ ਮਿਲੀ ਕਿ ਉਨ੍ਹਾਂ ਨਾਲ ਸਨੱਧਬੱਧ ਸਿਪਾਹੀਆਂ ਦਾ ਦਸਤਾ ਬੀ ਹੈ। ਇਹ ਖਬਰ ਸੁਣਕੇ ਤੇ ਫੇਰ ਸੁੰਹੀਆਂ ਨੂੰ ਭੇਜ ਕੇ ਗਲ

ਸਹੀ ਕਰਕੇ ਪਰਜਾ ਘਾਤਕ ਲੁਟੇਰੇ ਸਿਰਾਂ ਤੇ ਪੈਰ ਰੱਖ ਨੱਠ ਗਏ ।

੧੨. ਮਾਨੀ ਤਹਿਸੀਲਦਾਰ ਦਾ ਮਾਨ ਹਰਿਆ—

ਭੇਰੇ ਵਿਚ ਇਕ ਮੁਸਲਮਾਨ ਤਹਿਸੀਲਦਾਰ ਲਗਾ ਹੋਇਆ ਸੀ, ਉਹ ਦੂਜੇ ਚੌਥੇ ਘੋੜੇ ਤੇ ਸਵਾਰ ਹੋਕੇ ਗਲੀਆਂ ਬਾਜ਼ਾਰਾਂ ਵਿਚ ਫਿਰਦਾ ਤੇ ਸਫਾਈ ਦਾ ਬੜਾ ਖਿਆਲ ਰਖਦਾ ਸੀ ।

ਉਨ੍ਹੀ ਦਿਨੀਂ ਪਾਣੀ ਦੇ ਨਿਕਾਸ ਦੇ ਹੁਣ ਵਾਂਗ ਢੰਗ ਨਹੀਂ ਹੁੰਦੇ ਸੀ, ਘਰਾਂ ਚੋਂ ਬਾਹਰ ਛੋਟੇ ਛੋਟੇ ਟੋਏ ਖੁਟੇਹੋਏ ਹੁੰਦੇ ਸਨ, ਜਿਨ੍ਹਾਂ ਵਿਚਘਰਾਂ ਵਿਚ ਡੁੱਲਾ ਪਾਣੀ ਇਕੱਠਾ ਹੋ ਜਾਂਦਾ ਸੀ । ਗੁਰਦੁਆਰੇ, ਮੰਦਰ ਤੇ ਮਸਜਦਾਂ ਦੇ ਵਿਚ ਲੋਕਾਂ ਦੇ ਨਹਾਉਣ ਧੌਣ ਪਰ ਪਾਣੀ ਬਹੁਤ ਖਰਚ ਹੁੰਦਾ ਹੈ, ਇਸ ਕਰਕੇ ਇਨ੍ਹਾਂ ਟਿਕਾਣਿਆਂ ਦੇ ਬਾਹਰ ਵਾਰ ਪਾਣੀ ਦੇ ਟੋਏ ਆਮ ਘਰਾਂ ਨਾਲੋਂ ਵੱਡੇ ਹੁੰਦੇ ਸਨ । ਜੇ ਕਦੀ ਪਾਣੀ ਜ਼ਰਾ ਬਹੁਤਾ ਹੋ ਜਾਏ ਤਦ ਗਲੀਆਂ ਵਿਚ ਤੁਰ ਪੈਂਦਾਸੀ ਤੇ ਗਲੀਆਂ ਕਚੀਆਂ ਹੋਣ ਕਰਕੇ ਚਿਕੜ ਹੋ ਜਾਂਦਾ ਸੀ ।

ਇਕ ਦਿਨ ਤਹਿਸੀਲਦਾਰ ਘੋੜੇ ਤੇ ਸਵਾਰ ਹੋਕੇ ਦੌਰੇ ਤੇ ਚਲਿਆ ਤੇ ਸ਼ਹਿਰ ਵਿਚੋਂ ਲੰਘਣ ਲੱਗਾ ਗੁਰਦੁਆਰੇ ਪਾਸ ਪੁੱਜਾ । ਗਲੀ ਵਿਚ ਚਿਕੜ ਦੇਖਕੇ ਪੁਛਣ ਲੱਗਾ ਕਿ ਇਹ ਪਾਣੀ ਕਿਥੋਂ ਆਉਂਦਾ ਹੈ ? ਨਾਲ ਚਪੜਾਸੀ ਸੀ, ਉਸਨੇ ਦੱਸਿਆ ਭਾਈ ਬੁੱਧੂ ਸਾਹਿਬ ਦੇ ਅਸਥਾਨ ਵਿੱਚੋਂ ਆਇਆ ਹੈ ।

ਤਹਿਸੀਲਦਾਰ ਨੇ ਆਖਿਆ ਇਹ ਇੰਨ੍ਹਾਂ ਪਾਣੀ ਕਿਉਂ ਡੋਲਦੇ ਹਨ ? ਇੰਨੇ ਨੂੰ ਪੰਜ ਦਸ ਆਦਮੀ ਇਕੱਠੇ ਹੋ ਗਏ ਸਨ, ਉਹਨ੍ਹਾਂ ਵਿਚੋਂ ਇਕ ਨੇ ਕਿਹਾ ਕਿ ਅੰਦਰ ਖੂਹ ਹੈ, ਸ਼ਹਿਰ ਦੇ ਹਿੰਦੂ ਮਰਦ ਤੇ ਤੀਵੀਂਆਂ ਨਹਾਉਣ ਇਥੇ ਆਉਂਦੇ ਹਨ; ਸਦਾ ਵਰਤ ਲਗਾ ਹੋਇਆ ਹੈ, ਜਿਸ ਵਾਸਤੇ ਖੂਹ ਵਿਚੋਂ ਪਾਣੀ ਬਹੁਤਾ ਨਿਕਲਦਾ ਹੈ । ਪਾਣੀ ਦੇ ਰੁਕਣ ਵਾਸਤੇ ਟੋਇਆ ਬਣਿਆ ਹੋਇਆ ਹੈ; ਪਰ ਅਜ ਸੰਗ੍ਰਹਿ ਹੈ, ਇਸ ਕਰਕੇ ਪਾਣੀ ਬਹੁਤਾ ਵਰਤਿਆ ਗਿਆ ਹੈ ਤੇ ਇਸ ਗਲੀ ਵਿਚ

ਬੀ ਆ ਗਿਆ ਹੈ ।

ਤਹਿਸੀਲਦਾਰ ਨੂੰ ਚਾਹੀਦਾ ਤਾਂ ਸੀ ਕਿ ਉਹ ਗਲੀਆਂ ਪੱਕੀਆਂ ਬਨਾਵਣ ਦੀ ਕੋਸ਼ਿਸ਼ ਕਰਕੇ ਇਸ ਔਕੜ ਦਾ ਹੱਲ ਕਰਦਾ, ਪਰ ਉਹ ਹੁਕਮਤ ਦੇ ਮਦ ਵਿਚ ਵੱਧ ਘੱਟ ਬੋਲਣ ਲੱਗ ਪਿਆ । ਪਾਸ ਖੜੇ ਆਦਮੀਆਂ ਨੇ ਉਸ ਨੂੰ ਬਠਰਾ ਸਮਝਾਇਆ ਕਿ ਅੱਜ ਖਾਸ ਕਾਰਣ ਹੈ, ਆਮ ਤੌਰ ਤੇ ਇਸ ਤਰ੍ਹਾਂ ਦਾ ਚਿੱਕੜ ਕਦੇ ਨਹੀਂ ਹੋਇਆ, ਤੁਹਾਨੂੰ ਵੀ ਇਥੇ ਆਇਆਂ ਸਾਲ ਤੋਂ ਉਪਰ ਹੋ ਗਿਆ ਹੈ, ਅਗੇ ਕਦੇ ਸ਼ਿਕਾਇਤ ਨਹੀਂ ਹੋਈ, ਪਰ ਤਹਿਸੀਲਦਾਰ ਹਵਾਈ ਘੋੜੇ ਤੇ ਸਵਾਰ ਸੀ, ਉਸ ਨੇ ਕੋਈ ਗੱਲ ਨਾ ਸੁਣੀ ਤੇ ਉੱਚੀਆਂ ਨੀਵੀਆਂ ਗੱਲਾਂ ਕਰਦਾ ਅਗੇ ਲੰਘ ਗਿਆ । ਥੋੜੀ ਹੀ ਦੂਰ ਗਿਆ ਸੀ ਕਿ ਅਗੋਂ ਉਠ ਆਉਂਦੇ ਮਿਲੇ, ਜਿਨ੍ਹਾਂ ਦੇ ਗਲਾਂ ਵਿਚ ਟੱਲ ਸਨ, ਉਨ੍ਹਾਂ ਦਾ ਖੜਕਾਰ ਸੁਣ ਘੋੜਾ ਤੂਬੁਕਿਆ, ਤਹਿਸੀਲਦਾਰ ਆਪਣੇ ਆਪ ਨੂੰ ਨਾ ਸੰਭਾਲ ਸਕਿਆ, ਹੇਠ ਡਿਗ ਪਿਆ, ਲੱਤ ਫੁੱਟ ਗਈ ਤੇ ਹੋਰ ਸੱਟਾਂ ਭੀ ਕਾਫ਼ੀ ਲਗੀਆਂ । ਸੋਮੰਜੇ ਤੇ ਪਾਕੇ ਘਰ ਲੈ ਗਏ । ਸ਼ਹਿਰ ਵਿਚ ਉਸ ਦੇ ਡਿੱਗਣ ਬਾਬਤ ਕਈ ਤਰ੍ਹਾਂ ਦੀਆਂ ਗੱਲਾਂ ਤੁਰ ਪਈਆਂ ।

ਤਹਿਸੀਲਦਾਰ ਦਾ ਇਲਾਜ ਹੋਣ ਲੱਗਾ, ਚੋਟਾਂ ਤਕੜੀਆਂ ਸਨ, ਉਮਰ ਵਡੇਰੀ ਸੀ, ਜਿਸ ਤੋਂ ਆਰਾਮ ਦੀ ਕੋਈ ਸੂਰਤ ਨਹੀਂ ਦਿੱਸਦੀ ਸੀ । ਹੁਣ ਉਸਨੂੰ ਖਿਆਲ ਆਇਆ ਕਿ ਮੈਂ ਸੰਤਾਂ ਦੀ ਬੜੀ ਅਵਗਯਾ ਕੀਤੀ ਹੈ, ਸੋ ਦਵਾ ਦੇ ਨਾਲ ਉਨ੍ਹਾਂ ਦੀ ਦੁਆ ਦੀ ਵੀ ਲੋੜ ਹੈ । ਮੰਜੀ ਚੁਕਵਾਕੇ ਭਾਈਸਾਹਿਬ ਦੇ ਡੇਰੇ ਗਿਆ । ਭਾਈਸਾਹਿਬ ਨੂੰ ਖਬਰਮਿਲੀ, ਉਹ ਬੇਪਰਵਾਹ ਤੇ ਨਿਰਵੈਰ ਸਨ; ਉਹਨਾਂ ਨੇ ਤਹਿਸੀਲਦਾਰ ਨੂੰ ਵੇਖਿਆ, ਉਹਦੀ ਅਰਜ਼ੋਈ ਸੁਣੀ ਤੇ ਕਹਿਣ ਲਗੇ: 'ਦਵਾਈ ਕਰੋ ਤੇ ਧੰਨ ਬਾਬਾ ਨਾਨਕ ! ਧੰਨ ਬਾਬਾ ਨਾਨਕ !! ਆਖੀ ਜਾਓ, ਸਾਰੇ ਕੰਮ ਰਾਸ ਹੋ ਜਾਣਗੇ ।' ਤਹਿਸੀਲਦਾਰ ਨੇ ਹੁਕਮ ਮੰਨ ਕੇ 'ਧੰਨ ਗੁਰ ਨਾਨਕ' ਕਹਿਣਾ ਅਰੰਭ ਦਿਤਾ । ਇਉਂ ਕਰਨ ਨਾਲ ਤਹਿਸੀਲਦਾਰ ਨੂੰ ਆਰਾਮ ਆ ਗਿਆ । ਫਿਰ ਉਹ ਨਿਡਾਪੁਤੀ ਭਾਈ ਸਾਹਿਬ ਦੇ

ਡੇਰੇ ਆ ਕੇ ਬਾਣੀ ਸੁਣਦਾ ਤੇ ਇਉਂ ਵਾਹਿਗੁਰੂ ਵਾਹਿਗੁਰੂ ਜਪਣ ਲਗ ਪਿਆ ।

ਭਾਈ ਸਾਹਿਬ ਦੇ ਡੇਰੇ ਵਿਚ ਮੁਸਾਫਰਾਂ ਦੇ ਰਹਿਣ ਲਈ ਟਿਕਾਣਾ ਕਾਫੀ ਸੀ । ਛਕਣ ਲਈ ਪ੍ਰਸ਼ਾਦੇ, ਲੋਟਣ ਲਈ ਮੰਜੇ ਤੇ ਬਿਸਤਰਿਆਂ ਦੀ ਬੀ ਕੋਈ ਕਮੀ ਨਹੀਂ ਹੁੰਦੀ ਸੀ, ਇਸ ਲਈ ਪਿੰਡਾਂ ਦੇ ਕਾਰੀ ਵਿਹਾਰੀ ਤੇ ਮੁਕੱਦਮਿਆਂ ਵਾਲੇ ਜਿਹੜੇ ਭੇਰੇ ਆਉਂਦੇ ਸਨ, ਉਹਨਾਂ ਦਾ ਕਾਫੀ ਹਿੱਸਾ ਇਸੇ ਡੇਰੇ ਆਣਕੇ ਠਹਿਰਿਆ ਕਰਦਾ ਸੀ । ਤਹਿਸੀਲਦਾਰ ਨੂੰ ਗੁਰਦਵਾਰੇ ਆਉਂਦਾ ਵੇਖ ਮੁਕੱਦਮਿਆਂ ਵਾਲਿਆਂ ਸਿਫਾਰਸ਼ਾਂ ਲਈ ਭਾਈ ਸਾਹਿਬ ਅਗੇ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ । ਭਾਈ ਸਾਹਿਬ ਡਾਢੇ ਗੌਰਖ ਧੰਦੇ ਵਿਚ ਫਸ ਗਏ । ਤਹਿਸੀਲਦਾਰ ਆਪਣੇ ਆਤਮਕ ਲਾਭ ਲਈ ਆਇਆ ਕਰਦਾ ਸੀ, ਉਹ ਸੁਖੀ ਹੋ ਰਿਹਾ ਸੀ, ਭਾਈ ਸਾਹਿਬ ਆਪਣੇ ਆਪ ਵਿਚ ਉੱਕਾ ਹੀ ਨਿਰਚਾਰ ਸਨ । ਲੋਕਾਂ ਦੀਆਂ ਸਫਾਰਸ਼ਾਂ ਲਈ ਤਹਿਸੀਲਦਾਰ ਨੂੰ ਕਹਿਣਾ ਆਪ ਜੀ ਦੇ ਕੋਮਲ ਹਿਰਦੇ ਤੇ ਭਾਰੀ ਬੋਝ ਸੀ, ਕਿਸੇ ਨਾਲ ਅਨਯਾਯ ਕਰਨਾ ਉਹ ਨਹੀਂ ਚਾਹੁੰਦੇ ਸਨ । ਮੁਕੱਦਮਿਆਂ ਦੇ ਬਖੇੜਿਆਂ ਤੋਂ ਤੰਗ ਪੈ ਗਏ ਤੇ ਇਕ ਦਿਨ ਤਹਿਸੀਲਦਾਰ ਨੂੰ ਸੱਦ ਕੇ ਉਨ੍ਹਾਂ ਦਿਲ ਦੀ ਸਾਰੀ ਹਾਲਤ ਦੱਸੀ । ਤਹਿਸੀਲਦਾਰ ਨੂੰ ਡਰ ਪੈ ਗਿਆ ਕਿ ਮਤਾਂ ਭਾਈ ਸਾਹਿਬ ਮੈਨੂੰ ਇਥੇ ਆਉਣੋਂ ਵਰਜ ਦੇਣ । ਇਸ ਕਾਰਨ ਝੱਟ ਉਸ ਨੇ ਭਾਈ ਸਾਹਿਬ ਦੇ ਚਰਨ ਫੜ ਲਏ ਤੇ ਅੱਖਾਂ ਵਿਚੋਂ ਫਰਨ ਫਰਨ ਜਲ ਜਾਣ ਲਗ ਪਿਆ ।

ਭਾਈ ਸਾਹਿਬ ਉਹਦੀ ਇਹ ਹਾਲਤ ਵੇਖ ਦ੍ਰਵ ਗਏ ਤੇ ਕਹਿਣ ਲਗੇ ਕਿ ਅਗੇ ਨੂੰ ਗੁਰਦਵਾਰੇ ਸਵੇਰੇ ਤਿੰਨ ਵਜੇ ਆ ਕੇ ਪੰਜ ਵਜੇ ਵਾਪਸ ਚਲੇ ਜਾਇਆ ਕਰੋ ਅਤੇ ਆਪਣੀ ਅਦਾਲਤ ਵਿਚ ਇਨਸਾਫ ਤੇ ਪੂਰਾ ਕੰਡੇ ਤੁਲਵਾਂ ਇਨਸਾਫ ਕਰਿਆ ਕਰਨਾ । ਰਾਜੇ ਲਈ ਨਯਾਯ ਦੀ ਚੁਲੀ (ਸਪਬ) ਹੈ, ਗਰੀਬ ਮਾਰ ਨਹੀਂ ਕਰਨੀ, ਕਿਸੇ ਦੇ ਲਿਹਾਜ਼ ਮੁਲਾਹਜ਼ੇ ਵਿਚ ਪੈਕੇ ਸੱਚ ਨੂੰ ਨਹੀਂ ਛੱਡਣਾ, ਵੱਢੀ ਨਹੀਂ ਲੈਣੀ ਤੇ ਵਾਹਿਗੁਰੂ

ਵਾਹਿਗੁਰੂ ਜਪ ਜਨਮ ਸਵਾਰਨਾ । ਤਹਿਸੀਲਦਾਰ ਇਸੇ ਤਰ੍ਹਾਂ ਕਰਦਾ
ਰਿਹਾ ਤੇ ਗੁੜ੍ਹੇ ਰੰਗ ਵਿਚ ਰੰਗਿਆ ਗਿਆ ।

੧੩. ਗੁਣ ਕਰਮ—

ਆਪ ਬੜੇ ਧੀਰ ਤੇ ਗੰਢੀਰ ਤੇ ਸ਼ਾਂਤ ਸਰੂਪ ਸਨ ਤੇ ਸਹਿਨ ਸ਼ੀਲਤਾ
ਦੇ ਪੁਤਲੇ ਸਨ । ਰਹਿਣੀ ਬਹਿਣੀ ਅਤਿ ਸਾਦੀ ਸੀ ਤੇ ਸੇਵਾ ਦਾ ਚਾਉ
ਬੇਅੰਤ ਸੀ । ਡੇਰੇ ਵਿਚ ਆਏ ਗਏ ਯਾਤਰੂ ਦੀ ਸੇਵਾ ਆਪ ਹੱਥੀਂ
ਕਰਦੇ ਸਨ । ਮੰਜੇ ਡਾਹਕੇ ਬਿਸਤਰੇ ਕਰਦੇ ਤੇ ਆਪਣੀ ਹਥੀਂ ਪ੍ਰਸ਼ਾਦ
ਛਕਾਉਂਦੇ ਸਨ । ਡੇਰੇ ਵਿਚ ਨਵਾਂ ਆਇਆ ਯਾਤਰੂ ਭਾਈ ਸਾਹਿਬ ਨੂੰ
ਇੰਞ ਸੇਵਾ ਵਿਚ ਲਗਿਆਂ ਵੇਖ ਇਹ ਨਹੀਂ ਸਮਝ ਸਕਦਾ ਸੀ ਕਿ
ਆਪ ਡੇਰੇ ਦੇ ਮਹੰਤ ਤੇ ਇਤਨੇ ਸਤਿਕਾਰ ਜੋਗ ਹਨ ।

ਆਪ ਜੀ ਦਾ ਦਿਲ ਬੜਾ ਨਰਮ ਤੇ ਸੁਭਾਉ ਬੜਾ ਕੋਮਲ ਸੀ ।
ਦੁਖੀ ਗਰੀਬ ਤੇ ਭੁੱਖੇ ਨੰਗੇ ਦੇ ਕਸ਼ਟ ਸੁਣਕੇ ਆਪ ਦੁਵ ਜਾਂਦੇ ਸਨ ਤੇ
ਉਨ੍ਹਾਂ ਦੀਆਂ ਹਾਜ਼ਤਾਂ ਤੇ ਲੋੜਾਂ ਪੂਰੀਆਂ ਕਰਨ ਲੱਗਿਆਂ ਕਈ ਵੇਰ
ਆਪ ਨੂੰ ਅਨੇਕ ਤਰ੍ਹਾਂ ਦੀਆਂ ਖੇਚਲਾਂ ਸਹਾਰਨੀਆਂ ਪੈਂਦੀਆਂ ਸਨ ।

ਜਦ ਕੋਈ ਯਾਚਕ ਆਉਂਦਾ ਉਹ ਕਹਿੰਦੇ ਸਨ ਕਿ ਇਹ ਗੁਰੂ
ਨਾਨਕ ਦੇ ਦਰਬਾਰ ਹਾਜ਼ਰ ਹੋਇਆ ਹੈ, ਜੇ ਇਸ ਸੁਹਣਿਆਂ ਦੇ ਸੁਲ-
ਤਾਨ ਦੇ ਦਰੋਂ ਆ ਕੇ ਖਾਲੀ ਗਿਆ ਤਦ ਹੋਰ ਕਿਥੋਂ ਇਹਦੀਆਂ ਥੁੜ੍ਹਾਂ
ਪੂਰੀਆਂ ਹੋਣਗੀਆਂ ? ਗੁਰਦੁਵਾਰੇ ਵਿਚ ਜੋ ਕੁਛ ਹੈ, ਉਹ ਬਾਬੇ ਦਾ ਹੈ,
ਅਸੀਂ ਤਾਂ ਅਮੀਨ ਹਾਂ, ਖਜ਼ਾਨਚੀ ਹਾਂ । ਜਿਵੇਂ ਖਜ਼ਾਨਚੀ ਖਜ਼ਾਨੇ
ਵਿਚੋਂ ਰੁਪਯਾ ਦਿੰਦਿਆਂ ਜ਼ਰਾ ਜਿੰਨੀ ਵੀ ਖਿੱਚ ਨਹੀਂ ਖਾਂਦਾ, ਤਿਵੇਂ
ਬਾਬੇ ਦਾ ਧਨ ਜੇ ਬਾਬੇ ਦੀ ਸ਼ਰਨ ਆਇਆਂ ਨੂੰ ਨਾ ਦਿਤਾ ਜਾਏ, ਤਦ
ਹੋਰ ਕਿਸ ਨੂੰ ਮਿਲੇਗਾ ?

ਪਰਮਾਰਥ ਵਿਚ ਬੀ ਹਰ ਜਗਯਾਸੂ ਦੀ ਭੁੱਲ ਕੱਢਕੇ ਉਸ ਨੂੰ ਆਪ
ਜਦ ਰਾਹੇ ਪਾ ਲੈਂਦੇ ਤੇ ਉਹ ਮਿਹਰ ਦਾ ਯਾਚਕ ਹੋ ਖੜੋਂਦਾ ਤਾਂ
ਆਪ ਪਿਆਰ ਨਾਲ ਉਸ ਨੂੰ ਉਸ ਕਮਰੇ ਵਲ ਲੇ ਜਾਂਦੇ, ਜਿਸ ਵਿਚ

ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਹੁੰਦਾ ਸੀ। ਉਥੇ ਜਾਕੇ ਕਿਹਾ ਕਰਦੇ:—‘ਇਹ ਨੀ ਸੱਚੇ ਪਾਤਸ਼ਾਹ ਬਖਸ਼ਣ ਵਾਲੇ, ਇਨ੍ਹਾਂ ਦੀ ਚਰਨੀਂ ਲਗ ਜਾਹ, ਬਖਸ਼ਿਆ ਜਾਏਂਗਾ, ਮੈਂ ਤਾਂ ਗਰੀਬ ਕੰਗਲਾ ਇਨ੍ਹਾਂ ਦਾ ਟਹਿਲੂਆ ਹਾਂ, ਮੈਂ ਬਖਸ਼ਣ ਜੋਗ ਕੌਣ ਹਾਂ ? ਇਹ ਹੀ ਬਖਸ਼ਣਹਾਰ ਹਨ’। ਭਾਈ ਸਾਹਿਬ ਨੇ ਇਉਂ ਜਗਜਾਸੂ ਨੂੰ ਬਾਣੀ ਦੇ ਪਾਠ ਵਿਚ ਲਾ ਦੇਣਾ ਤੇ ਗੁਰੂ ਚਰਨਾਂ ਦਾ ਪ੍ਰੇਮੀ ਸਿਖ ਬਣਾ ਦੇਣਾ। ਜਦੋਂ ਪ੍ਰੇਮੀ ਹੋਰ ਘਾਲੀ ਹੋ ਜਾਵੇ ਤਾਂ ਨਾਮ ਵਿਚ ਲਾ ਦੇਣਾ।

੧੪. ਬੀਰਤਾ ਦੀ ਕਣੀ ਤੇ ਅਗੰਮ ਵਾਚਣਾ—

ਡੇਰੇ ਦੇ ਲੰਗਰ ਵਾਸਤੇ ਫਸਲ ਦੇ ਮੌਕੇ ਤੇ ਅਨਾਜ ਇਕੱਠਾ ਖਰੀ-
ਦਿਆ ਜਾਂਦਾ ਸੀ ਤੇ ਜੇ ਖੁੜ ਜਾਏ ਤਾਂ ਸੰਤ ਜੀ ਲਾਗੇ ਦੀ ਕਿਸੇ ਮੰਡੀ
ਤੋਂ ਮੰਗਵਾ ਲਿਆ ਕਰਦੇ ਸਨ।

ਇਕ ਵੇਰ ਆਪ ਜੀ ਨੂੰ ਕਣਕ ਦੀ ਲੋੜ ਪੈ ਗਈ, ਭਾਈ ਨਿਧਾਨ
ਸਿੰਘ ਜੀ ਲਾਂਗਰੀ ਨੂੰ ਸੱਦਿਆ, ੨੦) ਦਿੱਤੇ ਤੇ ਕਿਹਾ ਕਿ ਪਿੰਡ
ਹਰੀਏ ਜਾਕੇ ਕਣਕ ਲੈ ਆਓ। ਨਿਧਾਨ ਸਿੰਘ ਨੇ ਰੁਪਏ ਲੱਕ ਨਾਲ
ਬੱਧੇ ਤੇ ਹਰੀਏ ਵਲ ਤੁਰ ਪਿਆ। ਉਨ੍ਹਾਂ ਦਿਨਾਂ ਵਿਚ ਸਫਰ ਸੁਖਾਲੇ
ਨਹੀਂ ਸਨ ਹੁੰਦੇ, ਥਾਂ ਥਾਂ ਤੇ ਚੋਰ ਉੱਚਕੇ ਤੇ ਡਾਕੂਆਂ ਦਾ ਡਰ ਹੁੰਦਾ
ਸੀ। ਇਕੱਲੇ ਦੁਕੱਲੇ ਦਾ ੧੦-੨੦ ਕੋਹ ਸਹੀ ਸਲਾਮਤ ਕਿਤੇ ਆ ਜਾ
ਸਕਣਾ ਭਾਗਾਂ ਦੀ ਹੀ ਗੱਲ ਸਮਝੀ ਜਾਂਦੀ ਸੀ। ਭਾਈ ਨਿਧਾਨ ਸਿੰਘ
ਜੀ ਨੂੰ ਬੀ ਰਾਹ ਵਿਚ ਚੋਰ ਆ ਮਿਲੇ ਤੇ ਕਿਹਾ ਕਿ ਜੋ ਕੁਛ ਤੇਰੇ ਪਾਸ
ਹੈ ਧਰ ਦੇਹ। ਭਾਈ ਨਿਧਾਨ ਸਿੰਘ ਨੇ ਦੇਣ ਤਾਂ ਨਾਂਹ ਕਰ ਦਿਤੀ।
ਚੋਰ ਚਾਰ ਪੰਜ ਸਨ ਉਨ੍ਹਾਂ ਨੇ ਨਾਲੇ ਤਾਂ ਰੁਪਏ ਖੋਹ ਲਏ ਤੇ ਨਾਲੇ
ਮਾਰ ਕੁਟਾਈ ਕੀਤੀ। ਨਿਧਾਨ ਸਿੰਘ ਵਾਪਸ ਮੁੜ ਆਇਆ। ਜਦੋਂ
ਡੇਰੇ ਆਇਆ ਤਾਂ ਅਗੇ ਭਾਈ ਬੁੱਧੂ ਸਾਹਿਬ ਬੈਠੇ ਸਨ, ਨਿਧਾਨ ਸਿੰਘ
ਨੂੰ ਦੂਰੋਂ ਵੇਖਕੇ ਆਪ ਹੱਸ ਪਏ ਤੇ ਨਿਧਾਨ ਸਿੰਘ ਦੇ ਪਾਸ ਪੁੱਜਣ ਤਕ
ਹਸਦੇ ਰਹੇ। ਨਿਧਾਨ ਸਿੰਘ ਉਨ੍ਹਾਂ ਨੂੰ ਹਸਦਿਆਂ ਵੇਖਕੇ ਰੋਣ ਲੱਗਾ।

ਭਾਈ ਸਾਹਿਬ ਨੇ ਡੇਰੇ ਦੇ ਇਕ ਸੰਤ ਨੂੰ ਕਿਹਾ ਕਿ ਭਾਈ ਨਿਧਾਨ ਸਿੰਘ ਦੇ ਦਿਨਾਂ ਦਾ ਭੁੱਖਾ ਹੈ ਇਹਨੂੰ ਲੈ ਜਾਓ ਤੇ ਪ੍ਰਸ਼ਾਦ ਛਕਾਓ । ਭਾਈ ਸਾਹਿਬ ਨੂੰ ਇੰਜ ਹੱਸਦਿਆਂ ਵੇਖਕੇ ਸਾਰੇ ਹੈਰਾਨ ਸਨ । ਜਦ ਨਿਧਾਨ ਸਿੰਘ ਨੇ ਪ੍ਰਸ਼ਾਦ ਛਕ ਲਿਆ ਤਦ ਭਾਈ ਬੁੱਧੂ ਸਾਹਿਬ ਜੀ ਪਾਸ ਆਇਆ । ਉਹਨੂੰ ਵੇਖਕੇ ਭਾਈ ਸਾਹਿਬ ਫਿਰ ਹੱਸ ਪਏ । ਡੇਰੇ ਦੇ ਸੰਤ ਪਾਸ ਬੈਠੇ ਸਨ, ਉਨ੍ਹਾਂ ਪੁਛਿਆ ਕਿ ਮਹਾਰਾਜ ਅੱਜ ਹਾਸੇ ਦਾ ਕੀ ਕਾਰਨ ਹੈ ? ਆਪ ਨੇ ਮੁਸਕੂਕੇ ਭਾਈ ਨਿਧਾਨਸਿੰਘ ਵਲ ਵੇਖਿਆ ਤੇ ਕਿਹਾ ਕਿ ਇਸ ਨੂੰ ਖੁਹਾਣ ਦੀ ਵੀ ਜਾਚ ਨਹੀਂ ਆਈ । ਜੇ ਚੇਰ ਆਏ ਸਨ ਤਦ ਜਾਂ ਤਾਂ ਸੂਰਮੇਂ ਗੁਰੂ ਦੇ ਸਿੰਘਾਂ ਵਾਲਾ ਕੰਮ ਕਰਦਾ, ਉਨ੍ਹਾਂ ਦੇ ਹੱਥ ਵੇਖਦਾ ਤੇ ਆਪਣੇ ਵਿਖਾਉਂਦਾ, ਇਸ ਗੱਲ ਦਾ ਕੁਛ ਸ਼ਾਦ ਆਉਂਦਾ, ਜੇ ਇੰਜ ਨਹੀਂ ਕੀਤਾ ਸੀ ਤਦ ਉਨ੍ਹਾਂ ਦੇ ਮੰਗਣ ਤੇ ਮਾਯਾ ਗੁਰੂ ਕੀ ਤੇ ਉਨ੍ਹਾਂ ਨੂੰ ਲੋੜਵੰਦ ਸਮਝਕੇ ਚੁਪ ਚਾਪ ਰਕਮ ਉਨ੍ਹਾਂ ਦੇ ਹਵਾਲੇ ਕਰ ਦੇਂਦਾ, ਮਾਰ ਖਾਣ ਤੇ ਹੱਡੀਆਂ ਭਨਾਉਣ ਦੀ ਕੀਹ ਲੋੜ ਸੀ । ਨਾਲੇ ਪੈਸੇ ਬੀ ਗਏ, ਨਾਲੇ ਮਾਰ ਬੀ ਖਾਧੀ । ਜਿਸ ਵੇਲੇ ਡੇਰੇ ਦਿਆਂ ਸੇਵਾਦਾਰਾਂ ਨੇ ਭਾਈ ਨਿਧਾਨ ਸਿੰਘ ਤੋਂ ਸਾਰੀ ਵਿਬਯਾ ਸੁਣੀ ਤਦ ਭਾਈ ਬੁੱਧੂ ਸਾਹਿਬ ਦੀ ਬੀਰਤਾ ਦੀ ਕਣੀ, ਸੰਤਤਾਈ ਤੇ ਅਗੰਮ ਵਾਚਣ ਪਰ ਸਤਿਕਾਰ ਨਾਲ ਭਰ ਗਏ ।

੧੫. ਗਰੀਬਾਂ ਦੀ ਸਹਾਇਤਾ—

ਭੇਰੇ ਵਿਚ ਗਾਂਧੀਆਂ ਦੇ ਘਰਾਣੇ ਦਾ ਇਕ ਗਰੀਬ ਪਰਿਵਾਰ ਆਇਆ ਤੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ! ਸਿਰ ਲੁਕਾਉਣ ਨੂੰ ਘਰ ਨਹੀਂ; ਬੜੇ ਦੁਖੀ ਹਾਂ, ਸਰਦੀਆਂ ਆ ਗਈਆਂ ਹਨ, ਰਹਿਣ ਲਈ ਕੋਈ ਥਾਂ ਦੇਵੋ । ਭਾਈ ਸਾਹਿਬ 'ਵਾਹਿਗੁਰੂ' 'ਵਾਹਿਗੁਰੂ' ਕਹਿੰਦੇ ਉਠੇ, ਉਸ ਪਰਿਵਾਰ ਨੂੰ ਨਾਲ ਲਿਆ ਤੇ ਅੰਦਰ ਉਸ ਕਮਰੇ ਵਿਚ ਜਾ ਵੜੇ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਸੀ । ਆਪ ਜਾਕੇ ਹਜ਼ੂਰੀ ਵਿਚ ਹਥ ਜੋੜਕੇ ਲੇਟ ਗਏ ਤੇ ਉਨ੍ਹਾਂ ਨੂੰ ਕਹਿਣ ਲਗੇ:—

‘ਸੁਣੋ ਸਜਣੋ ! ਦੇਖੋ: ਸੱਚੇ ਪਾਤਸ਼ਾਹ ਇਹ ਹਨ, ਇਨ੍ਹਾਂ ਦੀ ਚਰਨੀਂ ਡਿੱਗ ਪਓ, ਮੈਂ ਕੰਗਲੇ ਪਾਸ ਕੀ ਹੈ ਜੋ ਤੁਹਾਨੂੰ ਦੇਵਾਂ, ਮੈਂ ਤਾਂ ਇਸ ਦਰ ਦਾ ਆਪ ਮੰਗਤਾ ਹਾਂ।’ ਉਸ ਪਰਿਵਾਰ ਨੇ ਮੱਥਾ ਟੇਕਿਆ ਤੇ ਫਿਰ ਆਪ ਉਨ੍ਹਾਂ ਨੂੰ ਨਾਲ ਲੈਕੇ ਗੁਰਦਵਾਰੇ ਦੇ ਬਾਹਰ ਵਾਰ ਇਕ ਜ਼ਮੀਨ ਤੇ ਲੈ ਗਏ। ਇਹ ਜ਼ਮੀਨ ਗੁਰਦਵਾਰੇ ਦੀ ਮਲਕੀਅਤ ਸੀ। ਆਪ ਨੇ ਇਨ੍ਹਾਂ ਨੂੰ ਇਸ ਜ਼ਮੀਨ ਤੇ ਨਿਸ਼ਾਨ ਲਾ ਦਿਤਾ ਤੇ ਉਥੇ ਕੋਠੇ ਬਣਵਾ ਦੇਣ ਦਾ ਉੱਦਮ ਕਰ ਦਿਤਾ।

ਉਸ ਟਿਕਾਣੇ ਦੇ ਨਾਲ ਇਕ ਧਨੀ ਦਾ ਘਰ ਸੀ, ਜਦ ਉਸ ਨੇ ਉਥੇ ਮਕਾਨ ਬਣਨ ਦੀ ਖਬਰ ਸੁਣੀ, ਤਦ ਤਰਖਾਣਾਂ ਨੂੰ ਉਠਾ ਦਿਤਾ ਤੇ ਮਜ਼ਦੂਰਾਂ ਨੂੰ ਬੁਰਾ ਭਲਾ ਕਹਿਕੇ ਹਟਾ ਦਿਤਾ। ਭਾਈ ਸਾਹਿਬ ਦੇ ਪਾਸ ਗਾਂਧੀ ਫਰਿਆਦੀ ਹੋਏ ਕਿ ਗਾਂਢੀ ਧਨੀ ਨੇ ਆਪ ਦੇ ਆਦਮੀਆਂ ਨੂੰ ਮਕਾਨ ਬਨਾਉਣੋਂ ਰੋਕ ਦਿਤਾ ਹੈ। ਆਪ ਦੇ ਪੁੱਛਣ ਤੇ ਉਸ ਧਨੀ ਨੇ ਕਿਹਾ ਕਿ ਮੇਰੇ ਗਠੇ ਇਥੇ ਆ ਕੇ ਠਹਿਰਦੇ ਹਨ, ਜੇ ਮਕਾਨ ਬਣ ਗਏ ਤਦ ਗਠੇ ਨਹੀਂ ਠਹਿਰ ਸਕਣਗੇ। ਭਾਈ ਸਾਹਿਬ ਨੇ ਕਿਹਾ ਜ਼ਮੀਨ ਗੁਰਦਵਾਰੇ ਦੀ ਹੈ, ਤੁਹਾਨੂੰ ਇਹਦੇ ਵਿਚ ਦਖਲ ਨਹੀਂ ਦੇਣਾ ਚਾਹੀਦਾ, ਪਰ ਉਹ ਇਸ ਗਲ ਤੇ ਅੜ ਗਿਆ ਕਿ ਮੈਂ ਇਨ੍ਹਾਂ ਨੂੰ ਇਥੇ ਮਕਾਨ ਨਹੀਂ ਬਨਾਉਣ ਦੇਵਾਂਗਾ। ਭਾਈ ਸਾਹਿਬ ਨੇ ਦੱਸਿਆ ਕਿ ਇਹ ਗਰੀਬ ਹਨ, ਲੋੜਵੰਦ ਹਨ, ਹਿੰਦੂ ਭਰਾ ਹਨ, ਨਿੱਕਾ ਨਿੱਕਾ ਬਾਲ ਬੱਚਾ ਹੈ, ਸਰਦੀ ਸਿਰ ਤੇ ਆ ਰਹੀ ਹੈ, ਤੈਨੂੰ ਇਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜੇ ਤੂੰ ਸਹਾਇਤਾ ਨਹੀਂ ਕਰ ਸਕਦਾ ਤਦ ਇਨ੍ਹਾਂ ਦੇ ਕੰਮ ਵਿਚ ਰੁਕਾਵਟ ਤਾਂ ਨਾ ਪਾ। ਉਹ ਹੰਕਾਰ ਵਿਚ ਆ ਕੇ ਕਹਿਣ ਲਗਾ, ਮੈਂ ਇਹਦੇ ਪਿੱਛੇ ਆਪਣੇ ਵਪਾਰ ਨੂੰ ਤਾਂ ਨਹੀਂ ਬਰਬਾਦ ਕਰ ਲੈਣਾ। ਭਾਈ ਸਾਹਿਬ ਦੇ ਮੂੰਹ ਤੋਂ ਸੁਰਾਵਕ ਨਿਕਲ ਗਿਆ, ‘ਭਾਈ ਨੇਕੀ ਦੀ ਨੈਂ ਨਹੀਂ ਰੋਕੀ ਦੀ। ਵਪਾਰ ਨੇਕੀ ਦੀ ਮਦਦ ਕੀਤਿਆਂ ਟੁਰਦੇ ਹਨ। ਇਸ ਨੇਕੀ ਦੇ ਰਾਹ ਵਿਚ ਰੋੜਾ ਨਾ ਅਟਕਾ, ਜੇ ਅਟਕਾ ਪਾਏਂਗਾ ਤਾਂ ਵਿਹਾਰ ਅਟਕ ਖਲੋਵੇਗਾ, ਬਦੀ ਆਪਣੇ ਪੈਰ ਆ

ਕੁਹਾੜਾ ਹੁੰਦੀ ਹਈ ।’

ਇਹ ਕਹਿਕੇ ਭਾਈ ਸਾਹਿਬ ਚੁਪ ਕਰਕੇ ਡੇਰੇ ਆ ਗਏ । ਉਸ ਧਨੀ ਨਾਲ ਬੀ ਆਪ ਨੇ ਚਾਹੇ ਜ਼ਿਮੀਂ ਗੁਰਦੁਆਰੇ ਦੀ ਸੀ, ਕੋਈ ਰੋੜਕਾ ਨਾ ਪਾਇਆ ਤੇ ਹੋਰ ਥਾਂ ਉੱਦਮ ਕਰਕੇ ਉਨ੍ਹਾਂ ਗਰੀਬਾਂ ਨੂੰ ਜ਼ਿਮੀਂ ਦਾ ਪ੍ਰਬੰਧ ਕਰਕੇ ਕੋਠੇ ਪੁਆ ਦਿੱਤੇ । ਥੋੜੇ ਦਿਨਾਂ ਪਿਛੋਂ ਹੀ ਕੋਈ ਅਜਿਹਾ ਭਾਣਾ ਵਰਤਿਆ ਕਿ ਉਸ ਧਨੀ ਦਾ ਵਪਾਰ ਬੰਦ ਹੋ ਗਿਆ ਤੇ ਉਹ ਗਾਂਧੀ ਦਿਨਾਂ ਵਿਚ ਹੀ ਗੁਰੂ ਮਿਹਰ ਹੇਠ ਇੰਨੇ ਫਲੇ ਫਲੇ ਕਿ ਡੇਰੇ ਵਿਚ ਉਨ੍ਹਾਂ ਦਾ ਸਾਨੀ ਕੋਈ ਨਹੀਂ ਸੀ ਜਾਪਦਾ ।

੧੬. ਸਫ਼ੈਦਪੋਸ਼ਾਂ ਦੀ ਸਹਾਇਤਾ—

ਭਾਈ ਸਾਹਿਬ ਬੜੇ ਉਪਕਾਰੀ ਸੇ, ਦੂਜਿਆਂ ਦੇ ਦੁਖਾਂ ਤੇ ਤਕਲੀਫਾਂ ਨੂੰ ਨਹੀਂ ਵੇਖ ਸਕਦੇ ਸੇ । ਜੋ ਬੀ ਗੁਰਦੁਆਰੇ ਹਾਜ਼ਤਮੰਦ ਆਉਂਦਾ ਨਿਰਾਸ ਨਹੀਂ ਜਾਂਦਾ ਸੀ । ਆਪ ਨੂੰ ਬਾਹਰ ਆਉਣ ਜਾਣ ਸਮੇਂ ਜਿਥੇ ਕੋਈ ਲੋੜਵੰਦ ਨਜ਼ਰੀਂ ਪੈਂਦਾ ਉਹਦੀ ਵਾਂਛਤ ਚੀਜ਼ ਉਥੇ ਹੀ ਪੁਚਾ ਦੇਂਦੇ ਸਨ । ਸਫ਼ੈਦਪੋਸ਼ ਲੋੜਵੰਦਾਂ ਦਾ ਆਪ ਨੂੰ ਖਾਸ ਖਿਆਲ ਰਹਿੰਦਾ ਸੀ । ਰਾਤ ਦੇ ਹਨੇਰੇ ਵਿਚ ਆਪ ਕਪੜੇ, ਅਨਾਜ ਤੇ ਨਕਦੀ ਇਕ ਸੇਵਾਦਾਰ ਨੂੰ ਚੁਕਾਕੇ ਡੇਰੇ ਵਿਚੋਂ ਤੁਰ ਪੈਂਦੇ । ਸਫ਼ੈਦਪੋਸ਼ਾਂ ਦੇ ਘਰੀਂ ਜਾ ਕੇ ਉਹਨਾਂ ਦੇ ਵਿਹੜਿਆਂ ਵਿਚ ਚੁਪ ਚੁਪਾਤੇ ਚੀਜ਼ਾਂ ਰੱਖਕੇ ਤੁਰ ਆਉਂਦੇ । ਇਸ ਗਲ ਵਿਚ ਇੰਨਾ ਲੁਕਾ ਰਖਦੇ ਕਿ ਘਰ ਵਾਲਿਆਂ ਤਕ ਨੂੰ ਵੀ ਇਸ ਗਲ ਦੀ ਖਬਰ ਨਾ ਹੁੰਦੀ ਕਿ ਇਹ ਪਦਾਰਥ ਕੌਣ ਰੱਖ ਗਿਆ ਹੈ ਤੇ ਕਿਸ ਵੇਲੇ ਟੱਖ ਗਿਆ ਹੈ । ਸਵੇਰੇ ਜਦ ਘਰ ਵਾਲੇ ਜਾਗਦੇ ਤਾਂ ਲੋੜੀਂਦੀਆਂ ਵਸਤਾਂ ਵਿਹੜੇ ਵਿਚ ਪਈਆਂ ਵੇਖਕੇ ਹੈਰਾਨ ਹੋ ਜਾਂਦੇ । ਅੰਤ ਇਹ ਗਲ ਸਭ ਨੂੰ ਹੌਲੀ ਹੌਲੀ ਪਤਾ ਲਗ ਹੀ ਗਈ ਕਿ ਇਹ ਮਿਹਰ ਭਾਈ ਸਾਹਿਬ ਭਾਈ ਬੁੱਧੂ ਸਾਹਿਬ ਜੀ ਦੀ ਹੈ, ਜੋ ਸਭ ਦੇ ਪੜਦੇ ਢਕ ਰਹੇ ਹਨ । ਇਸੇ ਤਰ੍ਹਾਂ ਨਾਲ ਤੀਵੀਆਂ ਦੀ ਰਾਹੀਂ ਪਿੰਡ ਦੀਆਂ ਵਿਧਵਾ ਇਸਤ੍ਰੀਆਂ

ਦੀ ਪਾਲਣਾ ਪੌਖਣਾ ਹੁੰਦੀ ਰਹਿੰਦੀ ਸੀ। ਡੇਰ ਵਿਚ ਇਕ ਸੇਵਾਦਾਰ ਨੂੰ ਵੈਦਿਕ ਸਿਖਾ ਰੱਖੀ ਸੀ। ਹਿੰਦੂ, ਮੁਸਲਮਾਨ ਤੇ ਸਿਖ ਕੋਈ ਆਵੇ ਦਵਾਈ ਮੁਫਤ ਮਿਲਦੀ ਸੀ, ਵੈਦ ਜੀ ਲੋਕਾਂ ਦੇ ਘਰੀਂ ਜਾ ਕੇ ਰੋਗੀ ਨੂੰ ਵੇਖਦੇ ਤਦ ਬੀ ਕੁਝ ਨਹੀਂ ਲੈਂਦੇ ਸਨ। ਸ਼ਬਦ, ਕੀਰਤਨ, ਨਾਮ ਤੇ ਗੁਰਇਤਿਹਾਸ ਦੇ ਪ੍ਰਵਾਹ ਦਾ ਤਾਂ ਅਤੁਟ ਲੰਗਰ ਚਲ ਹੀ ਰਿਹਾ ਸੀ। ਆਪਦਾ ਡੇਰਾ ਨਗਰ ਵਾਸੀਆਂ ਵਾਸਤੇ ਇਕ ਦੈਵੀ ਨਿਆਮਤ ਦਾ ਭੰਡਾਰ ਸੀ, ਜਿਸ ਤੋਂ ਕਿ ਲੋਕਾਂ ਦੇ ਅਰਥ ਤੇ ਪਰਮਾਰਥ ਦੋਹਾਂ ਦੀ ਸਿੱਧੀ ਤੇ ਸਰੀਰਕ ਤੇ ਆਤਮਕ ਰੋਗਾਂ ਦੀ ਨਵਿਰਤੀ ਹੁੰਦੀ ਸੀ।

੧੭. ਅਭਯਾਸਤ ਦੇ ਮਾਲ ਦੀ ਰਾਖੀ—

ਇਕ ਵਪਾਰੀ ਘਿਉ ਦੇ ਕੁੱਪੇ ਲੈਕੇ ਵੇਚਣ ਆਇਆ, ਚੋਰ ਵੀ ਉਹਦੇ ਪਿੱਛੇ ਪਿੱਛੇ ਤੁਰ ਪਏ। ਰਾਹ ਵਿਚ ਉਹਨਾਂ ਨੇ ਉਸਨੂੰ ਲੁੱਟਣ ਦੇ ਬੜੇ ਵਲ ਛਲ ਕੀਤੇ, ਪਰ ਉਨ੍ਹਾਂ ਦੀ ਕੋਈ ਪੇਸ਼ ਨਾ ਗਈ। ਰਾਤ ਨੂੰ ਵਪਾਰੀ ਭਾਈ ਬੁੱਧੂ ਸਾਹਿਬ ਦੇ ਡੇਰੇ ਆ ਠਹਿਰਿਆ। ਹਨੇਰਾ ਹੋ ਜਾਣ ਤੇ ਚੋਰ ਵੀ ਉਸੇ ਗੁਰਦੁਆਰੇ ਆ ਪੁੱਜੇ। ਅੱਧੀ ਰਾਤ ਅੱਗੇ ਸੀ ਤੇ ਅੱਧੀ ਪਿੱਛੇ। ਵਪਾਰੀ ਘੁਕ ਨੀਂਦਰ ਵਿਚ ਸੁੱਤਾ ਹੋਇਆ ਸੀ। ਚੋਰਾਂ ਨੇ ਉਠਕੇ ਕੁੱਪਿਆਂ ਦੇ ਗਲਾਂ ਵਿਚ ਰੱਸੇ ਪਾ ਦਿਤੇ ਆਪ ਕੁਛ ਹਟਕੇ ਜਾ ਬੈਠੇ ਤੇ ਲਗੇ ਹੌਲੀ ਹੌਲੀ ਕੁੱਪਿਆਂ ਨੂੰ ਆਪਣੇ ਵਲ ਘਸੀਟਣ। ਭਾਈ ਬੁੱਧੂ ਸਾਹਿਬ ਜਾਗਦੇ ਸਨ, ਗਾਫਲ ਵਪਾਰੀ ਦਾ ਨੁਕਸਾਨ ਨਾ ਸਹਾਰ ਸਕੇ, ਚੁਪ ਚੁਪਾਤੇ ਉਠੇ ਤੇ ਉਠ ਕੇ ਕੁੱਪਿਆਂ ਦੇ ਗਲਾਂ ਦੇ ਰੱਸੇ ਖੋਲ ਦਿਤੇ। ਭਾਈ ਸਾਹਿਬ ਦੀ ਮਨਸ਼ਾ ਇਹ ਸੀ ਕਿ ਚੋਰ ਇਹ ਸਮਝ ਲੈਣ ਕਿ ਡੇਰੇ ਵਿਚ ਕੋਈ ਜਾਗਦਾ ਹੈ, ਜਿਸ ਨੇ ਰੱਸੇ ਖੋਲੇ ਹਨ ਤੇ ਫਿਰ ਚੁਪ ਚਾਪ ਚਲੇ ਜਾਣ। ਚੋਰਾਂ ਨੇ ਉਲਟੀ ਗਲ ਸਮਝੀ ਕਿ ਰੱਸਿਆਂ ਦਾ ਗਲਮਾ ਢਿੱਲਾ ਰਹਿ ਗਿਆ ਸੀ, ਇਸ ਕਰਕੇ ਉਹਨਾਂ ਦੇ ਮੂੰਹ ਵਿਚੋਂ ਨਿਕਲ ਗਿਆ ਹੈ। ਉਹ ਲੇਟ ਲੇਟਕੇ ਫਿਰ ਕੁੱਪਿਆਂ ਦੇ ਪਾਸ ਪੁੱਜੇ ਤੇ ਪਹਿਲੇ ਵਾਂਗ ਰੱਸਿਆਂ ਨੂੰ ਕੁੱਪਿਆਂ ਦੇ ਗਲੇ ਵਿਚ

ਪਾਕੇ ਚੰਗੀ ਤਰ੍ਹਾਂ ਬੰਨ੍ਹਕੇ ਫੇਰ ਪਹਿਲੇ ਵਾਂਗ ਦੂਰ ਜਾ ਬੈਠੋ, ਤਾਕਿ ਕੁੱਪਿਆਂ ਨੂੰ ਖਿੱਚਣ । ਜਦ ਉਨ੍ਹਾਂ ਰੱਸੇ ਖਿੱਚੇ, ਤਦ ਫਿਰ ਰੱਸੇ ਉਸੇ ਤਰ੍ਹਾਂ ਖਾਲੀ ਦੇ ਖਾਲੀ ਉਨ੍ਹਾਂ ਦੇ ਪਾਸ ਆ ਗਏ । ਚੋਰ ਹੈਰਾਨ ਹੋਏ ਕਿ ਇਹ ਕੀ ਭਾਣਾ ਵਰਤ ਰਿਹਾ ਹੈ, ਡੇਰੇ ਦੇ ਸਾਰੇ ਆਦਮੀ ਸੁੱਤੇ ਹੋਏ ਹਨ, ਕੋਈ ਜਾਗ ਨਹੀਂ ਰਿਹਾ, ਕੁੱਪਿਆਂ ਪਾਸ ਕੋਈ ਆਉਂਦਾ ਨਹੀਂ ਦਿੱਸਦਾ, ਇਹ ਕਿਸ ਤਰ੍ਹਾਂ ਰੱਸੇ ਖੁੱਲ੍ਹ ਜਾਂਦੇ ਹਨ ! ਇਕ ਵਾਰ ਫਿਰ ਕੁੱਪਿਆਂ ਪਾਸ ਪੁੱਜੇ ਤੇ ਉਨ੍ਹਾਂ ਦੇ ਗਲਾਂ ਵਿਚ ਰੱਸੇ ਪਾਏ ਤੇ ਉਨ੍ਹਾਂ ਨੂੰ ਬੜੀ ਚੌਕਸਤਾਈ ਨਾਲ ਬੰਨ੍ਹਿਆਂ, ਪਰ ਖਿੱਚਣ ਤੇ ਫਿਰ ਰੱਸੇ ਖਾਲੀ ਆਏ । ਹੁਣ ਉਨ੍ਹਾਂ ਨੇ ਕੁੱਪੇ ਚੁੱਕਕੇ ਤੁਰਨ ਦੀ ਗੋਂਦ ਗੁੰਦੀ । ਭਾਈ ਬੁੱਧੂ ਸਾਹਿਬ ਨੇ ਸਮਝ ਲਿਆ ਕਿ ਇਹ ਇੰਜ ਟਲਣ ਵਾਲੀਆਂ ਸੂਰਤਾਂ ਨਹੀਂ, ਤਦ ਉਨ੍ਹਾਂ ਨੇ ਉੱਚੀ ਉੱਚੀ ਇਹ ਪੜ੍ਹਨਾ ਸ਼ੁਰੂ ਕੀਤਾ:—

ਸਾਧੋ ਇਹ ਕੁੱਪੇ ਘੜੀ ਦੇ ਮਹਿਮਾਨ ।

ਇਹ ਸਰੀਰ ਕੁੱਪਾ ਘੜੀ ਦਾ ਮਹਿਮਾਨ ।

ਸ਼ਾਹ ਵਪਾਰੀ ਇਹ ਵਾਕ ਸੁਣਕੇ ਜਾਗ ਪਿਆ ਤੇ ਉਹ ਆਪਣੇ ਕੁੱਪੇ ਵੇਖਣ ਉਠਿਆ, ਚੋਰ ਇਸ ਨੂੰ ਉਠਦਿਆਂ ਵੇਖ ਨੱਠ ਗਏ ਤੇ ਵਪਾਰੀ ਨੁਕਸਾਨ ਤੋਂ ਬਚ ਗਿਆ ।

੧੮. ਖਿਆਨਤੀ ਦਾ ਸੁਧਾਰ—

ਇਕ ਵੇਰ ਭਾਈ ਸਾਹਿਬ ਪਾਸ ਇਕ ਆਦਮੀ ਆਇਆ । ਉਸ ਨੇ ੧੦੦) ਰੁਪਯਾ ਅਮਾਨਤ ਰਖਿਆ । ਭਾਈ ਸਾਹਿਬ ਜੀ ਨੇ ਆਪਣੇ ਇਕ ਸੇਵਕ ਨੂੰ ਉਹਦੇ ਸਾਹਮਣੇ ਰੁਪਏ ਦਿਤੇ ਤੇ ਕਿਹਾ ਕਿ ਅਮਕੀ ਜਗ੍ਹਾ ਤੇ ਰਖ ਦਿਓ, ਜਦ ਇਹ ਆਣਕੇ ਮੰਗੇ ਇਸ ਨੂੰ ਦੇ ਦੇਣੇ । ਦੋ ਚਾਰ ਦਿਨ ਪਿਛੋਂ ਉਹ ਆਦਮੀ ਆਇਆ ਤੇ ਨਜ਼ਰ ਬਚਾਕੇ ਬਿਨਾਂ ਕਿਸੇ ਤਰ੍ਹਾਂ ਦੀ ਇਤਲਾਹ ਦਿੱਤੇ ਦੇ ਰੁਪਏ ਚੁਕ ਕੇ ਲੈ ਗਿਆ । ਡੇਰੇ ਵਿਚ ਕਿਸੇ ਨੂੰ ਖਬਰ ਨਾ ਲੱਗੀ । ਕੁਛ ਦਿਨਾਂ ਪਿਛੋਂ ਉਹ ਆਦਮੀ ਫਿਰ ਸੰਤਾਂ ਪਾਸ ਆਇਆ ਤੇ ਰੁਪਏ ਮੰਗੇ । ਸੇਵਾਦਾਰ ਨੇ ਅੰਦਰ ਜਾਕੇ

ਵੇਖਿਆ ਤੇ ਰੁਪਏ ਨਾ ਮਿਲੇ, ਹੋਰ ਸੇਵਾਦਾਰਾਂ ਤੋਂ ਪੁੱਛ ਕੀਤੀ, ਸਾਰਿਆਂ ਨੇ ਬੇਖਬਰੀ ਦੱਸੀ। ਸੰਤ ਆਪ ਅੰਦਰ ਗਏ, ਉਨ੍ਹਾਂ ਜਾਕੇ ਕੋਠੜੀ ਫੌਲੀ, ਪਰ ਰੁਪਏ ਹੋਣ ਤਾਂ ਮਿਲਣ, ਮਿਲਣ ਕਿਥੋਂ ?

ਭਾਈ ਬੁੱਧੂ ਸਾਹਿਬ ਨੇ ਉਸ ਆਦਮੀ ਨੂੰ ਕਿਹਾ: ਰੁਪਏ ਅੰਦਰ ਰਖੇ ਸਨ, ਹੁਣ ਅੰਦਰ ਨਹੀਂ, ਕਿਸੇ ਲੋੜਵੰਦ ਨੇ ਵਰਤ ਲਏ ਹਨ। ਤੁਸੀਂ ਕੱਲ੍ਹ ਆਣਕੇ ਆਪਣੀ ਰਕਮ ਲੈ ਜਾਣੀ। ਉਹ ਆਦਮੀ ਦੂਜੇ ਦਿਨ ਆਯਾ, ਭਾਈ ਸਾਹਿਬ ਨੇ ਰਕਮ ਗਿਣਕੇ ਉਹਦੇ ਹਵਾਲੇ ਕੀਤੀ ਤੇ ਉਹ ਰੁਪਏ ਲੈਕੇ ਘਰ ਆ ਗਿਆ। ਰਾਤੀਂ ਸੁੱਤੇ ਨੂੰ ਬੜੇ ਭਿਆਨਕ ਸੁਪਨੇ ਦਿੱਸੇ, ਜਿਨ੍ਹਾਂ ਵਿਚ ਇਨ੍ਹਾਂ ਰੁਪਿਆਂ ਦੇ ਗ੍ਰਹਿਣ ਕਰਨ ਦੇ ਕਾਰਨ ਡਰ ਮਿਲੇ। ਇਹ ਰਾਤੀਂ ਮੰਜੇ ਤੇ ਬੜਾ ਬੜਾ ਉਠੇ। ਘਰ ਵਾਲੀ ਨੇ ਤੌਖਲੇ ਵਿਚ ਪੁੱਛਿਆ ਕਿ ਕੀ ਗਲ ਹੈ ? ਉਸ ਨੇ ਰੁਪਏ ਅਮਾਨਤ ਰੱਖਕੇ ਚੁਰਾ ਲਿਆਉਣੇ ਤੇ ਫਿਰ ਜਾਕੇ ਦੂਜੀ ਵਾਰ ਰਕਮ ਲਿਆਉਣ ਦੀ ਗਲ ਦੱਸੀ ਤੇ ਦੱਸਿਆ ਕਿ ਸੁਪਨੇ ਵਿਚ ਮੈਨੂੰ ਬੜਾ ਕਸ਼ਟ ਮਿਲ ਰਿਹਾ ਹੈ। ਉਹਦੀ ਜ਼ਨਾਨੀ ਨੇ ਉਸ ਨੂੰ ਝਾੜ ਪਾਈ ਤਾਂ ਫਿਰ ਉਸ ਨੇ ੧੦੦) ਇਹ ਤੇ ੫੦) ਪਾਸੋਂ ਪਾ ਕੇ ਜਾ ਸੰਤਾਂ ਅਗੇ ਮੱਥਾ ਟੇਕ ਨੱਕ ਰਗੜੇ ਤੇ ਮਾਫੀ ਮੰਗੀ। ਭਾਈ ਸਾਹਿਬ ਨੇ ਉਸ ਨੂੰ ਕਿਹਾ ਕਿ ਨੱਕ ਰਗੜਨ ਤੇ ਮਾਫੀ ਮੰਗਣੀ ਹੈ ਤਾਂ ਗੁਰੂ ਬਾਬੇ ਦੀ ਚਰਨੀ ਲਗੋ। ਸ੍ਰੀ ਗੁਰੂ ਜੀ ਦੀ ਸ਼ਰਨ ਪਾ ਕੇ ਸੰਤਾਂ ਨੇ ਉਸ ਨੂੰ ਭੁੱਲ ਬਖਸ਼ ਦਿਤੀ ਤੇ ਉਹ ਘਰ ਆਕੇ ਸੁਖੀ ਵੱਸਣ ਲਗੇ।

੧੯. ਕਠੋਰ ਡੋਗਰੇ ਦਾ ਸੁਧਾਰ—

ਭਾਈ ਬੁੱਧੂ ਸਾਹਿਬ ਜੀ ਕਿਤੇ ਬਾਹਰ ਜਾ ਰਹੇ ਸੀ ਕਿ ਰਾਹ ਵਿਚ ਡੋਗਰਿਆਂ ਦਾ ਇਕ ਆਦਮੀ ਮਿਲ ਗਿਆ। ਇਹ ੨੫-੨੬ ਸਾਲ ਦਾ ਜੁਵਾਨ ਸੀ। ਪਾਸ ਅਸਬਾਬ ਸੀ, ਪੈਂਡਾ ਚੋਖਾ ਕਰਕੇ ਥੱਕਾ ਹੋਇਆ ਸੀ, ਉਸ ਨੇ ਭਾਈ ਸਾਹਿਬ ਨੂੰ ਵਗਾਰੀ ਫੜ ਲਿਆ ਤੇ ਬਹੁਤ ਸਾਰੇ ਭਾਰ ਇਨ੍ਹਾਂ ਦੇ ਸਿਰ ਤੇ ਰੱਖ ਦਿਤਾ, ਆਪ ਨੇ ਨਾਂਹ ਨੁਕਰ ਨਾ ਕੀਤੀ

ਤੇ ਅਸਬਾਬ ਚੁਕ ਕੇ ਟੁਰ ਪਏ । ਭਾਈ ਸਾਹਿਬ ਦਾ ਸਰੀਰ ਢਿੱਲਾ ਸੀ,
 ਕੁਛ ਉੱਜ ਵੀ ਨਿਰਬਲ ਸਨ, ਅਵਸਥਾ ਬੀ ਬੁਢੇਪੇ ਦੀ ਸੀ ਤੇ ਭਾਰ
 ਬੀ ਜ਼ਿਆਦਾ ਸੀ, ਇਸ ਕਰਕੇ ਡੋਗਰੇ ਨਾਲ ਨਾ ਚੱਲ ਸਕੇ । ਉਸ ਨੇ
 ਇਕ ਦੋ ਵੇਰ ਭਾਈ ਸਾਹਿਬ ਨੂੰ ਛੇਤੀ ਛੇਤੀ ਤੁਰਨ ਵਾਸਤੇ ਕਿਹਾ, ਪਰ
 ਜਦ ਵੇਖਿਆ ਕਿ ਭਾਈ ਸਾਹਿਬ ਉਸ ਨਾਲ ਨਹੀਂ ਚੱਲ ਸਕਦੇ, ਤਦ
 ਹੱਥ ਦਾ ਡੰਡਾ ਜ਼ੋਰ ਨਾਲ ਭਾਈ ਸਾਹਿਬ ਨੂੰ ਮਾਰਿਆ । ਇਸ ਸੱਟ
 ਨਾਲ ਆਪ ਬੇਹੋਸ਼ ਹੋਕੇ ਡਿੱਗ ਪਏ । ਇਸ ਵੇਲੇ ਕਈ ਰਾਹ ਗੁਜ਼ਰੂ
 ਕੱਠੇ ਹੋ ਗਏ । ਇਨ੍ਹਾਂ ਵਿਚੋਂ ਕਈਆਂ ਨੇ ਆਪ ਨੂੰ ਸਿਆਣ ਲਿਆ ਤੇ
 ਗੁੱਸੇ ਵਿਚ ਆ ਕੇ ਡੋਗਰੇ ਨੂੰ ਫੜ ਲਿਆ ਤੇ ਡੇਰੇ ਖਬਰ ਘੱਲੀ । ਭਾਈ
 ਵੀਰੂ ਜੀ ਤੇ ਹੋਰ ਸੇਵਕ ਨੱਠੇ ਹੋਏ ਆਏ । ਆਕੇ ਮੂੰਹ ਤੇ ਪਾਣੀ ਦੇ
 ਛੱਟੇ ਮਾਰੇ, ਘੁੱਟਿਆ, ਦੱਬਿਆ, ਪੱਟਾਂ ਤੇ ਲਿਤਾੜ ਦਿਤੀ ਤਾਂ ਹੋਸ਼
 ਪਰਤੀ । ਫੇਰ ਭਾਈ ਸਾਹਿਬ ਨੂੰ ਦੁੱਧ ਪਿਲਾਇਆ । ਹੁਣ ਭੀੜ ਬਹੁਤ
 ਹੋ ਗਈ ਸੀ । ਕਈ ਦਿਲਚਲੇ ਡੋਗਰੇ ਨੂੰ ਧਉਲ ਧੱਪਾ ਬੀ ਕਰ ਰਹੇ
 ਸਨ । ਭਾਈ ਸਾਹਿਬ ਨੇ ਹੋਸ਼ ਸੰਭਾਲਦਿਆਂ ਹੀ ਡੋਗਰੇ ਨੂੰ ਮਾਰ ਤੋਂ
 ਛੁਡਾ ਦਿਤਾ ਤੇ ਕਿਹਾ ਇਹ ਵਿਚਾਰਾ ਬੱਕਿਆ ਹੋਇਆ ਸੀ, ਕਸੂਰ
 ਮੇਰਾ ਸੀ ਜੋ ਬਿਧ ਅਵਸਥਾ ਵਿਚ ਹੋਣ ਤੋਂ ਇਹਦੇ ਨਾਲ ਨਹੀਂ ਤੁਰ
 ਸਕਿਆ । ਹੋਰ ਦੇਖੋ ਭਾਈ ਬੁਧੂ ਸਾਹਿਬ ਦੀ ਨਿਰਵੈਰਤਾ ਦਾ ਕਮਾਲ
 ਕਿ ਇਸ ਅਪਰਾਧੀ ਨੂੰ ਆਪਣੇ ਡੇਰੇ ਤੋਂ ਇਕ ਘੋੜੀ ਮੰਗਾਕੇ ਦਿਤੀ ਤੇ
 ਉਸ ਉਤੇ ਉਹਦਾ ਸਾਮਾਨ ਲਦਵਾ ਦਿਤਾ । ਡੋਗਰਾ ਭਾਈ ਸਾਹਿਬ ਦੀ
 ਇਹ ਨਿੰਮ੍ਰਤਾ ਇਹ ਪਿਆਰ ਵੇਖ ਦ੍ਰਵ ਗਿਆ, ਆਪਣੀ ਕਠੋਰਤਾ ਤੇ
 ਨਿਰਦਯਤਾ ਤੇ ਪਸ਼ੇਮਾਨ ਹੋਇਆ । ਸਭ ਤੋਂ ਵਡਾ ਫਲ ਇਹ ਲਗਾ
 ਕਿ ਡੋਗਰਾ ਭਾਈ ਸਾਹਿਬ ਦੀ ਚਰਨੀਂ ਲਗਾ ਤੇ ਗੁਰੂ ਘਰ ਦਾ
 ਸਿਖ ਹੋ ਗਿਆ ।

੨੦. ਫੋੜੇ ਦੀ ਚੀਰਫਾੜ—

ਭਾਈ ਸਾਹਿਬ ਦੀ ਪਿੱਠ ਤੇ ਮਾਸ ਖੋਰਾ ਫੋੜਾ ਹੋ ਗਿਆ । ਡੇਰ ਦੇ

ਸੇਵਕਾਂ ਨੇ ਨਾਈ ਸੱਦਿਆ। ਨਾਈ ਨੂੰ ਵੇਖ ਕੇ ਭਾਈ ਸਾਹਿਬ ਨੇ ਪੁੱਛਿਆ ਕਿ ਇਹ ਕਿਉਂ ਆਇਆ ਹੈ? ਸੇਵਾਦਾਰ ਨੇ ਕਿਹਾ ਕਿ ਆਪ ਦੇ ਫੌੜੇ ਨੂੰ ਚੀਰਾ ਦੇਣਾ ਹੈ। ਭਾਈ ਸਾਹਿਬ ਨੇ ਪੁੱਛਿਆ ਕਿ ਚੀਰਾ ਦੇਣ ਦੀ ਕੀ ਲੋੜ ਹੈ? ਸੇਵਾਦਾਰਾਂ ਬਿਨੈ ਕੀਤੀ ਕਿ ਇਸ ਵਿਹੁਲੇ ਫੌੜੇ ਦੇ ਨਿਕਲਦਿਆਂ ਹੀ ਜੇ ਇਹਦੀ ਚੀਰ ਫਾੜ ਹੋ ਜਾਏ ਤਾਂ ਹੋ ਜਾਏ, ਨਹੀਂ ਤਾਂ ਇਹਦਾ ਜ਼ਹਿਰ ਤੇ ਜੜ੍ਹਾਂ ਬੜੀ ਛੇਤੀ ਖਿੱਲਰਕੇ ਮੌਤ ਦਾ ਕਾਰਨ ਬਣਦੀਆਂ ਹਨ; ਇਹ ਫੌੜਾ ਡਾਢਾ ਖਤਰਨਾਕ ਹੈ, ਇਹ ਦਾ ਚੀਰਾ ਛੇਤੀ ਹੋਣਾ ਚਾਹੀਦਾ ਹੈ। ਆਪ ਮੁਸਕਰਾ ਪਏ ਤੇ ਕਹਿਣ ਲਗੇ ਕਿਉਂ ਬਈ ਜਰਾਹ ! ਤੇਰੇ ਪਾਸ ਕੋਈ ਮੌਤ ਦੀ ਦਵਾਈ ਹੈ? ਉਸ ਨੇ ਕਿਹਾ ਨਹੀਂ ਜੀ, ਤਦ ਭਾਈ ਸਾਹਿਬ ਨੇ ਡੇਰੇ ਦੇ ਸੇਵਕਾਂ ਨੂੰ ਕਿਹਾ ਕਿ ਹੁਣ ਸਾਡੇ ਦਿਨ ਪੁੱਗ ਗਏ ਹਨ, ਚੀਰ ਫਾੜ ਦੀ ਕੀ ਲੋੜ ਹੈ? ਮਿੱਖਾਂ ਨੇ ਕਿਹਾ—ਨਹੀਂ ਜੀ, ਇਲਾਜ ਤਾਂ ਜ਼ਰੂਰ ਕਰਨਾ ਚਾਹੀਦਾ ਹੈ। ਸੰਤਾਂ ਕਿਹਾ: ਹੱਛਾ, ਜਿਵੇਂ ਭਾਵੇ ਕਰ ਲਓ। ਨਾਈ ਨੇ ਕਿਹਾ, ਅੱਠ ਆਦਮੀ ਹੋਣੇ ਚਾਹੀਦੇ ਹਨ, ਜੋ ਇਹਨਾਂ ਨੂੰ ਫੜਕੇ ਲਿਟਾਈ ਰੱਖਣ, ਹਿੱਲਣ ਨਾਲ ਨੁਕਸਾਨ ਦਾ ਡਰ ਹੈ। ਭਾਈ ਸਾਹਿਬ ਸਫ ਤੇ ਲੇਟ ਗਏ ਤੇ ਕਹਿਣ ਲਗੇ ਲੈ ਜਿਵੇਂ ਤੇਰੀ ਪ੍ਰਸੰਨਤਾ ਹੈ ਕਰ ਲੈ। ਨਾਈ ਨੇ ਫੌੜਾ ਚੀਰਿਆ, ਵਿਚੋਂ ਬੜਾ ਗੰਦ ਮੰਦ ਨਿਕਲਿਆ, ਜ਼ਖਮ ਕਈ ਇੰਚ ਡੂੰਘਾ ਤੇ ਲੰਮਾਂ ਚੌੜਾ ਸੀ, ਪਰ ਭਾਈ ਸਾਹਿਬ ਪੱਥਰ ਦੇ ਬੁੱਤ ਵਾਂਗ ਚੁਪ ਚਾਪ ਪਏ ਰਹੇ, ਮੂੰਹ ਵਿਚੋਂ ਸੀ ਤੱਕ ਨਹੀਂ ਕੱਢੀ, ਵਾਹਿਗੁਰੂ ਸ਼ਬਦ ਦਾ ਜਾਪ ਜਾਰੀ ਸੀ। ਨਾਈ ਦੇਖਕੇ ਦੰਗ ਰਹਿ ਗਿਆ ਤੇ ਕਹਿਣ ਲੱਗਾ ਕਿ ਮੈਂ ਹਜ਼ਾਰਾਂ ਆਦਮੀਆਂ ਦੇ ਫੌੜੇ ਚੀਰੇ ਹਨ, ਪਰ ਅਜਿਹਾ ਹੌਂਸਲੇ ਵਾਲਾ ਮੈਂ ਕੋਈ ਨਹੀਂ ਡਿੱਠਾ। ਭਾਈ ਸਾਹਿਬ ਦੇ ਦੁਖ ਸੁਖ ਨੂੰ ਇਕ ਜਾਨਣ ਤੇ ਭਾਣਾ ਮੰਨਣ ਦੀ ਇਹ ਅਮਲੀ ਕਮਾਈ ਦੇਖਕੇ ਦੂਰ ਨੇੜੇ ਧੰਨ ਧੰਨ ਹੋਈ।

੨੧. ਚਲਾਣਾ—

ਆਪ ਦੀ ਪਿੱਠ ਦੇ ਫੌੜੇ ਨੂੰ ਚੀਰਾ ਦੇਣ ਵਾਸਤੇ ਜਦ ਨਾਈ ਆਂਦਾ

ਗਿਆ ਸੀ ਤਦ ਆਪ ਨੇ ਕਿਹਾ ਸੀ ਕਿ ਦਿਨ ਪੁੱਗ ਗਏ ਹਨ, ਇਸ ਨੂੰ ਸੱਦਣ ਦੀ ਲੋੜ ਨਹੀਂ, ਪਰ ਡੇਰੇ ਦੇ ਸੇਵਕਾਂ ਦੀ ਅਰਜ਼ੋਈ ਮੰਨਕੇ ਆਪ ਚੀਰਾ ਦਿਵਾਉਣਾ ਮੰਨ ਗਏ ਤੇ ਬੜੀ ਹੀ ਬੀਰਤਾ ਨਾਲ ਚੀਰਾ ਦਿਵਾਇਆ, ਪਰ ਫੌੜੇ ਨੂੰ ਆਰਾਮ ਨਾ ਆਇਆ, ਦਿਨੋ ਦਿਨ ਫੌੜੇ ਦੀ ਹਾਲਤ ਖਰਾਬ ਹੁੰਦੀ ਗਈ, ਪਰ ਭਾਈ ਸਾਹਿਬ ਜੀ ਦੇ ਚਿਹਰੇ ਤੇ ਇਕ ਖਾਸ ਤਰ੍ਹਾਂ ਦਾ ਨੂਰ ਚਮਕਣ ਲੱਗਾ। ਅੱਖਾਂ ਵਿਚ ਇਕ ਮਸਤੀ ਸੀ, ਮੱਥੇ ਤੇ ਜਲਾਲ ਸੀ ਜੋ ਵੇਖਣ ਵਾਲਿਆਂ ਨੂੰ ਮੌਹਦਾ ਸੀ, ਸਿਮਰਨ ਤੇ ਭਜਨ ਦੀ ਮਾਤਾ ਅਗੇ ਨਾਲੋਂ ਵਧ ਗਈ ਸੀ; ਹੁਕਮ ਦੇ ਦਿਤਾ ਕਿ ਸਿਵਾਏ 'ਵਾਹਿਗੁਰੂ' ਨਾਮ ਦੇ ਜਾਪ ਦੇ ਕੋਈ ਗੱਲ ਸਾਡੇ ਕੰਨੀਂ ਨਾ ਪਵੇ। ਡੇਰੇ ਵਿਚ ਅਖੰਡਪਾਠ ਹੋਣ ਲੱਗੇ, ਸ਼ਬਦ ਕੀਰਤਨ ਦਾ ਪ੍ਰਵਾਹ ਚੱਲ ਪਿਆ, ਲੰਗਰ ਦੇ ਵੇਲੇ ਅਗੇ ਜਾਰੀ ਸੀ, ਹੁਣ ਦਿਨ ਰਾਤ ਅਰੰਭ ਹੋ ਗਿਆ।

ਮਾਘ ਵਦੀ ਚਤੁਰਬੀ ਸੰਮਤ ੧੯੧੦ ਵਾਲੇ ਦਿਨ ਉਠ ਬੈਠੇ, ਪੰਜ ਇਸ਼ਨਾਨਾ ਕੀਤਾ, ਚੌਕੜਾ ਜਮਾਕੇ ਬੈਠ ਗਏ, ਬੜੇ ਪ੍ਰੇਮ ਤੇ ਉਤਸ਼ਾਹ ਨਾਲ ਜਪੁਜੀ ਸਾਹਿਬ ਦਾ ਪਾਠ ਕੀਤਾ; ਜਿਨ੍ਹਾਂ ਪਾਠ ਸੁਣਿਆਂ ਉਹ ਸਾਖ ਭਰਦੇ ਹਨ ਕਿ ਜਿਨ੍ਹਾਂ ਜਿਨ੍ਹਾਂ ਨੇ ਉਹ ਪਾਠ ਸੁਣਿਆਂ ਉਨ੍ਹਾਂ ਦੇ ਹਿਰਦੇ ਵਿਚ ਨਾਮ ਦਾ ਨਿਵਾਸ ਹੋਇਆ, ਭਜਨ ਦਾ ਰੰਗ ਚੜ੍ਹ ਗਿਆ। ਪਾਠ ਦੀ ਸਮਾਪਤੀ ਤੇ ਹੱਥ ਜੋੜਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਮੱਥਾ ਟੇਕਿਆ ਤੇ ਸਿਰ ਨਿਵਾਉਂਦਿਆਂ ਹੀ:-

ਜਿਉ ਜਲ ਮਹਿ ਜਲੁ ਆਇ ਖਟਾਨਾ ॥

ਤਿਉ ਜੋਤੀ ਸੰਗਿ ਜੋਤਿ ਸਮਾਨਾ ॥

[ਗਉ: ਸੁਖ: ਮ: ੫



੧ ਓ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

ਸੰਤਗਾਥਾ

੩. ਜੀਵਨ ਸ੍ਰੀ ਸੰਤ ਭਾਈ ਸੁਵਾਇਆ ਸਿੰਘ ਜੀ

ਪਿਛਲੇ ਸੌ ਸਾਲ ਵਿਚ ਜਿਨ੍ਹਾਂ ਗੁਰਮੁਖਾਂ ਨੇ ਇਸ ਧਰਤੀ ਤੇ ਜਨਮ ਲੈਕੇ ਆਪਣੀ ਕਰਨੀ ਤੇ ਕਰਤੂਤ ਦੇ ਨਾਲ ਸੰਗਤਾਂ ਵਿਚ ਨਾਮ ਬਾਣੀ ਤੇ ਸੇਵਾ ਦਾ ਚਾਉ ਉਤਪੰਨ ਕੀਤਾ, ਸੁੱਤੀਆਂ ਰੂਹਾਂ ਨੂੰ ਜਗਾਇਆ ਤੇ ਔਝੜ ਜਾਂਦਿਆਂ ਨੂੰ ਗੁਰਸਿੱਖੀ ਦੇ ਮਾਰਗ ਪਾਇਆ, ਉਨ੍ਹਾਂ ਵਿਚੋਂ ਸ੍ਰੀ ਮਾਨ ਭਾਈ (ਸੰਤ) ਸੁਵਾਇਆ ਸਿੰਘ ਜੀ ਇਕ ਬਹੁਤ ਉੱਚੇ ਪਾਏ ਦੇ ਸੰਤ ਹੋਏ ਹਨ । ਅੰਮ੍ਰਿਤਸਰ ਵਿਚ ਆਪ 'ਛਬੀਲ ਵਾਲੇ ਬਾਬਾ ਜੀ' ਕਰਕੇ ਭੀ ਪ੍ਰਸਿੱਧ ਸਨ ।

੧. ਜਨਮ ਤੇ ਅੰਮ੍ਰਿਤਸਰ ਵਾਸ—

ਆਪ ਦਾ ਜਨਮ ਗਾਗਾ ਨਾਮ ਦੇ ਪਿੰਡ ਵਿਚ ਹੋਇਆ । ਇਹ ਵਸੋਂ ਸ੍ਰੀ ਤਰਨ ਤਾਰਨ ਸਾਹਿਬ ਜੀ ਦੇ ਲਾਗੇ ਹੀ ਹੈ । ਆਪ ਜੀ ਦੇ ਪਿਤਾ ਦਿਲ ਦੇ ਨਿਰਛਲ, ਸੂਧ ਸੁਭਾਉ, ਨਾਮ ਬਾਣੀ ਦੇ ਪ੍ਰੇਮੀ ਤੇ ਸੰਤ ਮੂਰਤਿ ਸੇ। ਪਿੰਡ ਦੇ ਵਿਚ ਇਨ੍ਹਾਂ ਦਾ ਕੰਮ ਕਾਜ ਚੰਗਾ ਚਲਿਆ ਹੋਇਆ ਸੀ, ਨਿਰਬਾਹ ਅੱਛਾ ਹੋ ਰਿਹਾ ਸੀ, ਪਰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਦੀ ਤਾਂਘ ਬੜੀ ਪ੍ਰਬਲ ਰਹਿੰਦੀ ਸੀ । ਮਹੀਨੇ ਦੇ

ਮਹੀਨੇ ਮੱਸਿਆ ਤੇ ਸ੍ਰੀ ਤਰਨ ਤਾਰਨ ਤੇ ਸ੍ਰੀ ਅੰਮ੍ਰਿਤਸਰ ਜੀ ਜ਼ਰੂਰ ਆਉਂਦੇ ਸਨ ਤੇ ਅੰਮ੍ਰਿਤਸਰ ਆਕੇ ਪੰਜ ਪੰਜ, ਸਤ ਸਤ ਤੇ ਅੱਠ ਅੱਠ ਦਿਨ ਠਹਿਰਦੇ ਹੁੰਦੇ ਸਨ। ਆਪ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿਚ ਨਾਮ ਬਾਣੀ ਦੇ ਚਲ ਰਹੇ ਪ੍ਰਵਾਹ, ਵੰਡੀਜ ਰਹੀਆਂ ਅਰਸ਼ੀ ਦਾਤਾਂ, ਆਨੰਦੀ ਪ੍ਰਭਾਉ ਤੇ ਸ਼ਾਂਤਿ ਰਸ ਦੇ ਅਸ਼ਨਾਨ ਨਾਲ ਇਤਨੇ ਸਰਸਾਰ ਹੋਕੇ ਜਾਂਦੇ ਸਨ ਕਿ ਦੂਜੀ ਮੱਸਿਆ ਤਕ ਇਸ ਦਾ ਖੇੜੇ ਵਾਲਾ ਅਸਰ ਉਨ੍ਹਾਂ ਤੇ ਬਣਿਆ ਰਹਿੰਦਾ ਸੀ। ਕੁਛ ਚਿਰ ਇੰਜ ਨਿਰਬਾਹ ਤੁਰਦਾ ਰਿਹਾ, ਪਰ ਅੰਤ ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਜੀ ਵਿਚ ਨਿਵਾਸ ਕਰਨ ਦੀ ਚਿਤ ਵਿਚ ਠਾਣ ਲਈ। ਸੋ ਭਾਈ ਸੁਵਾਇਆ ਸਿੰਘ ਜੀ ਦੀ ਆਯੂ ਅਜੇ ਛੋਟੀਹੀ ਸੀਕਿ ਆਪਸ੍ਰੀਅੰ ਮ੍ਰਿਤਸਰ ਜੀ ਆਪਣੇਪਿਤਾ ਨਾਲ ਆ ਗਏ। ਆਪ ਦੇ ਪਿਤਾ ਜੀ ਰਾਮਗੜ੍ਹੀਆਂ ਦੇ ਕਟੜੇ ਵਿਚ ਇਕ ਮਕਾਨ ਲੈ ਕੇ ਰਹਿਣ ਲਗੇ। ਭਾਈ ਸੁਵਾਇਆ ਸਿੰਘ ਜੀ ਨੇ ਜਦ ਹੋਸ਼ ਸੰਭਾਲੀ ਤਬ ਬਾਬਾ ਅਟੱਲ ਜੀ ਦੇ ਗੁਰਦਵਾਰੇ ਦੇ ਪਾਸ ਇਕ ਦੁਕਾਨ ਕਿਰਾਏ ਤੇ ਲੈ ਲਈ। ਇਥੇ 'ਦਿਲ ਯਾਰ ਵਲ ਤੇ ਹੱਥ ਕਾਰ ਵਲ' ਆਰੰਭਿਆ। ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਕਈ ਪ੍ਰੇਮੀ ਇਨ੍ਹਾਂ ਦੀ ਦੁਕਾਨ ਤੇ ਜੁੱਤੀਆਂ ਰੱਖ ਜਾਇਆ ਕਰਦੇ ਸਨ। ਜਿਸ ਵੇਲੇ ਇਹ ਸਜਣ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਮੁੜਦੇ ਤਦ ਆਪ ਜੋੜੇ ਝਾੜਕੇ ਉਨ੍ਹਾਂ ਦੇ ਅਗੇ ਰਖਦੇ ਤੇ ਇਹ ਸੇਵਾ ਕਰਕੇ, ਆਪਣੇ ਧੰਨਜ ਭਾਗ ਜਾਣਦੇ।

੨. ਬੇਜੁਬਾਨਾਂ ਦੀ ਸੇਵਾ—

ਅੰਮ੍ਰਿਤਸਰ ਵਪਾਰ ਦੀ ਮੰਡੀ ਹੈ। ਇਲਾਕੇ ਵਿਚ ਹੋਈ ਫਸਲ ਇਥੇ ਹੀ ਵਿਕਣ ਲਈ ਆਉਂਦੀ ਹੈ। ਜਿਹੜੇ ਪਿੰਡ ਸੜਕਾਂ ਤੇ ਜਾਂ ਖੁਲ੍ਹੀਆਂ ਪਗਡੰਡੀਆਂ ਦੇ ਸਿਰਾਂ ਤੇ ਹਨ, ਉਥੋਂ ਦੀਆਂ ਜਿਨਸਾਂ ਤਾਂ ਗੱਡਿਆਂ ਤੇ ਲੱਦਕੇ ਜ਼ਿਮੀਂਦਾਰ ਤੇ ਵਪਾਰੀ ਲੈ ਆਉਂਦੇ ਹਨ, ਪਰਜਿਥੇ ਇਹ ਸੁਖੈਨਤਾ ਨਹੀਂ ਉਥੋਂ ਦੇ ਜ਼ਿਮੀਂਦਾਰ ਖੋਤਿਆਂ, ਘੋੜਿਆਂ ਤੇ

ਖੱਚਰਾਂ ਤੇ ਲੱਦਕੇ ਮਾਲ ਲਿਆਉਂਦੇ ਹਨ। ਇਸ ਤਰ੍ਹਾਂ ਸੈਂਕੜੇ ਨਹੀਂ, ਹਜ਼ਾਰਾਂ ਦੀ ਗਿਣਤੀ ਵਿਚ ਨਿਤਾਪ੍ਰਤੀ ਪਸ਼ੂ ਸ਼ਹਿਰ ਵਿਚ ਆਉਂਦੇ ਹਨ। ਇਸ ਰੁੱਤੇ ਉੱਜ ਗਰਮੀ ਹੁੰਦੀ ਹੈ, ਦੂਜਾ ਸਫ਼ਰ ਜਾਨਵਰਾਂ ਨੂੰ ਪਾਣੀ ਖੁਣੋਂ ਵਿਆਕੁਲ ਕਰ ਦੇਂਦਾ ਹੈ। ਮਾਲਕ ਅਨਾਜ ਮੰਡੀ ਵਿਚ ਸੁੱਟਕੇ ਉਹਦੇ ਵੇਚਣ ਵਲ ਲੱਗ ਜਾਂਦੇ ਹਨ ਤੇ ਇਨ੍ਹਾਂ ਪਸ਼ੂਆਂ ਦੀ ਖ਼ਬਰਦਾਰੀ ਠੀਕ ਠੀਕ ਨਹੀਂ ਸੀ ਹੁੰਦੀ, ਪਰ ਭਾਈ ਸੁਵਾਇਆ ਸਿੰਘ ਜੀ ਇਨ੍ਹਾਂ ਦਿਨਾਂ ਵਿਚ ਇਨ੍ਹਾਂ ਪਸ਼ੂਆਂ ਨੂੰ ਠੰਢੇ ਤੇ ਨਿਰਮਲ ਜਲ ਛਕਾਉਂਦੇ ਫਿਰਦੇ ਦਿਖਾਈ ਦਿਤਾ ਕਰਦੇ ਸਨ। ਆਪ ਦੇ ਇਨ੍ਹਾਂ ਯਤਨਾਂ ਨੇ ਲੋਕਾਂ ਦੀ ਦੁਰੀ ਨੂੰ ਵੀ ਇਸੇ ਪਾਸੇ ਮੋੜਿਆ ਤੇ ਕਈ ਥਾਈਂ ਖੂਹਾਂ ਦੇ ਨਾਲ ਛੋਟੇ ਛੋਟੇ ਚੁਬੱਚੇ ਪਾਣੀ ਦੇ ਬਣ ਜਾਣ ਲੱਗੇ ਤੇ ਅਜਿਹੇ ਚੁਬੱਚੇ ਲਗ ਪਗ ਹਰ ਇਕ ਗਲੀ ਤੇ ਬਾਜ਼ਾਰ ਵਿਚ ਇਕ ਇਕ ਦੋ ਦੋ ਬਣ ਗਏ। ਹੁਣ ਉਨ੍ਹਾਂ ਵਿਚ ਮਿਊਨਿਸੀਪਲ ਕਮੇਟੀ ਦੇ ਨਲਕੇ ਲਗ ਗਏ ਹਨ, ਜਿਹੜੇ ਕਿ ਸੁਥਰਾ ਪਾਣੀ ਪਸ਼ੂਆਂ ਲਈ ਚੁਬੱਚਿਆਂ ਵਿਚ ਭਰਦੇ ਰਹਿੰਦੇ ਹਨ, ਪਰ ਉਸ ਸਮੇਂ ਬੇਜੁਬਾਨਾਂ ਦੀ ਇਸ ਪੀੜ ਨੂੰ ਆਪ ਨੇ ਹੀ ਪਛਾਣਿਆਂ ਤੇ ਉਸ ਦਾ ਸਦਕਾ ਅਜ ਪਸ਼ੂ ਸੁਖੀ ਹਨ। ਆਪ ਜੀ ਦੇ ਸੁਹਿਰਦ ਮਨ, ਮਿ ਦੁਲ ਸੁਭਾਉ, ਵਿਸ਼ਾਲ ਚਿਤ, ਦਰਦ ਵਾਲੇ ਦਿਲ ਤੇ ਨਿਸ਼ਕਾਮ ਸੇਵਾ ਨੂੰ ਵੇਖਕੇ ਸ਼ਹਿਰ ਵਿਚ ਆਪ ਦਾ ਪਿਆਰ ਤੇ ਸਤਿਕਾਰ ਵਧ ਗਿਆ ਤੇ ਕਈ ਪ੍ਰੇਮੀ ਆਪਣੇ ਤਨ ਧਨ ਨੂੰ ਸਫਲਾ ਕਰਨ ਲਈ ਆਪ ਦੇ ਹੁਕਮ ਨਾਲ ਸੇਵਾ ਵਿਚ ਲਗ ਪਏ।

੩. ਚਾਟੀਵਿੰਡ ਦਰਵਾਜ਼ੇ ਪਾਸ ਖੂਹ ਤੇ ਟੂਟੀਆਂ—

ਅਨਾਜ ਦੀ ਮੰਡੀ ਚਾਟੀਵਿੰਡ ਦੇ ਦਰਵਾਜ਼ੇ ਵਾਲੇ ਪਾਸੇ ਲਗਦੀ ਹੈ। ਸ਼ਹਿਰ ਦੇ ਬਹੁਤ ਗੁੱਜਰ ਗਾਈਆਂ ਮਹੀਆਂ ਨੂੰ ਲੈਕੇ ਇਸ ਦਰਵਾਜ਼ੇ ਥਾਣੀਂ ਬਾਹਰ ਜਾਂਦੇ ਤੇ ਲੰਢੇ ਪਹਿਰ ਡੰਗਰਾਂ ਨੂੰ ਨਾਲ ਲੈਕੇ ਮੁੜਦੇ ਹਨ। ਤਰਨ ਤਾਰਨ ਦੇ ਮਾਝੇ ਵਿਚ ਜਾਣ ਵਾਲੇ ਯੱਕਿਆਂ ਆਦਿਕਾਂ ਦਾ ਅੱਡਾ ਇਹੋ ਹੀ ਸੀ ਤੇ ਸ਼ਮਸ਼ਾਨ ਭੂਮੀ ਵੀ ਇਸੇ ਦਰਵਾਜ਼ੇ ਦੇ



ਸ੍ਰੀ ਮਾਨ ਸੰਤ ਭਾਈ ਸਵਾਇਆ ਸਿੰਘ ਜੀ

ਬਾਹਰ ਹੈ, ਇਸ ਕਰਕੇ ਆਪ ਨੇ ਚਾਟੀਵਿੰਡ ਦਰਵਾਜ਼ੇ ਤੋਂ ਬਾਹਰ ਇਕ ਖੂਹ ਬਣਵਾਇਆ, ਜਿਸ ਦੇ ਨਾਲ ਮਨੁੱਖਾਂ ਦੇ ਜਲ ਛਕਣ ਲਈ ਟੂਟੀਆਂ, ਪਸ਼ੂਆਂ ਦੇ ਪਾਣੀ ਪੀਣ ਲਈ ਲੰਮੇ ਸੁਲੰਮੇ ਚੁਬੱਚੇ ਬਣਵਾ ਦਿਤੇ। ਇਨ੍ਹਾਂ ਦੀ ਬਣਾਉਣ ਇਸ ਢੰਗ ਨਾਲ ਕਰਵਾਈ ਕਿ ਮਨੁੱਖਾਂ ਦੇ ਵਰਤਣ ਵਾਲਾ ਪਾਣੀ ਵੱਖਰਾ ਰਹੇ ਤੇ ਪਸ਼ੂਆਂ ਲਈ ਨਿਰਮਲ ਜਲ ਵੱਖਰਾ ਰਹੇ। ਆਪ ਦੀ ਨਿਗਰਾਨੀ ਤੇ ਉਤਸਾਹ ਵਿਚ ਬਣਿਆਂ ਇਹ ਖੂਹ ਹੁਣ ਤਕ ਮੌਜੂਦ ਹੈ, ਦਿਨ ਭਰ ਚਲਦਾ ਰਹਿੰਦਾ ਹੈ ਤੇ ਹਜ਼ਾਰਾਂ ਮਨੁੱਖ ਪਸ਼ੂ ਪੰਛੀ ਇਸ ਤੋਂ ਲਾਭ ਉਠਾਉਂਦੇ ਹਨ।

ਨੜੋਇਆਂ ਤੇ ਆਏ ਲੋਕੀਂ ਪਹਿਲੋਂ ਤਲਾ ਤੇ ਨ੍ਹਾਉਂਦੇ ਸਨ, ਤਲਾ ਦਾ ਪਾਣੀ ਮੈਲਾ ਹੋ ਜਾਂਦਾ ਸੀ। ਜਦ ਤੋਂ ਇਹ ਖੂਹ ਤੇ ਟੂਟੀਆਂ ਬਣੀਆਂ ਹਨ ਸਭ ਲੋਕ ਤਾਜ਼ੇ ਤੇ ਸੁੱਢੇ ਜਲ ਨਾਲ ਖੇਬੇ ਨ੍ਹਾਉਂਦੇ ਹਨ। ਤਰਨ ਤਾਰਨ, ਗੋਇੰਦਵਾਲ ਤੇ ਮਾਝੇ ਮਾਲਵੇ ਨੂੰ ਜਾਣ ਵਾਲੇ ਯੱਕੇ, ਬਹਿਲਾਂ ਗੱਡਿਆਂ ਦੇ ਪਸ਼ੂਆਂ ਨੂੰ ਤੇ ਸਫਰ ਕਰਨ ਵਾਲੇ ਮਾਨੁੱਖਾਂ ਨੂੰ ਇਸ ਨਾਲ ਬਹੁਤ ਸੁਖ ਮਿਲਿਆ। ਇਹ ਖੂਹ ਤੇ ਸਾਰਾ ਸਾਮਾਨ ਹੁਣ ਤਕ ਜਾਰੀ ਹੈ ਤੇ ਇਸ ਦੇ ਨਾਲ ਹੀ ਆਪ ਦੀ ਗਊਸ਼ਾਲਾ ਹੈ।

੪. ਗਊਸ਼ਾਲਾ ਸੰਤ ਸੁਵਾਇਆ ਸਿੰਘ—

ਗੁਰੂ ਦੀ ਨਗਰੀ ਵਿਚ ਪਸ਼ੂ ਪੰਛੀਆਂ ਦੇ ਪਾਣੀ ਦੇ ਸਹਣੇ ਪ੍ਰਬੰਧ ਦੇ ਨਾਲ ਹੀ ਆਪ ਨੇ ਇਕ ਗਊਸ਼ਾਲਾ ਖੋਲੀ। ਤਦੋਂ ਹਿੰਦੂ ਗਊਸ਼ਾਲਾ, ਜੋ ਮਗਰੋਂ ਖੁਲ੍ਹੀ ਹੈ, ਸ਼ਹਿਰ ਵਿਚ ਕੋਈ ਨਹੀਂ ਸੀ, ਗਾਲਬਨ ਸੰਤਾਂ ਦੀ ਗਊਸ਼ਾਲਾ ਤੋਂ ਇਹ ਖਿਆਲ ਟੁਰਿਆ ਸੀ। ਇਸ ਦਾ ਮੁੱਢ ਐਉਂ ਹੋਇਆ ਕਿ ਸ਼ਹਿਰ ਵਿਚ ਅਪਾਹਜ ਗਊਆਂ ਦੁਖੀ ਹੁੰਦੀਆਂ ਸਨ ਤੇ ਪਾਲਣਾ ਨਹੀਂ ਸੀ ਕੋਈ ਕਰਦਾ। ਸੰਤਾਂ ਨੇ ਬੀਮਾਰ, ਬੁੱਢੀਆਂ ਤੇ ਉਹ ਗਊਆਂ, ਜਿਨ੍ਹਾਂ ਦੇ ਦੁੱਧ ਸੁੱਕ ਜਾਣ ਦੇ ਕਾਰਨ ਮਾਲਕ ਪਾਲਣਾ ਨਹੀਂ ਕਰ ਸਕਦੇ ਸੀ, ਲੈਣੀਆਂ ਸ਼ੁਰੂ ਕੀਤੀਆਂ ਤੇ ਉਨ੍ਹਾਂ ਦੀ ਖੁਰਾਕ ਤੇ ਰੋਗਾਂ ਦੀ ਨਿਵਿਰਤੀ ਦਾ ਪ੍ਰਬੰਧ ਕੀਤਾ। ਐਸੇ ਵੇਲੇ ਇਸ ਗਊਸ਼ਾਲਾ

ਵਿਚ ੪੫੦ ਦੇ ਕਰੀਬ ਗੁਰੂਆਂ ਮੌਜੂਦ ਹਨ । ਆਪ ਜੀ ਦੀ ਇਸ ਕਾਇਮ ਕੀਤੀ ਗੁਰੂਸ਼ਾਲਾ ਨੂੰ ਵੇਖਕੇ ਸ਼ਹਿਰ ਵਿਚ ਹੁਣ ਕਈ ਗੁਰੂਸ਼ਾਲਾਂ ਖੁੱਲ੍ਹ ਗਈਆਂ ਹਨ, ਜਿਨ੍ਹਾਂ ਦੇ ਸਿਰਾਂ ਤੇ ਧਨੀ ਤੇ ਕਮੇਟੀਆਂ ਦਾ ਹੱਥ ਹੈ, ਪਰ ਬੀਮਾਰ ਤੇ ਬਿਧਾਂ ਗੁਰੂਆਂ ਦੀ ਪਾਲਣਾ ਦਾ ਜਿੰਨਾਂ ਸੁਹਣਾ ਇਥੋਂ ਦਾ ਪ੍ਰਬੰਧ ਹੈ, ਬਹੁਤ ਘੱਟ ਗੁਰੂਸ਼ਾਲਾਂ ਵਿਚ ਦਿੱਸੇਗਾ । ਇਨ੍ਹਾਂ ਦੀ ਇਸ ਚਲਾਈ ਲਹਿਰ ਨਾਲ ਹਜ਼ਾਰਾਂ ਦੁਖੀ ਤੇ ਭੁੱਖੇ ਜੀਆਂ ਜੰਤਾਂ ਦੇ ਕਸ਼ਟ ਨਿਵਿਰਤ ਹੋ ਰਹੇ ਹਨ ।

ਸ਼ਹਿਰ ਦੇ ਵਿਚ ਗੁਰੂਆਂ ਦੀਆਂ ਵੱਛੀਆਂ ਦੀ ਪਾਲਣਾ ਹੁੰਦੀ ਹੈ, ਪਰ ਵੱਛਿਆਂ ਨੂੰ ਪਸੰਦ ਨਹੀਂ ਕੀਤਾ ਜਾਂਦਾ । ਇਸੇ ਤਰ੍ਹਾਂ ਕੱਟਿਆਂ ਦਾ ਹਾਲ ਹੈ, ਜਿਸ ਤੋਂ ਉਨ੍ਹਾਂ ਨੂੰ ਚੋਣ ਲੱਗਿਆਂ ਕਾਫੀ ਦੁੱਖ ਨਹੀਂ ਦਿਤਾ ਜਾਂਦਾ ਤੇ ਤਸੀਹੇ ਪਾਕੇ ਉਹ ਮਰ ਜਾਂਦੇ ਹਨ । ਛੋਟੇ ਛੋਟੇ ਵੱਛੇ ਇਸ ਗੁਰੂਸ਼ਾਲਾ ਵਿਚ ਲੈ ਲਏ ਜਾਂਦੇ ਹਨ ਤੇ ਇਸੇ ਤਰ੍ਹਾਂ ਕੱਟਿਆਂ ਦੀ ਪਾਲਣਾ ਭੀ ਹਮਦਰਦੀ ਨਾਲ ਇੱਥੇ ਹੁੰਦੀ ਹੈ ।

੫. ਦੁਕਾਨ ਤੇ ਛਬੀਲ—

ਅਸੀਂ ਪਿਛੇ ਦੱਸ ਆਏ ਹਾਂ ਕਿ ਆਪਣੇ ਜੀਵਨ ਦੇ ਆਰੰਭ ਵਿਚ ਸੰਤ ਸੁਵਾਇਆ ਸਿੰਘ ਜੀ ਨੇ ਬਾਬਾ ਅਟੱਲ ਰਾਏ ਜੀ ਦੇ ਗੁਰਦਵਾਰੇ ਪਾਸ ਇਕ ਦੁਕਾਨ ਖੋਲ੍ਹੀ ਸੀ, ਆਪ ਕੰਘੇ ਘੜਿਆ ਕਰਦੇ ਸੀ । ਜੇ ਕੋਈ ਲੋੜਵੰਦ ਆ ਜਾਂਦਾ ਤਾਂ ਉਸ ਨੂੰ ਕੰਘੇ ਮੁਫਤ ਭੀ ਦੇ ਦਿੰਦੇ ਸਨ । ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤ੍ਰਾ ਕਰਨ ਵਾਲੇ ਕਈ ਸਿੰਘ ਉਹਨਾਂ ਦੀ ਦੁਕਾਨ ਤੇ ਜੋੜੇ ਰੱਖ ਦਿਤਾ ਕਰਦੇ ਸਨ । ਆਪ ਜੋੜਿਆਂ ਨੂੰ ਬਸਤਰਾਂ ਨਾਲ ਚੰਗੀ ਤਰ੍ਹਾਂ ਝਾੜ ਦੇਂਦੇ ਸਨ ਤੇ ਸਖਤ ਜੋੜਿਆਂ ਨੂੰ ਨਰਮ ਕਰਨ ਵਾਸਤੇ ਆਪ ਨੇ ਤੇਲ ਬੀ ਰੱਖਿਆ ਹੋਇਆ ਹੁੰਦਾ ਸੀ, ਜਿਸ ਦੇ ਨਾਲ ਜੋੜੇ ਚੋਪੜ ਦਿਤਾ ਕਰਦੇ ਸਨ । ਆਪ ਦੀ ਦੁਕਾਨ ਕੁਛ ਘੰਟਿਆਂ ਲਈ ਹੁੰਦੀ ਸੀ । ਆਪ ਦਾ ਗਰਮੀਆਂ ਤੇ ਸਰਦੀਆਂ ਵਿਚ ਸਵੇਰ ਤੇ ਸੰਧਿਆ ਦਾ ਬਹੁਤ ਸਮਾਂ ਸ੍ਰੀ ਦਰਬਾਰ ਸਾਹਿਬ ਹੀ ਬੀਤਦਾ

ਸੀ। ਇਕ ਬਾਲਟੀ ਇਕ ਗੜਵਾ ਤੇ ਅੱਠ ਦਸ ਕੋਲੇ ਆਪ ਆਪਣੇ ਪਾਸ ਰਖਦੇ ਸਨ, ਪਰਕਰਮਾਂ ਵਿਚ ਚੌੜੀਆਂ ਪੌੜੀਆਂ ਵਾਲੇ ਪਾਸੇ ਆਪ ਜਲ ਲੈਕੇ ਬੈਠ ਜਾਂਦੇ ਤੇ ਸੰਗਤਾਂ ਨੂੰ ਪ੍ਰੇਮ ਨਾਲ ਠੰਢੇ ਜਲ ਛਕਾਉਂਦੇ ਰਹਿੰਦੇ ਸਨ। ਆਪ ਦੇ ਵੇਖਾ ਵੇਖੀ ਕਈ ਸਿੰਘ ਤੇ ਮਾਈਆਂ ਬੀਬੀਆਂ ਆ ਜਾਂਦੀਆਂ ਜੋ ਜਲ ਭਰਨ ਤੇ ਜੂਠੇ ਕੋਲਿਆਂ ਨੂੰ ਸਾਫ ਕਰ ਦੇਣ ਦੀ ਸੇਵਾ ਕਰਦੀਆਂ ਸਨ। ਇਸ ਤਰ੍ਹਾਂ ਹੁੰਦੇ ਹੁੰਦੇ ਆਪ ਦੀ ਇਹ ਸੇਵਾ ਇਕ ਮੁਕੰਮਲ ਛਬੀਲ ਬਣ ਗਈ, ਜੋ ਅਜ ਤਕ ਸ਼ਾਹਬਾਦੀਆਂ ਦੇ ਬੰਗੇ ਵਾਲੀ ਦੀਵਾਰ ਨਾਲ ਮੌਜੂਦ ਹੈ। ਜਲ ਛਕਾਉਣ ਦੀ ਸੇਵਾ ਆਪ ਦੇ ਡੇਰੇ ਦੇ ਸਿੰਘ ਕਰਦੇ ਹਨ, ਬਰਤਨ ਆਦਿਕਾਂ ਦੀ ਸੇਵਾ ਸ਼ਾਦੀ ਗਮੀ ਵੇਲੇ ਸ਼ਹਿਰ ਦੇ ਗੁਰੂ ਸੁਵਾਰੇ ਸਿੰਘ ਕਰਦੇ ਰਹਿੰਦੇ ਹਨ। ਸੰਧਯਾ ਵੇਲੇ ਬਿਹੰਗਮਾਂ ਨੂੰ ਇਥੇ ਪ੍ਰਸ਼ਾਦਾ ਵੀ ਮਿਲ ਜਾਂਦਾ ਹੈ। ਅਜ ਕਲ ਇਕ ਹੋਰ ਵੀ ਛਬੀਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਚੌਂਕ ਵਿਚ ਲਗੀ ਹੋਈ ਹੈ, ਪਰ ਪੁਰਾਣੀ ਤੇ ਅਸਲੀ ਛਬੀਲ ਭਾਈ ਸੁਵਾਇਆ ਸਿੰਘ ਜੀ ਵਾਲੀ ਹੀ ਹੈ।

੬. ਫਿਰਤੂ ਛਬੀਲ—

ਆਪ ਆਪਣੇ ਨਾਮ ਅਭਯਾਸ ਵਿਚ ਤਤਪਰ ਰਹਿੰਦੇ ਹੋਏ ਸੇਵਾ ਦੇ ਪੁਤਲੇ ਸਨ ਤੇ ਉਪਕਾਰ ਆਪ ਦਾ ਸੁਭਾਉ ਬਣ ਗਿਆ ਸੀ। ਇਹ ਸਰੀਰ ਅਨਿਸਬਰ ਤੇ ਛਿਨ ਭੰਗਰ ਹੈ, ਇਸ ਤੋਂ ਜਿੰਨੀ ਸੇਵਾ ਲੈ ਲਈ ਜਾਏ ਲਾਗਾ ਹੈ, ਇਹ ਆਪ ਦਾ ਸਿੱਧਾਂਤ ਸੀ ਕਿ:—‘ਵਿਣੁ ਸੇਵਾ ਪ੍ਰਿਗੁ ਹਥ ਪੈਰ ਹੋਰ ਨਿਹਫਲ ਕਰਣੀ’। ਸ੍ਰੀ ਤਰਨ ਤਾਰਨ, ਗੋਇੰਦਵਾਲ, ਬਾਸਰਕੀ, ਬਾਬਾ ਬਕਾਲਾ, ਸ੍ਰੀ ਆਨੰਦ ਪੁਰ ਸਾਹਿਬ, ਮੁਕਤਸਰ ਤੇ ਨਨਕਾਣਾ ਸਾਹਿਬ ਆਦਿਕ ਗੁਰਦਵਾਰਿਆਂ ਪੁਰ ਮੇਲਿਆਂ ਸਮੇਂ ਲੱਖਾਂ ਦੀ ਭੀੜ ਹੁੰਦੀ ਹੈ। ਅਜੇ ਰੇਲ ਨਹੀਂ ਚੱਲੀ ਸੀ, ਸਫਰ ਪੈਦਲ ਹੁੰਦੇ ਸਨ, ਆਪ ਗੱਡੇ ਲੈਕੇ ਇਨ੍ਹਾਂ ਸਾਰਿਆਂ ਮੇਲਿਆਂ ਤੇ ਪੁੱਜਦੇ ਸਨ। ਗੱਡੇ ਤੇ ਛਬੀਲ ਦਾ ਸਾਮਾਨ ਹੁੰਦਾ ਸੀ, ਸੰਗਤਾਂ ਦੇ ਬਿਸਤਰੇ ਆਦਿਕ

ਬੀ ਰੱਖ ਲੈਂਦੇ ਸਨ । ਜਿਹੜਾ ਕਮਜ਼ੋਰ, ਬੁੱਢਾ, ਬੀਮਾਰ ਆਦਿਕ ਚੱਲ ਨਾ ਸਕਣ ਕਰਕੇ ਰਾਹ ਵਿਚ ਰਹਿ ਜਾਏ ਉਸ ਨੂੰ ਵੀ ਬਿਠਾ ਲੈਂਦੇ ਸੇ । ਰਾਹ ਵਿਚ ਤੁਰਦਿਆਂ ਤੇ ਜਿੱਥੇ ਪੜਾਉ ਹੋਵੇ ਉਥੇ ਜਲ ਦੀ ਸੇਵਾ ਕਰਦੇ ਰਹਿੰਦੇ ਸਨ । ਨਨਕਾਣਾ ਸਾਹਿਬ ਆਦਿਕ ਅਸਥਾਨਾਂ ਤੇ ਕਈ ਵੇਰ ਸੰਗਤਾਂ ਨੂੰ ਜਲ ਛਕਾਉਂਦਿਆਂ ਆਪ ਨੂੰ ਕਈ ਵੇਰ ਦੋ ਦੋ ਦਿਨ ਤੇ ਰਾਤਾਂ ਪ੍ਰਸ਼ਾਦ ਛਕਣ ਤਕ ਦਾ ਸਮਾਂ ਨਹੀਂ ਮਿਲਦਾ ਸੀ, ਆਪ ਦਿਨ ਰਾਤ ਸੇਵਾ ਵਿਚ ਇਕ ਰਸ ਲਗੇ ਰਹਿੰਦੇ ਸਨ ।

ਅਨੰਦਪੁਰ ਤੇ ਮੁਕਤਸਰ ਆਦਿਕ ਇਲਾਕਿਆਂ ਵਿਚ ਪਾਣੀ ਦੀ ਕਮੀ ਮੇਲਿਆਂ ਸਮੇਂ ਕਠਨਾਈ ਪਾਉਂਦੀ ਸੀ, ਖੂਹ ਦੀ ਡੂੰਘਾਈ ਵੀ ਇਸ ਰਾਹ ਦੀ ਔਕੂਤ ਹੁੰਦੀ ਸੀ । ਕਈਆਂ ਖੂਹਾਂ ਵਿਚ ਚਾਲੀ ਚਾਲੀ ਹੱਥ ਲੱਜ ਜਾਂਦੀ ਸੀ । ਇਨ੍ਹਾਂ ਖੂਹਾਂ ਵਿਚੋਂ ਪਾਣੀ ਖਿੱਚਦੇ ਬਦਲ ਵੀ ਦਿਲ ਛਡ ਜਾਂਦੇ ਸਨ, ਪਰ ਸੰਤ ਜੀ ਦਾ ਜੱਥਾ ਪ੍ਰੇਮ-ਸੇਵਾ ਵਿਚ ਜੁੱਟਿਆ ਪਰਵਾਹ ਨਹੀਂ ਕਰਦਾ ਸੀ । ਸੰਤ ਜੀ ਦੇ ਉੱਦਮੀ ਸੁਭਾਉ ਤੇ ਇਨ੍ਹਾਂ ਦੇ ਜਥੇ ਦੇ ਹਿੰਮਤੀ ਸਿੰਘਾਂ ਦੇ ਪ੍ਰੀਸ਼ਰਮ ਦੇ ਸਾਹਮਣੇ ਇਹ ਰੁਕਾਵਟਾਂ ਰੁਕਾਵਟ ਨਹੀਂ ਹੋ ਸਕਦੀਆਂ ਸਨ, ਪਾਣੀ ਦੀਆਂ ਮਾਨੋ ਨਹਿਰਾਂ ਚਲਾ ਦਿੰਦੇ ਸਨ ।

ਅਜ ਤਕ ਆਪ ਦੇ ਡੇਰੇ ਵਿਚ ਇਸੇ ਵਿਉਂਤ ਤੇ ਕੰਮ ਹੋ ਰਿਹਾ ਹੈ, ਉਪ੍ਰੋਕਤ ਅਸਥਾਨਾਂ ਦੇ ਮੇਲਿਆਂ ਪੁਰ ਇਨ੍ਹਾਂ ਦੇ ਡੇਰੇ ਸਿੰਘ ਉਸੇ ਤਰ੍ਹਾਂ ਗੱਡਿਆਂ ਤੇ ਛਬੀਲ ਲਿਜਾਂਦੇ ਤੇ ਜਲ ਛਕਾਉਣ ਦੀ ਸੇਵਾ ਕਰਦੇ ਹਨ । ਆਪ ਦੀ ਇਸ ਚਲਾਈ ਲਹਿਰ ਨੂੰ ਇੰਨੀ ਕਾਮਯਾਬੀ ਹਾਸਲ ਹੋਈ ਹੈ ਕਿ ਸ਼ਹਿਰ ਅੰਮ੍ਰਿਤਸਰ ਵਿਚ ਰਾਤ ਦੇ ਦੋ ਦੋ ਵਜੇ ਤਕ ਬਰਫ ਤੇ ਜਲ ਰੇੜ੍ਹੀਆਂ ਤੇ ਲੱਦਕੇ ਗਲੀਆਂ ਤੇ ਬਾਜ਼ਾਰਾਂ ਵਿਚ ਲੋਕੀਂ ਛਕਾਉਂਦੇ ਫਿਰਦੇ ਹਨ ।

੭. ਸੇਵਾ ਦੀ ਲਾਗ ਲਾਈ—

ਪਹਿਲੇ ਪਹਿਲ ਦੀ ਗੱਲ ਹੈ ਕਿ ਜਿਨ੍ਹਾਂ ਬਜ਼ਾਰਾਂ ਥਾਣੀਂ ਸੰਗਤਾਂ

ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਉਂਦੀਆਂ ਸਨ ਉਨ੍ਹਾਂ ਬਜ਼ਾਰਾਂ ਦੇ ਕਿਸੇ ਖੂਹ ਤੇ ਆਪ ਬੈਠ ਜਾਂਦੇ ਤੇ ਸੰਗਤਾਂ ਨੂੰ ਜਲ ਛਕਾਉਂਦੇ ਰਹਿੰਦੇ ਸੀ। ਆਪ ਦੀ ਨਿਰਮਾਣ ਸੇਵਾ ਤੇ ਨਿਸ਼ਕਾਮ ਸੇਵਾ ਦਾ ਜਸ ਸ਼ਹਿਰ ਦੇ ਵਿਚ ਹੋਣ ਲਗਾ। ਆਪ ਜੀ ਦੇ ਸ਼ੁੱਧ ਆਚਰਣ, ਪਵਿਤ੍ਰ ਜੀਵਨ, ਨਾਮ ਅਭਿਆਸ ਵਿਚ ਪ੍ਰਪੱਕਤਾ ਤੇ ਸੇਵਾ ਦਾ ਉਮਾਹ ਵੇਖਕੇ ਸ੍ਰੀ ਦਰਬਾਰ ਸਾਹਿਬ ਜੀ ਦੇ ਸਰਬਰਾਹ ਜੀ ਨੇ ਅਟਾਰੀਵਾਲਿਆਂ ਦੇ ਬੁੰਗੇ ਪਾਸ ਜਗ੍ਹਾ ਦੇ ਦਿੱਤੀ ਤੇ ਫਿਰ ਬੁੰਗਾ ਕੰਘੀ ਘਾੜਿਆਂ ਤੇ ਸ਼ਾਹਾਬਾਦੀਆਂ ਪਾਸ ਹੁਣ ਵਾਲਾ ਟਿਕਾਣਾ (ਪ੍ਰਕਰਮ) ਵਿਚ) ਦਿਤਾ। ਇਸ ਥਾਂ ਤੇ ਆਪ ਨੇ ਛਬੀਲ ਦਾ ਪ੍ਰਬੰਧ ਪੱਕਾ ਕਰ ਲਿਆ।

ਆਪ ਦੀ ਸੇਵਾ ਵਿਚ ਕਈ ਸਿੰਘ ਆ ਗਏ। ਇਨ੍ਹਾਂ ਨੂੰ ਸੇਵਾ ਤੇ ਬਾਣੀ ਦੇ ਪਿਆਰ ਵਿਚ ਆਪ ਨੇ ਪਾ ਦਿਤਾ। ਇਨ੍ਹਾਂ ਵਿਚੋਂ ਸੰਤ ਭਾਈ ਸੁਵਾਇਆ ਸਿੰਘ ਜੀ ਦੀ ਸੰਗਤ ਦੇ ਅਸਰ ਨਾਲ ਬਾਬਾ ਤਾਰਾ ਸਿੰਘ ਜੀ ਤੇ ਸੁਹਣੀ ਰੰਗਤ ਆ ਗਈ, ਆਪ ਇਸ ਛਬੀਲ ਤੇ ਸੇਵਾ ਵਿਚ ਜੁੱਟ ਪਏ। ਆਪ ਬੜੇ ਬਲੀ ਸਨ, ਮੁਕਤਸਰ ਤੇ ਆਨੰਦਪੁਰ ਆਦਿਕ ਸੰਗਤਾਂ ਦੀ ਯਾਤ੍ਰਾ ਸਮੇਂ ਖੂਹਾਂ ਵਿਚੋਂ ਪਾਣੀ ਕੱਢਣ ਵਿਚ ਆਪ ਮੋਹਰੀ ਹੋਇਆ ਕਰਦੇ ਸਨ।

ਸ਼ਾਹਾਬਾਦੀਆਂ ਦੇ ਬੁੰਗੇ ਪਾਸ ਦੀ ਛਬੀਲ ਹੁਣ ਤਕ ਭਾਈ ਸੁਵਾਇਆ ਸਿੰਘ ਜੀ ਤੇ ਬਾਬਾ ਤਾਰਾ ਸਿੰਘ ਜੀ ਦੀ ਛਬੀਲ ਅਖਵਾਉਂਦੀ ਹੈ। ਅਜ ਕਲ ਇਥੇ ਬਾਬਾ ਤਾਰਾ ਸਿੰਘ ਜੀ ਦੇ ਸਤਿਸੰਗੀ ਬਾਬਾ ਲੱਖਾ ਸਿੰਘ ਤੇ ਹੋਰ ਉਨ੍ਹਾਂ ਦੇ ਸਾਥੀ ਸਜਣ ਪਿਆਰੇ ਸੇਵਾ ਕਰ ਰਹੇ ਹਨ।

੮. ਸੇਵਾ ਤੇ ਨਾਮ ਉਪਦੇਸ਼—

ਸੰਤ ਜੀ ਦੇ ਹੱਥ ਸੇਵਾ ਵਿਚ ਲਗੇ ਰਹਿੰਦੇ ਸਨ, ਪਰ ਜਿਹਵਾ ਵਾਹਿਗੁਰੂ ਦੇ ਨਾਮ ਨਾਲ ਜੁੜੀ ਰਹਿੰਦੀ ਸੀ, ਸ਼੍ਰੀ ਸ਼੍ਰੀ ਨਾਮ ਸਿਮਰਨ ਜਾਰੀ ਰਹਿੰਦਾ ਸੀ। ਜਿਹੜਾ ਕੋਈ ਉਨ੍ਹਾਂ ਦੇ ਪਾਸ ਆਉਂਦਾ ਏਹ ਉਸ ਨੂੰ ਨਾਮ ਜਪ ਵਿਚ ਲਾਈ ਰਖਿਆ ਕਰਦੇ ਸਨ ਤੇ ਜਿਹੜੇ

ਗੁਰੂ-ਪਿਆਰੇ ਇਨ੍ਹਾਂ ਦੇ ਨਾਲ ਸੇਵਾ ਵਿਚ ਲਗੇ ਰਹਿੰਦੇ ਸੀ ਉਨ੍ਹਾਂ ਨੂੰ ਆਪ ਦਾ ਇਹ ਉਪਦੇਸ਼ ਹੁੰਦਾ ਸੀ ਕਿ ਸੇਵਾ ਇਸ ਵਾਸਤੇ ਕੀਤੀ ਜਾਂਦੀ ਹੈ ਕਿ ਨਾਮ ਜਪ ਕੀਤਾ ਜਾ ਸਕੇ, ਜੇ ਨਾਮ ਜਪ ਨਹੀਂ ਕਰਨਾ ਤਦ ਸੇਵਾ ਦਾ ਕੀ ਲਾਭ ? ਸੇਵਾ ਤੇ ਨਿਰੀ ਸੇਵਾ ਆਪਣੇ ਆਪ ਵਿਚ ਬਹੁਤ ਥੋੜਾ ਮੁੱਲ ਰਖਦੀ ਹੈ, ਪਰ ਜਿਸ ਵੇਲੇ ਇਹਦੇ ਨਾਲ ਨਾਮ ਜਪ ਮਿਲ ਜਾਏ, ਫਿਰ ਇਸ ਦਾ ਮੁੱਲ ਲੱਖਾਂ ਕਰੋੜਾਂ ਗੁਣਾ ਹੋ ਜਾਂਦਾ ਹੈ। ਪਾਣੀ ਭਰੋ, ਕੋਲਿਆਂ ਨੂੰ ਸੁੱਖ ਦਿਓ, ਜਾਂ ਜਿਹੜੀ ਕੋਈ ਹੋਰ ਕਰ ਸਕੋ ਸੇਵਾ ਕਰੋ, ਪਰ ਇਹ ਸੇਵਾ ਕਰਦਿਆਂ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਾਰੀ ਰਹੇ। ਨਾਮ ਜਪ ਵਲੋਂ ਉੱਕ ਗਏ ਤਦ ਕਈ ਵੇਰ ਇਹ ਨਿਰੀ ਸੇਵਾ ਹੰਕਾਰੀ ਬਣਾ ਦਿੰਦੀ ਹੈ ਤੇ ਸੁਖ ਦੀ ਥਾਂ ਅਕੇਵਾਂ ਲੈ ਆਉਂਦੀ ਹੈ। ਮੂਲ ਚੀਜ਼ ਹੈ “ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ”, ਇਸ ਨੂੰ ਨਾ ਭੁੱਲੋ ਤੇ ਦਿਨ ਰਾਤ ਉਠਦੇ ਬਹਿੰਦੇ ਚਲਦੇ ਫਿਰਦੇ, ਖਾਂਦੇ ਪੀਂਦੇ ਤੇ ਕਾਰ ਵਿਹਾਰ ਕਰਦੇ ਇਸ ਨੂੰ ਨਾ ਭੁੱਲੋ।

੯. ਮੇਲਿਆਂ ਪਰ ਛਬੀਲਾਂ—

ਜਿਸ ਵੇਲੇ ਆਪ ਕਿਸੇ ਮੇਲੇ ਤੇ ਛਬੀਲ ਲੇ ਕੇ ਜਾਣ ਲਗਦੇ ਤਦ ਗੱਡੇ ਪੁਰ ਭੋਣੀਆਂ, ਲੱਜਾਂ, ਡੋਲ, ਗੜਵੀਆਂ, ਕੋਲ ਅਤੇ ਟੀਨ ਦੇ ਪਰਨਾਲੇ, ਜਿਨ੍ਹਾਂ ਨਾਲ ਕਿ ਦੂਰ ਦੂਰ ਤਕ ਜਲ ਪੁੱਜ ਸਕੇ, ਲੱਦ ਲੈਂਦੇ ਸਨ। ਆਰੰਭ ਵਿਚ ਬਲਦਾਂ ਦੇ ਮੁੱਲ ਲੈਣ ਦੀ ਪਦਾਰਥਕ ਸਮਰੱਥਾ ਆਪਣੀ ਨਹੀਂ ਸੀ, ਇਨ੍ਹਾਂ ਗੱਡਿਆਂ ਨੂੰ ਖਿੱਚ ਕੇ ਆਪ ਦੇ ਸਾਥੀ ਪ੍ਰੇਮੀ ਤੇ ਬਿਹੰਗਮ ਸਿੰਘ ਹੀ ਲਿਜਾਇਆ ਕਰਦੇ ਸਨ। ਕੁਝ ਕਰਨ ਤੇ ਪਹਿਲਾਂ ਕਮਰਕਸੇ ਕਰਕੇ ਇਕ ਮਨ ਇਕ ਚਿਤ ਹੋਕੇ ਅਰਦਾਸ ਸੋਧਦੇ ਸਨ, ਫਿਰ ਗੱਡਾ ਖਿੱਚਣ ਵਾਲੇ ਸਿੰਘ ਗੱਡੇ ਦੇ ਅੱਗੇ ਪਿੱਛੇ ਖੜੇ ਹੋ ਜਾਂਦੇ ਤੇ ੧੫-੧੫ ਤੇ ੨੦-੨੦ ਮਿੰਟ ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਉਚਾਰਦੇ ਰਹਿੰਦੇ ਸਨ ਤੇ

ਫਿਰ ਕੂਚ ਕਰਦੇ। ਰਸਤੇ ਵਿਚ ਵੀ ਇਹ ਧੂਨੀ ਜਾਰੀ ਰਹਿਣੀ ਤੇ ਨਾਮ ਰਸ ਵਿਚ ਭਿੱਜੇ ਸਫਰ ਕਰਦਿਆਂ ਮੰਜ਼ਲ ਮੁਕਾਮ ਤੇ ਪੁੱਜਦੇ ਸਾਰ ਸੇਵਾ ਸ਼ੁਰੂ ਕਰ ਦੇਂਦੇ ਸੀ।

ਜਿਹੜੇ ਕਾਰੀਗਰ ਸੱਜਣ ਆਪ ਦ ਦਰਸ਼ਨਾਂ ਨੂੰ ਆਉਂਦੇ, ਆਪ ਦੀ ਉਨ੍ਹਾਂ ਵਾਸਤੇ ਤਾਕੀਦ ਸੀ ਕਿ ਖਾਲੀ ਹੱਥ ਨਹੀਂ ਆਉਣਾ, ਹਥਿਆਰ ਨਾਲ ਲਿਆਉਣੇ। ਜਿਨ੍ਹਾਂ ਤੋਂ ਰਸਤੇ ਦੇ ਗੁਰਦੁਆਰਿਆਂ ਦੀ ਮੁਰੰਮਤ ਕਰਾਈ ਜਾਂਦੇ ਸਨ। ਜਿਸ ਵੇਲੇ ਆਪ ਦੇ ਜਸ ਦੀ ਮਹਿਕ ਸਾਰਿਆਂ ਪਾਸਿਆਂ ਵਲ ਫੈਲ ਗਈ ਤਦ ਆਪ ਦਾ ਜੱਥਾ ਜਿਥੇ ਪੁੱਜਦਾ ਉਥੋਂ ਦੇ ਵਾਸੀ ਆਪਣੀਆਂ ਜੋਗਾਂ ਲੈ ਆਉਂਦੇ ਤੇ ਉਹਨਾਂ ਸਾਰਿਆਂ ਪਾਸੋਂ ਵਾਰੀ ਵਾਰੀ ਨਾਲ ਸੇਵਾ ਲੈ ਕੇ ਦਿਨ ਰਾਤ ਖੂਹ ਚਲਾਈ ਰਖਦੇ ਸਨ।

੧੦. ਗੱਡਾ ਨਾਲੇ ਵਿਚ ਖੁੱਭਾ—

ਹਮੇਸ਼ਾਂ ਵਾਂਗ ਇਕ ਵੇਰ ਆਪ ਦਾ ਜਥਾ ਛਬੀਲ ਦਾ ਸਾਮਾਨ ਲੈਕੇ ਲਾਹੌਰ ਤੋਂ ਨਨਕਾਣੇ ਸਾਹਿਬ ਨੂੰ ਚਾਲੇ ਪਿਆ। ਲਾਹੌਰ ਤੋਂ ਸੰਗਤਾਂ ਨੇ ਛਬੀਲ ਦੇ ਸਾਮਾਨ ਤੋਂ ਵਖਰੇ ਆਪਣੇ ਬਿਸਤਰੇ ਵੀ ਕਾਫੀ ਰਖ ਦਿਤੇ। ਆਪ ਨੇ ਕਿਸੇ ਨੂੰ ਨਹੀਂ ਰੋਕਿਆ। ਰਾਹ ਵਿਚ ਇਕ ਹਲਵਾਈ ਨੇ ੪-੫ ਬੋਰੀਆਂ ਆਲੂਆਂ ਦੀਆਂ ਰਖ ਦਿਤੀਆਂ, ਆਪ ਨੇ ਉਸ ਨੂੰ ਵੀ ਕੁਛ ਨਹੀਂ ਕਿਹਾ। ਰਾਹ ਦੇ ਵਿਚ ਇਕ ਨਾਲਾ ਆਉਂਦਾ ਹੈ, ਉਹਨੂੰ 'ਦੇਗ' ਕਹਿਕੇ ਸੱਦਦੇ ਹਨ। ਭਾਰ ਬਹੁਤ ਜ਼ਿਆਦਾ ਸੀ, ਨਾਲੇ ਦੇ ਵਿਚ ਗੱਡੇ ਦਾ ਧੁਰਾ ਟੁੱਟ ਗਿਆ, ਧੁਰਾ ਠੀਕ ਕਰਨ ਦਾ ਕੋਈ ਸਾਮਾਨ ਪਾਸ ਨਹੀਂ ਸੀ। ਸੰਤ ਜੀ ਨੇ ਸਾਰੇ ਸਿੰਘਾਂ ਨੂੰ ਕਿਹਾ ਕਿ ਇਥੇ ਬੈਠ ਜਾਓ, ਸਾਰੇ ਸਿੰਘ ਬੈਠ ਗਏ ਤੇ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਹੋਣ ਲਗਾ। ਜਥੇ ਵਿਚੋਂ ਇਕ ਸਿੰਘ ਨੇ ਹਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਗੱਡੇ ਦਾ ਧੁਰਾ ਟੁੱਟ ਗਿਆ ਹੈ, ਬਣਾਉਣ ਵਾਲਾ ਇਥੇ ਕੋਈਹੈ ਨਹੀਂ, ਜੇ ਅਸੀਂ ਏਥੇ ਏਸੇ ਤਰ੍ਹਾਂ ਬੈਠੇ ਰਹੇ ਤਦ ਸੰਗਤਾਂ ਨੂੰ ਬਿਸਤਰੇ ਵੇਲੇ ਸਿਰ ਨਹੀਂ ਪੁੱਜ ਸਕਣਗੇ, ਉਹਨਾਂ ਨੂੰ ਖੋਚਲ ਹੋਵੇਗੀ,

ਅਸੀਂ ਵੀ ਮੇਲੇ ਤੇ ਪੁੱਜਕੇ ਸੇਵਾ ਦਾ ਉਹ ਲਾਹਾ ਨਹੀਂ ਲੈ ਸਕਾਂਗੇ ਜੇ ਲੈਣਾ ਚਾਹੁੰਦੇ ਹਾਂ, ਉਤੋਂ ਰਾਤ ਪੈ ਗਈ ਹੈ, ਸਾਰੀ ਰਾਤ ਇਥੇ ਇਸ ਤਰ੍ਹਾਂ ਬੇਠਿਆਂ ਕੀ ਬਣੇਗਾ ?

ਸੰਤ ਸੁਵਾਇਆ ਸਿੰਘ ਜੀ ਕਹਿਣ ਲਗੇ—ਭਾਈ ਸਿੰਘਾ ! ਸਾਡੇ ਵੱਸ ਦੀ ਕੋਈ ਗਲ ਨਹੀਂ । ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੀ ਅਸਾਂ ਸੇਵਾ ਕਰਨੀ ਹੈ, ਹੁਣ ਉਨ੍ਹਾਂ ਦਾ ਹੀ ਬਿਰਦ ਹੈ । ਜੇ ਸੱਚੇ ਪਾਤਸ਼ਾਹ ਨੇ ਸਾਨੂੰ ਸੇਵਾ ਦਾ ਦਾਨ ਬਖਸ਼ਣਾ ਹੈ ਤਾਂ ਆਪ ਕੋਈ ਪ੍ਰਬੰਧ ਕਰ ਦੇਣਗੇ । ਤੁਸੀਂ ਕੋਈ ਚਿੰਤਾ ਫਿਕਰ ਨਾ ਕਰੋ, 'ਸਤਿਨਾਮ ਸ੍ਰੀ ਵਾਹਿਗੁਰੂ' ਦਾ ਜਾਪ ਕਰੋ । ਜਥੇ ਦੇ ਸਾਰੇ ਸਿੰਘ ਫਿਰ ਅਡੋਲ ਹੋ ਬੈਠੇ, ਬ੍ਰਿਤੀਆਂ ਇਕਾਗਰ ਹੋ ਗਈਆਂ, ਨਾਮ ਦਾ ਪ੍ਰਵਾਹ ਚਲਣ ਲਗਾ, ਅਜੇ ਅੱਧ ਕੁ ਘੰਟਾ ਵੀ ਨਹੀਂ ਬੀਤਿਆ ਸੀ ਕਿ ਸਾਹਮਣਿਓਂ ਪੰਜ ਸਿੰਘ ਤਿਆਰ ਬਰਤਿਆਰ ਆਉਂਦੇ ਦਿੱਸੇ । ਸੰਤਾਂ ਪਾਸ ਪੁੱਜਕੇ ਉਨ੍ਹਾਂ 'ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਹ' ਗਜਾਈ । ਹੱਥ ਜੋੜਕੇ ਪੁੱਛਣ ਲੱਗੇ—ਮਹਾਰਾਜ ਜੀ ! ਕੋਈ ਸੇਵਾ ਦੱਸੋ ? ਸੰਤ ਜੀ ਹੱਸਕੇ ਬੋਲੇ—ਧੰਨ ਗੁਰੂ ਨਾਨਕ ਕਲਗੀਆਂ ਵਾਲਾ ਪਾਤਸ਼ਾਹ ਗਈ ਬਹੋੜਨ ਵਾਲਾ ! ਆਓ ਦੂਲਿਓ ! ਗੱਡਾ ਦੇਗ ਵਿਚ ਪਿਆ ਹੈ, ਇਸ ਨੂੰ ਕੱਢੀਏ । ਉਨ੍ਹਾਂ ਆਪਣੇ ਪਾਸੋਂ ਇਕ ਵੱਡਾ ਰੱਸਾ ਕੱਢਿਆ, ਧੁਰੇ ਨੂੰ ਚੰਗੀ ਤਰ੍ਹਾਂ ਬੰਨ੍ਹਕੇ ਅਗੇ ਪਿਛੇ ਆਪ ਲਗਕੇ ਗਡੇ ਨੂੰ ਨਾਲੇ ਵਿਚੋਂ ਬਾਹਰ ਕੱਢ ਦਿਤਾ, ਅਗੇ ਫੇਰ ਆਪਣੇ ਬੈਲਦ ਮੰਗਾਕੇ ਗਡੇ ਨੂੰ ਜੋੜ ਦਿਤੇ ਤੇ ਨਾਲ ਆਪ ਲਗ ਪਏ, ਐਉਂ ਰਾਤ ਦੇ ਬਾਰਾਂ ਵਜੇ ਗੱਡਾ ਸੰਗਤਾਂ ਦੇ ਪਾਸ ਪੁੱਜ ਗਿਆ ।

੧੧. ਗੁਰਸਿੱਖਾਂ ਦੀ ਅਥੱਕ ਸੇਵਾ—

ਜਲ ਦੀਆਂ ਛਬੀਲਾਂ ਦੇ ਨਾਲ ਆਪ ਦਾ ਅਤੁਟ ਲੰਗਰ ਜਾਰੀ ਰਹਿੰਦਾ ਸੀ ਤੇ ਉਸ ਤੋਂ ਵਧੀਕ ਨਾਮ ਦਾ ਪ੍ਰਵਾਹ ਜਾਰੀ ਰਖਦੇ ਸੀ । ਅਸੀਂ ਪਿਛੇ ਦੱਸ ਆਏ ਹਾਂ ਕਿ ਜਿਹੜੇ ਮਾਈ ਭਾਈ ਸੇਵਾ ਵਿਚ

ਲਗਦੇ ਉਨ੍ਹਾਂ ਨੂੰ ਸਭ ਤੋਂ ਪਹਿਲੀ ਗਲ ਇਹ ਕਹਿੰਦੇ ਸਨ ਕਿ ਗੁਰੂ ਪਿਆਰੇ ! ਜੇ ਸੰਗਤਾਂ ਦੀ ਸੇਵਾ ਕਰਨੀ ਹੈ ਤਦ ਹੱਥਾਂ ਨਾਲ ਸੇਵਾ ਕਰੋ, ਪਰ ਰਸਨਾ ਨਾਲ 'ਵਾਹਿਗੁਰੂ' ਨਾਮ ਦਾ ਜਪ ਜਾਰੀ ਰਹੇ । ਸੇਵਾ ਕਰਨੀ ਤਾਂ ਇਸੇ ਕਰਕੇ ਹੈ ਕਿ ਮਨ ਵਿਚੋਂ ਹੰਕਾਰ ਦੀ ਨਿਵਿਰਤੀ ਹੋਵੇ ਤੇ ਨਾਮ ਦਾ ਵਾਸਾ ਹੋਵੇ । ਜੇ ਸੇਵਾ ਤਾਂ ਕਰਦਾ ਹੈ, ਪਰ ਨਾਮ ਜਪਦਾ ਨਹੀਂ, ਉਸ ਦਾ ਇਹ ਕੰਮ ਨਾ ਸਵਰਿਆ । ਇਸ ਤਰ੍ਹਾਂ ਆਪ ਦੀ ਸੰਗਤ ਵਿਚ ਸੇਵਾ ਕਰਨ ਵਾਲਿਆਂ ਦਾ ਪ੍ਰਵਾਹ ਤੁਰ ਪੈਂਦਾ ਸੀ, ਜਿਵੇਂ ਬਰਤਨ ਸਾਫ ਕੀਤਾ ਜਾਂਦਾ ਹੈ ਕੋਈ ਅਮੋਲਕ ਵਸਤੂ ਪਾਉਣ ਲਈ ਤਿਵੇਂ ਸਰੀਰ ਨੂੰ ਸੇਵਾ ਵਿਚ ਲਾ ਕੇ ਮਨ ਨੂੰ ਸੁੱਧ ਕਰੀਦਾ ਹੈ ਵਾਹਿਗੁਰੂ ਦੀ ਪ੍ਰਾਪਤੀ ਲਈ । ਵਾਹਿਗੁਰੂ ਦੀ ਪ੍ਰਾਪਤੀ ਦਾ ਮਾਰਗ ਹੈ ਨਾਮ ਜਪਣਾ, ਇਸ ਕਰਕੇ "ਹਥ ਕਾਰ ਵਲ ਤੇ ਦਿਲ ਕਰਤਾਰ ਵਲ" ਲਾਈ ਰਖਣੇ ਚਾਹੀਦੇ ਹਨ ।

ਜਿਵੇਂ ਪਿੱਛੇ ਦੱਸ ਆਏ ਹਾਂ ਆਪ ਸੇਵਾ ਵਿਚ ਇਤਨੇ ਲਗੇ ਰਹਿੰਦੇ ਸਨ ਕਿ ਮੇਲਿਆਂ ਤੇ ਕਈ ਵੇਰ ਤਿੰਨ ਤਿੰਨ ਚਾਰ ਚਾਰ ਦਿਨ ਬਿਨਾਂ ਕੁਛ ਖਾਧੇ ਪੀਤੇ ਦੇ ਸੇਵਾ ਵਿਚ ਗੁਜ਼ਰ ਜਾਂਦੇ ਜਨ । ਜੇ ਕੋਈ ਕਹੇ: ਸੰਤ ਜੀ ! ਆਪ ਨੇ ਪ੍ਰਸ਼ਾਦ ਨਹੀਂ ਛਕਿਆ, ਉਠੋ ਪ੍ਰਸ਼ਾਦ ਛਕ ਲਓ, ਤਦ ਕਈ ਵੇਰ ਤਾਂ ਆਪ ਉੱਦਮ ਕਰ ਲੈਂਦੇ ਤੇ ਕਈ ਵੇਰ ਕਹਿੰਦੇ ਕਿ 'ਅਸੀਂ ਭੁੱਖ ਦਾ ਹੀ ਭੋਜਨ ਕਰ ਲਿਆ ਹੈ, ਗੁਰੂ ਸਿਖਾਂ ਦੀ ਸੇਵਾ ਕਰਾਂ ਪਾਈਏ ।' ਇਹ ਕਹਿਕੇ ਕਈ ਕਈ ਦਿਨ ਬਿਨਾਂ ਕੁਛ ਖਾਣ ਦੇ ਬਿਤਾ ਦੇਂਦੇ ਸਨ ।

੧੨. ਸਮਵਿਸ਼ਟੀ—

ਜਦ ਕੋਈ ਪਰਮ ਬਿਬੇਕੀ ਸ਼ਰਧਾਵਾਨ ਕਹੇ ਕਿ ਆਗਯਾ ਬਖਸ਼ੋ ਕਿ ਆਪ ਦੇ ਲਈ ਪ੍ਰਸ਼ਾਦ ਤਿਆਰ ਕੀਤਾ ਜਾਏ, ਜੇ ਆਪ ਜੀ ਦਾ ਮਨ ਮੰਨਦਾ ਤਦ ਸਤਿ ਬਚਨ ਕਹਿ ਦਿੰਦੇ ਨਹੀਂ ਤਾਂ ਚੁਪ ਰਹਿੰਦੇ । ਆਪ ਦੇ ਪ੍ਰਸ਼ਾਦ ਦੀ ਵਿਧੀ ਅਤਿ ਕਠਨ ਸੀ, ਧਰਮ ਦੀ ਕਿਰਤ ਦਾ

ਪ੍ਰਸ਼ਾਦ ਛਕਦੇ ਸੀ, ਅੰਨ ਤੇ ਦਾਲ ਦਾ ਇਕ ਇਕ ਦਾਣਾ ਵਾਹਿਗੁਰੂ ਨਾਮ ਦੇ ਜਪ ਨਾਲ ਚੁਗਿਆ ਜਾਂਦਾ; ਫਿਰ ਸਿਮਰਨ ਜਾਰੀ ਰਹਿੰਦਾ। ਜਦ ਇਸੇ ਤਰ੍ਹਾਂ ਨਾਮ ਜਪਦਿਆਂ ਪ੍ਰਸ਼ਾਦ ਤਿਆਰ ਹੁੰਦਾ ਤਦ ਪੰਜ ਸਿੰਘਾਂ ਨੂੰ ਪ੍ਰਸ਼ਾਦ ਛਕਾ ਕੇ ਫਿਰ ਆਪ ਛਕਿਆ ਕਰਦੇ ਸੀ, ਹਰ ਇਕ ਦੇ ਘਰ ਦਾ ਪ੍ਰਸ਼ਾਦ ਨਹੀਂ ਛਕਦੇ ਸਨ, ਸਗੋਂ ਬਹੁਤਾ ਆਪਣੇ ਹੀ ਹੱਥੀਂ ਪਕਾ ਕੇ ਛੱਕਦੇ ਸਨ।

ਕਈ ਵੇਰ ਆਪ ਪਾਸ ਸੇਵਾਦਾਰਸ਼ਿਕਾਇਤ ਕਰਦੇ ਸਨ ਕਿ ਛਬੀਲ ਤੋਂ ਇੰਨੇ ਕੌਲੇ ਗੁੰਮ ਹੋ ਗਏ ਹਨ, ਆਪ ਹੁਕਮ ਦਿੰਦੇ 'ਗੁਰਮੁਖਾ ਚੁਪ, ਚੁਪ, ਵਾਹਿਗੁਰੂ ਦਾ ਭਜਨ ਕਰ, ਕੋਈ ਲੰਡਵੰਦ ਹੀ ਲੈ ਗਿਆ ਹੋਊ, ਫਿਕਰ ਨਾ ਕਰੋ, ਵਾਹਿਗੁਰੂ ਹੋਰ ਭੇਜ ਦੇਵੇਗਾ।'

ਇਕ ਦਿਨ ਇਕ ਆਦਮੀ ਨੇ ਦਸ ਪੰਦਰਾਂ ਕੌਲੇ ਛਬੀਲ ਤੋਂ ਚੁੱਕ ਕੇ ਕਪੜੇ ਵਿਚ ਲਪੇਟ ਲਏ, ਆਪ ਨੇ ਉਸ ਨੂੰ ਇੰਜ ਕਰਦਿਆਂ ਵੇਖ ਲਿਆ ਤੇ ਚੁਪ ਕਰ ਰਹੇ, ਜਦ ਉਹ ਆਦਮੀ ਕੌਲੇ ਲੈ ਕੇ ਤੁਰ ਪਿਆ ਤਦ ਆਪ ਵੀ ਉਹ ਦੇ ਪਿੱਛੇ ਪਿੱਛੇ ਹੋ ਤੁਰੇ। ਜਦ ਉਹ ਇਕੱਲੀ ਥਾਂ ਤੇ ਪੁੱਜਾ, ਤਦ ਆਪ ਨੇ ਉਸ ਦੇ ਪਾਸ ਪੁੱਜ ਕੇ ਕਿਹਾ: ਪਿਆਰਿਆ! ਛਬੀਲ ਤੇ ਅਜ ਕੌਲੇ ਥੋੜੇ ਜਿਹੇ ਹਨ, ਜਿੰਨੇ ਤੁਸਾਂ ਆਂਦੇ ਹਨ ਇੰਨੇ ਚਲੇ ਜਾਣ ਨਾਲ ਬਾਕੀ ਇੰਨੇ ਥੋੜੇ ਰਹਿ ਗਏ ਹਨ ਕਿ ਸੰਧਯਾ ਦੇ ਦੀਵਾਨ ਵਿਚ ਜਲ ਛਕਾਉਣਾ ਕਠਨ ਹੋ ਜਾਏਗਾ, ਇਸ ਵਾਸਤੇ ਅੱਧੇ ਕੌਲੇ ਤੁਸੀਂ ਲੈ ਜਾਓ ਤੇ ਅੱਧੇ ਛਬੀਲ ਵਾਸਤੇ ਦੇ ਦੇਵੋ, ਤਾਂਕਿ ਤੁਹਾਡਾ ਕੰਮ ਵੀ ਨਾ ਰੁਕੇ ਤੇ ਛਬੀਲ ਦਾ ਵੀ ਚਲ ਜਾਏ। ਉਸ ਆਦਮੀ ਨੇ ਸ਼ਰਮਿੰਦਿਆਂ ਹੋਕੇ ਸੰਤਾਂ ਦੇ ਚਰਨ ਫੜ ਲਏ ਤੇ ਸਾਰੇ ਕੌਲੇ ਵਾਪਸ ਕਰਨੇ ਚਾਹੇ, ਪਰ ਆਪ ਨੇ ਅਧੇ ਕੌਲੇ ਉਸ ਨੂੰ ਦੇ ਹੀ ਦਿਤੇ। ਭਾਈ ਸੁਵਾਇਆ ਸਿੰਘ ਜੀ ਦੇ ਇਸ ਵਰਤਾਉ ਦਾ ਉਸ ਆਦਮੀ ਤੇ ਇੰਨਾ ਅਸਰ ਹੋਇਆ ਕਿ ਉਸ ਨੇ ਇਸ ਛਬੀਲ ਤੇ ਸੇਵਾ ਕਰਨੀ ਸ਼ੁਰੂ ਕਰ ਦਿਤੀ ਤੇ ਨਾਮ ਜਪ ਵਿਚ ਲਗ ਗਿਆ। ਸੰਤ ਸੁਵਾਇਆ ਜੀ ਨੇ ਉਸ ਤੇ ਖੁਸ਼ੀ ਪ੍ਰਗਟ ਕੀਤੀ, ਵਾਹਿਗੁਰੂ ਨੇ ਉਸ ਦੀ

ਕਿਰਤ ਕਮਾਈ ਵਿਚ ਬਰਕਤ ਪਾਈ ਤੇ ਲੋਕ ਪੁਲੋਕ ਦੋਨੋਂ ਸੁਧਰ ਗਏ।

ਇਕ ਵੇਰ ਕੋਈ ਛਬੀਲ ਤੋਂ ਕੋਲੇ ਚੁਰਾਕੇ ਤੁਰ ਪਿਆ। ਇਕ ਸਿੰਘ ਨੇ ਕਿਹਾ ਕਿ ਇਹ ਚੋਰ ਹੈ, ਜੋ ਕੋਲੇ ਲੈ ਗਿਆ ਹੈ। ਸੰਤਾਂ ਨੇ ਕਿਹਾ—ਭਾਈ ਜੋ ਕੋਈ ਇਥੇ ਕੋਲੇ ਧਰ ਜਾਂਦਾ ਹੈ ਤਾਂ ਉਹ ਕੀ ਹੁੰਦਾ ਹੈ ? ਉਸ ਨੇ ਕਿਹਾ, ਦਾਤਾ। ਆਪ ਬੋਲੇ ਸਭ ਸਾਧ ਸੰਗਤ ਹੈ, ਜਿਸ ਪਾਸ ਵਾਧੂ ਹੁੰਦੇ ਹਨ ਏਥੇ ਦੇ ਜਾਂਦਾ ਹੈ, ਜਿਸ ਨੂੰ ਲੋੜ ਹੁੰਦੀ ਹੈ ਉਹ ਲੈ ਜਾਂਦਾ ਹੈ। ਸਾਨੂੰ ਸਭ ਵਿਚ ਸਾਧ ਸੰਗਤ ਦੀ ਦ੍ਰਿਸ਼ਟੀ ਚਾਹੀਏ, ਅਸੀਂ ਸਾਧੂ ਹਾਂ, ਸਾਡੀ ਦ੍ਰਿਸ਼ਟੀ ਵਿਚ ਕਾਣ ਦੀ ਲੋੜ ਨਹੀਂ ਹੈ।

੧੩. ਗਰੀਬ ਪ੍ਰਿਤਪਾਲਾ ਤੇ ਗੁਰਸਿਖਾਂ ਦਾ ਸੁਭਚਿੰਤਨ—

ਸੰਤ ਜੀ ਨੂੰ ਮਨੁਖ ਮਾਤ੍ਰ ਨਾਲ ਪ੍ਰੇਮ ਸੀ ਤੇ ਜੀਵ ਮਾਤ੍ਰ ਨਾਲ ਹਿਤ ਸੀ। ਚਾਟੀਵਿੰਡ ਦੇ ਦਰਵਾਜ਼ੇ ਸ਼ਹਿਰੋਂ ਬਾਹਰ ਵਾਰ ਖੂਹ ਦੇ ਨਾਲ ਜਿੱਥੇ ਆਪ ਨੇ ਟੂਟੀਆਂ ਲਾਕੇ ਇਸਤ੍ਰੀਆਂ ਤੇ ਪੁਰਖਾਂ ਦੇ ਇਸ਼ਨਾਨ ਤੇ ਜਲ ਛਕਣ ਲਈ ਸੁਖੈਨਤਾ ਕਰ ਦਿਤੀ, ਉਥੇ ਦੂਜੇ ਪਾਸੇ ਬੜਾ ਲੰਮਾ ਚੁਬੱਚਾ ਬਣਾਇਆ, ਜਿਸ ਦੇ ਵਿਚੋਂ ਇਕ ਵੇਲੇ ਪੰਜਾਹ ਸੱਠ ਪਸ਼ੂਆਂ ਦੇ ਪਾਣੀ ਪੀਣ ਦਾ ਪ੍ਰਬੰਧ ਕਰ ਦਿਤਾ। ਪਾਸ ਹੀ ਗੱਡਿਆਂ ਦੇ ਖੜੋਣ ਦੀ ਥਾਂ ਵੀ ਸੀ; ਯੱਕਿਆਂ ਦਾ ਅੱਡਾ ਨਾਲ ਹੀ ਸੀ, ਜਿਥੇ ਕਿ ਦੋ ਤਿੰਨ ਸੌ ਘੋੜੇ ਘੋੜੀਆਂ ਖੜੋਂਦੇ ਸਨ ਤੇ ਉਂਵ ਵੀ ਮਾਝੇ ਦੀ ਵੱਡੀ ਸੜਕ ਹੋਣ ਕਰਕੇ ਪਸ਼ੂਆਂ ਦਾ ਬੜਾ ਲਾਂਘਾ ਸੀ, ਪਰ ਪਾਣੀ ਖਾਈ ਦਾ ਜਾਂ ਛੱਪੜ ਦਾ ਮਿਲਦਾ ਸੀ ਜੋ ਚੰਗਾ ਨਹੀਂ ਸੀ ਹੁੰਦਾ। ਭਾਈ ਸਾਹਿਬ ਜੀ ਨੇ ਜੀਅ ਜੰਤ ਦੀ ਰੱਖਿਆ ਦਾ ਖਿਆਲ ਧਾਰਕੇ ਇਹ ਚੁਬੱਚੇ ਬਣਾਏ ਸਨ। ਇਨ੍ਹਾਂ ਵਿਚ ਹਰ ਵੇਲੇ ਤਾਜ਼ਾ ਜਲ ਭਰਿਆ ਰਹਿੰਦਾ ਸੀ, ਹੋਰਨਾਂ ਖੂਹਾਂ ਵਾਂਗ ਨਹੀਂ ਕਿ ਲੋਕਾਂ ਦੇ ਨ੍ਰਾਉਣ ਦਾ ਮੈਲਾ ਪਾਣੀ ਚੁਬੱਚੇ ਵਿਚ ਆਵੇ, ਚੁਬੱਚੇ ਵਿਚ ਖੂਹ ਦਾ ਸਿੱਧਾ ਪਾਣੀ ਬਿਨਾਂ ਕਿਸੇ ਦੀ ਵਰਤੋਂ ਵਿਚ ਆਏ ਦੇ ਪੈਂਦਾ ਹੈ। ਜਦ ਇਹ ਥਾਂ ਬਣੀ ਤਦ ਇਕ ਗਰੀਬ ਆਦਮੀ ਆਪ ਦੇ ਪਾਸ ਗਿਆ ਤੇ ਬੇਨਤੀ ਕੀਤੀ ਕਿ ਮੈਂ ਟੱਬਰਦਾਰ

ਹਾਂ, ਕਾਰ ਵਿਹਾਰ ਕੋਈ ਨਹੀਂ, ਖਰਚ ਹੱਥੋਂ ਅਤਿ ਦੁਖੀ ਹਾਂ, ਕਈ
 ਕਈ ਦਿਨ ਕੜਾਕੇ ਨਿਕਲਦੇ ਰਹਿੰਦੇ ਹਨ, ਡਾਢਾ ਹੀ ਨਿਰਧਨ ਤੇ
 ਕੰਗਲਾ ਹਾਂ, ਜੇ ਆਪ ਪ੍ਰਤਿਪਾਲਨਾ ਕਰੋ ਤਦ ਬੜੀ ਕ੍ਰਿਪਾ ਹੋਵੇ ?
 ਭਾਈ ਸਾਹਿਬ ਜੀ ਨੇ ਚੁੱਬੋ ਤੇ ਟੂਟੀਆਂ ਦੇ ਵਿਚਕਾਰ ਇਕ ਦੁਕਾਨ
 ਬਣਵਾ ਦਿਤੀ ਤੇ ਉਸ ਵਿਚ ਉਸ ਨੂੰ ਬਿਠਾ ਦਿਤਾ । ਦੁੱਧ ਦਹੀਂ, ਛੋਲੇ,
 ਆਦਿ ਸਾਮਾਨ ਉਸ ਨੇ ਰੱਖ ਲਿਆ । ਮੌਕਾ ਸੁਹਣਾ ਸੀ, ਹੱਟੀ ਚੱਲ
 ਪਈ ਤੇ ਉਸ ਗ਼ਰੀਬ ਟੱਬਰਦਾਰ ਦਾ ਗੁਜ਼ਾਰਾ ਚੰਗਾ ਤੁਰ ਪਿਆ ।
 ਸਮਾਂ ਪਾ ਕੇ ਹੱਟੀ ਵਾਲਾ ਮਰ ਗਿਆ, ਹੁਣ ਲੋਕੀਂ ਸੰਤ ਜੀ ਪਾਸ ਜਾਣ
 ਲਗੇ ਕਿ ਇਹ ਜਗ੍ਹਾ ਸਾਨੂੰ ਕਿਰਾਏ ਦਿਤੀ ਜਾਏ, ਪਰ ਸੰਤ ਜੀ ਇਕ
 ਨਾ ਮੰਨਣ । ਅੰਤ ਲੋਕਾਂ ਨੇ ਵਡੇ ਵਡੇ ਆਦਮੀਆਂ ਦੀਆਂ ਸਫਾਰਸ਼ਾਂ
 ਪੁਆਈਆਂ । ਸੰਤ ਜੀ ਪੁਰ ਬੜਾ ਜ਼ੋਰ ਪੈ ਗਿਆ । ਸੁੰਦਰੀ ਲੇਖਕ ਨਾਲ
 ਸੰਤਾਂ ਦਾ ਬੜਾ ਹਿਤ ਸੀ । ਇਕ ਦਿਨ ਦੁਪਹਿਰ ਵੇਲੇ ਆਏ ਤੇ
 ਆਖਣ ਲਗੇ: ਸਾਨੂੰ ਇਕ ਮੁਸ਼ਕਲ ਵਿਚੋਂ ਕੱਢੋ । ਉਤਰ-ਆਪ ਬੀਤ
 ਰਾਗ, ਮੁਕਤ ਪੁਰਖ ਹੋ, ਆਪ ਨੂੰ ਮੁਸ਼ਕਲ ਕਿਹੀ ? ਸੰਤਾਂ ਨੇ ਫੁਰਮਾ-
 ਇਆ ਕਿ ਸਾਨੂੰ ਬਹੁਤ ਲੋਕਾਂ ਨੇ ਹੱਟੀ ਕਿਰਾਏ ਤੇ ਵੇਣ ਵਾਸਤੇ ਕਿਹਾ
 ਹੈ ਅਤੇ ਭਾੜਾ ਵੀ ੧੫) ਮਹੀਨਾ ਦੇਂਦੇ ਹਨ । ਅਸਾਂ ਸਭਨਾਂ ਨੂੰ ਨਾਂਹ
 ਕੀਤੀ ਹੈ । ਹੁਣ ਇਕ ਵਡੇ ਆਦਮੀ ਨੇ ਜੋ ਸਤਿਸੰਗ ਵਿਚ ਪੈਰ ਧਰਦਾ
 ਹੈ, ਸਾਨੂੰ ਗੁਸਿਆ ਹੈ, ਅਸੀਂ ਨਾਂਹ ਕੀਤੀ ਹੈ, ਪਰ ਖਹਿੜਾ ਨਹੀਂ
 ਛੱਡਦਾ । ਤੁਸੀਂ ਉਸ ਨੂੰ ਤੇ ਹੋਰਨਾਂ ਨੂੰ ਸਮਝਾਓ ਕਿ ਮੇਰਾ ਸੰਕਲਪ
 ਹੱਟੀ ਕਿਰਾਏ ਦੇਣ ਦਾ ਨਹੀਂ । ਉਤਰ-‘ਸਤਿ ਬਚਨ, ਪਰ ਕ੍ਰਿਪਾ
 ਕਰਕੇ ਕਾਰਨ ਦੱਸ ਸਕਦੇ ਹੋ ਕਿ ਆਪ ਕਿਉਂ ਨਾਂਹ ਕਰਦੇ ਹੋ ?’
 ਉਸ ਵੇਲੇ ਉਨ੍ਹਾਂ ਦੇ ਮੈਲੇ ਬਸਤਰਾਂ ਤੇ ਸਿੱਧ ਪੱਧਰੀ ਸੂਰਤ ਵਿਚੋਂ ਉਨ੍ਹਾਂ
 ਦੀ ਉੱਚੀ ਸਮਝ ਤੇ ਬਜ਼ੁਰਗ ਭਾਵ ਦੀ ਉਹ ਘਟਨਾ ਪ੍ਰਗਟ ਹੋਈ ਕਿ
 ਉਪਕਾਰੀ ਤੇ ਗ਼ਜ਼ਾਨੀ ਦੰਗ ਰਹਿ ਜਾਣ । ਕਹਿਣ ਲਗੇ: ਮੈਂ ਹਾਂ
 ਟਹਿਲੀਆ, ਗੁਰੂ ਨੇ ਸੇਵਾ ਇਹ ਬਖਸ਼ੀ ਹੈ ਕਿ ਸਿਖਾਂ ਦੀ ਕਮਾਈ
 ਵਿਚੋਂ ਤੈਨੂੰ ਜੇ ਕੁਛ ਮਿਲੇ ਸਫਲ ਕਰ, ਸੋਮੇਰੀ ਪ੍ਰਾਰਥਨਾ ਇਹ ਰਹਿੰਦੀ

ਹੈ ਕਿ ਹੇ ਗੁਰੂ ! ਤੇਰੇ ਸਿਖ ਧਰਮੀ ਹੋਣ, ਕਿਉਂਕਿ ਧਰਮੀ ਹੋਣਗੇ ਤਾਂ ਦਸਵੰਧ ਕੱਢਣਗੇ। ਫਿਰ ਮੈਂ ਕਹਿੰਦਾ ਹਾਂ, ਗੁਰੂ ਇਨ੍ਹਾਂ ਨੂੰ ਬਰਕਤ ਪਾ ਜੋ ਧਰਮ ਕਾਰਜਾਂ ਲਈ ਬਹੁਤ ਦਸਵੰਧ ਕੱਢਣ। ਜੇ ਧਰਮੀ ਹੋਣਗੇ ਤਦ ਕਮਾਈ ਬੀ ਖੋਟੀ ਨਾ ਕਰਨਗੇ, ਸੋ ਜੋ ਵਾਧਾ ਪਏਗਾ ਉਹ ਬੂਠ ਤੇ ਖੋਟ ਨਾਲ ਨਹੀਂ ਹੋਵੇਗਾ, ਗੁਰੂ ਕ੍ਰਿਪਾ ਨਾਲ ਪਏਗਾ। ਸੋ ਮੈਂ ਹੁਣ ਸਿਖਾਂ ਦਾ ਭਲਾ ਮੰਗਦਾ ਹਾਂ, ਜਦ ਮੈਂ ਕਿਰਾਇਆ ਖਾਣ ਲਗ ਪਿਆ ਤਦ ਮੈਨੂੰ ਅੰਦਰ ਖਿਆਲ ਪਊ ਕਿ ਜੇ ਕਦੀ ਇਕ ਦੁਕਾਨ ਹੋਰ ਬਣਵਾ ਲਵਾਂ ਤਦ ਕਿਰਾਇਆ ਬਹੁਤਾ ਆਉਣ ਲਗ ਜਾਏਗਾ, ਇੰਜ ਮੇਰਾ ਮਨ ਗੁਰੂ ਕੇ ਸਿਖਾਂ ਦੇ ਭਲੇ ਲੋਚਣ ਦੀ ਥਾਂ ਆਪਣੀ ਮਾਲਕੀ ਤੇ ਆਪਣੀ ਆਉਂਦਣ ਲਈ ਲੋਭੀ ਹੋ ਜਾਏਗਾ, ਫਿਰ ਮੈਂ ਕਲਗੀਧਰ ਜੀ ਦਾ ਦਾਸ ਕਿਸ ਤਰ੍ਹਾਂ ਰਹਾਂਗਾ ? ਗੁਰੂ ਕੇ ਵਾਸਤੇ ਮੈਨੂੰ ਕਿਰਾਏ ਤੇ ਵਿਆਜਾਂ ਵਿਚ ਨਾ ਪਾਓ। ਗੁਰੂ ਦਿੱਸੇ, ਗੁਰੂ ਦੀ ਸੇਵਾ ਦਿੱਸੇ। ਕੁਛ ਚਿਰ ਚੁਪ ਰਹਿਕੇ ਕਹਿਣ ਲੱਗੇ—ਜਿੱਥੇ ਮੈਂ ਗਰੀਬੀ ਤੇ ਸੇਵਾ ਵਿਚ ਹਾਂ ਮੈਨੂੰ ਕਿਰਾਇਆ ਤੇ ਵਿਆਜ ਆਪਣੇ ਲਈ ਵਿਹੁ ਦਿੱਸਦਾ ਹੈ। ਫਿਰ ਚੁਪ ਹੋ ਗਏ, ਫੇਰ ਕਹਿਣ ਲੱਗੇ—ਜੇ ਹੱਟੀ ਬੰਦ ਕਰਾਈ ਤਾਂ ਉਹਦੇ ਅਗੇ ਪੰਜ ਪਸੂਆਂ ਦੇ ਪਾਣੀ ਪੀਣ ਲਈ ਚੁਬੱਚਾ ਖੁਲ੍ਹਦਾ ਹੈ, ਹੁਣ ਤੁਸੀਂ ਲੇਖਾ ਕਰੋ ਕਿ ਰਾਤ ਤੋੜੀ ਕਿੰਨੇ ਵਧੀਕ ਪਸੂ ਪਾਣੀ ਪੀ ਕੇ ਤ੍ਰਿਪਤ ਹੋ ਸਕਣਗੇ। ਕਿਕੂੰ ਬੇਜੁਬਾਨ ਪਸੂਆਂ ਦਾ ਸੁਖ ਛੱਡਕੇ ਮੈਂ ੧੫) ਨੂੰ ਪਿਆਰ ਕਰਾਂ ? ਕੀ ਇਹ ਸਿਖ ਨੂੰ ਸੋਭਦਾ ਹੈ ? ਇਹ ਕਹਿ ਕੇ ਫੇਰ ਚੁੱਪ ਹੋ ਗਏ।

੧੪. ਅਣੋਖਾ ਬਪਾਰ—

ਸੰਤ ਭਾਈ ਸੁਵਾਇਆ ਸਿੰਘ ਜੀ ਆਪਣੀ ਮਜਬੂਰੀ ਦੱਸ ਰਹੇ ਸਨ ਕਿ ਉਹ ਦੁਕਾਨ ਕਿਰਾਏ ਤੇ ਨਹੀਂ ਦੇਣਾ ਚਾਹੁੰਦੇ। ਇੰਨੇ ਨੂੰ ਉਹ ਸਜਣ ਵੀ ਆ ਗਏ ਜਿਹੜੇ ਮਜਬੂਰ ਕਰ ਰਹੇ ਸਨ ਕਿ ਦੁਕਾਨ ਜ਼ਰੂਰ ਕਿਰਾਏ ਤੇ ਦਿੱਤੀ ਜਾਏ। ਇਨ੍ਹਾਂ ਦੇ ਸਾਹਮਣੇ ਸੰਤ ਜੀ ਨੇ ਫਿਰ

ਆਪਣੇ ਆਸ਼ੇ ਨੂੰ ਦੁਹਰਾਇਆ ਤੇ ਕਿਹਾ ਕਿ ਜੇ ਇਹ ਗੱਲ ਨਹੀਂ
 ਮੰਨਦੇ ਤਾਂ ਭਲਾ ਐਉਂ ਕਰੋ ਕਿ ਇਕ ਬਿਹੰਗਮ ਨੂੰ ਹੱਟੀ ਵਿਚ ਬਿਠਾ
 ਦਿਓ। ਭੁੱਜੇ ਹੋਏ ਛੋਲੇ (ਬਾਦਾਮ) ਤੇ ਦਾਤਣਾਂ ਉਸ ਦੇ ਪਾਸ ਰਖ
 ਦਿਓ, ਉਹ ਸਿੰਘ ਇਸ਼ਨਾਨ ਕਰਨ ਵਾਲੇ ਨੂੰ ਦਾਤਣ ਤੇ ਨਿਰਨੇ
 ਕਾਲਜੇ ਪਾਣੀ ਪੀਣਵਾਲੇ ਨੂੰ ਮੁੱਠ ਛੋਲਿਆਂ ਦੀ ਦੇ ਦਿਆ ਕਰੇ। ਅਸੀਂ
 ਫਕੀਰ ਹਾਂ, ਪਰ ੨॥) ਮਹੀਨਾ ਸਾਧ ਸੰਗਤ ਦੇ ਦਸਵੰਧ ਵਿਚੋਂ ਅਸੀਂ
 ਦੇ ਦਿਆ ਕਰਾਂਗੇ ਤੇ ਚਾਰ ਪੰਜ ਰੁਪਏ ਦਾ ਆਪ ਉੱਦਮ ਕਰ ਦੇਣਾ।
 ਛੇਕੜਲੀ ਤਜਵੀਜ਼ ਆਪ ਨੇ ਇਹ ਦੱਸੀ ਕਿ ਜੇ ਹੱਟੀ ਖੋਲ੍ਹਣੀ ਹੀ ਹੈ
 ਤਦ ਕੋਈ ਨਿਰਧਨ ਸਿਖ ਲੱਭੋ ਜੋ ਗਰੀਬ ਹੋਵੇ, ਟੱਬਰਦਾਰ ਹੋਵੇ ਤੇ
 ਬੇਰੁਜ਼ਗਾਰ ਹੋਵੇ, ਉਸ ਨੂੰ ਬਿਨ ਕਰਾਏ ਬਿਠਾ ਦਿਓ, ਪਰ ਭਾੜਾ
 ਹੱਟੀ ਦਾ ਨਾਂ ਲਵੋ। ਇਸ ਤਰ੍ਹਾਂ ਨਾਲ ਆਪ ਨੇ ਆਪਣਾ ਆਸ਼ਾ ਪ੍ਰਗਟ
 ਕੀਤਾ। ਉਸ ਪ੍ਰੇਮੀ ਸਿੰਘ ਨੇ ਜੋ ਦੁਕਾਨ ਕਿਰਾਏ ਲੈਣ ਵਾਸਤੇ ਕਹਿ
 ਰਿਹਾ ਸੀ, ਸੰਤਾਂ ਦੀ ਗੱਲ ਬਾਤ ਸੁਣਕੇ ਸੀਸ ਨਿਵਾਇਆ ਤੇ ਸਤਿ-
 ਬਚਨ ਕਿਹਾ, ਫੇਰ ਆਪ ਚਲੇ ਗਏ। ਇਸ ਗੁਫਤਗੂ ਵਿਚ ਸੰਤਾਂ ਨੇ
 ਇਹ ਗਲ ਬੜੀ ਸਪਸ਼ਟ ਕਰਕੇ ਦੱਸੀ ਹੈ ਕਿ ਮੈਂ ਸੂਦ ਤੇ ਕਿਰਾਇਆ
 ਨਹੀਂ ਲੈਣਾ, ਮੈਂ ਟੇਕ ਸਾਧ ਸੰਗਤ ਦੇ ਦਸਵੰਧ ਤੇ ਰੱਖਣੀ ਹੈ ਤੇ ਸਾਧ
 ਸੰਗਤ ਦਾ ਦਸਵੰਧ ਸਫਲ ਕਰਨਾ ਹੈ। ਸੂਦ ਕਿਰਾਏ ਨਾਲ ਮੈਂ ਖੁਦੀ
 ਵਲ ਜਾਵਾਂਗਾ, ਸਾਧ ਸੰਗਤ ਦਾ ਸੁਭ ਇੱਛਕ ਨਹੀਂ ਰਹਾਂਗਾ।
 ਬਿਹੰਗਮ ਦਾ ਧਰਮ ਸੂਦ ਕਿਰਾਏ ਲੈਣਾ ਨਹੀਂ। ਸਾਧ ਸੰਗਤ ਦੇ
 ਦਸਵੰਧ ਵਰਤਣ ਵਿਚ ਆਪ ਦਾ ਵੀਚਾਰ ਸੀ ਕਿ ਮੈਂ ਇਹੋ ਚਾਹਾਂਗਾ
 ਕਿ ਗੁਰੂ ਆਪਣੇ ਕਿਰਤੀਆਂ ਸਿਖਾਂ ਦੀ ਕਮਾਈ ਵਿਚ ਬਰਕਤ ਪਾਵੇ
 ਤੇ ਉਹ ਦਸਵੰਧ ਕੱਢਣ ਅਤੇ ਮੈਂ ਉਸ ਨੂੰ ਸੁਆਰਥ ਪਰ ਵਰਤਕੇ
 ਸਫਲਾ ਕਰਾਂ। ਇਸ ਤਰ੍ਹਾਂ ਦੇ ਉੱਚੇ ਭਾਵ ਆਪ ਦੀ ਸਿੱਧ ਪੱਧਰੀ
 ਸੂਰਤ ਵਿਚ ਲੁਕੇ ਹੋਏ ਸਨ, ਜਿਵੇਂ ਲਾਲ ਕਿਸੇ ਸਾਧਾਰਨ ਟਾਕੀ
 ਵਿਚ ਬੱਧਾ ਹੋਵੇ।

੧੫. ਵਿਵਾਹ—

ਹੁਣ ਦੇਖੋ ਸੰਤਾਂ ਦੇ ਜੀਵਨ ਦਾ ਇਕ ਹੋਰ ਮਹਾਨ ਪਰਉਪਕਾਰੀ ਦਰਸ਼ਨ । ਗੱਲਾਂ ਨਾਲ ਪਰਉਪਕਾਰੀ ਸਭ ਕੋਈ ਹੈ, ਦੰਮਾਂ ਨਾਲ ਕੋਈ ਕੋਈ ਤੇ ਸ਼ਰੀਰ ਨਾਲ ਕੋਈ ਵਿਰਲਾ, ਪਰ ਦੁਖ ਸਹੇੜ ਕੇ ਪਰਉਪਕਾਰੀ ਗੁਰੂ ਕੇ ਪਿਆਰੇ ਭਾਈ ਸ਼ਾਮ ਸਿੰਘ ਜੀ ਵਰਗੇ ਅਤਿ ਵਿਰਲੇ ਹਨ । ਸੰਤ ਸੁਵਾਇਆ ਸਿੰਘ ਜੀ ਪਹਿਲਾਂ ਇਕੱਲੇ ਹੀ ਵਿਚਰਦੇ ਹੁੰਦੇ ਸਨ । ਪਤਾ ਲਗਦਾ ਹੈ ਕਿ ਇਕ ਦਿਨ ਆਪ ਦੀ ਮਾਤਾ ਜੀ ਨੇ ਵਿਵਾਹ ਵਾਸਤੇ ਕਿਹਾ, ਅੱਗੋਂ ਸੰਤਾਂ ਨੇ ਉੱਤਰ ਦਿੱਤਾ ਕਿ ਮੈਂ ਇਹ ਮਨ ਵਾਹਿਗੁਰੂ ਜੀ ਨੂੰ ਦੇ ਦਿਤਾ ਹੈ ਤੇ ਚਾਹੁੰਦਾ ਹਾਂ ਕਿ ਇਹ ਸਰੀਰ ਗੁਰੂ ਕਲਗੀਆਂ ਵਾਲੇ ਦੀ ਸੇਵਾ ਵਿਚ ਹੀ ਸਫਲਾ ਹੋਵੇ, ਇਸ ਲਈ ਸਾਧ ਸੰਗਤ ਦੀ ਸੇਵਾ ਕਰਦਾ ਹਾਂ । ਵਿਆਹ ਕੀਤਿਆਂ ਮੌਹ ਮਾਇਆ ਪੈ ਜਾਏਗੀ ਤੇ ਖਦਗਰਜ਼ੀ ਆ ਜਾਏਗੀ, ਤਦ ਮੈਂ ਆਪਣਾ ਸੇਵਕ ਬਣ ਜਾਵਾਂਗਾ, ਪਰ ਇਧਰ ਮਾਤਾ ਦਾ ਹੁਕਮ ਸੀ । ਗੁਰੂ ਘਰ ਵਿਚ ਸਿਖ ਲਈ ਵਿਵਾਹ ਮਿਰਯਾਦਾ ਵੀ ਹੈ । ਮਾਤਾ ਹਠ ਤੇ ਹੋ ਗਈ, ਤਦ ਆਪ ਨੇ ਕਿਹਾ ਕਿ ਅੱਛਾ ਮਾਤਾ ਜੀ ! ਜੇ ਤੁਸਾਂ ਮੇਰਾ ਵਿਵਾਹ ਕਰਾਉਣਾ ਹੀ ਹੈ ਤਦ ਮੈਨੂੰ ਇਸਤ੍ਰੀ ਆਪ ਢੂੰਡ ਲੈਣ ਦੀ ਆਗਯਾ ਦਿਓ, ਜਿਸ ਨਾਲ ਮੇਰਾ ਚਿਤ ਕਰੇ ਵਿਵਾਹ ਕਰਾਂ । ਇਹ ਬਚਨ ਆਪ ਦਾ ਸ੍ਰੀ ਮਾਤਾ ਜੀ ਮੰਨ ਲਿਆ ।

ਹੁਣ ਸੰਤਾਂ ਦੇ ਆਪ ਤਿਆਗ, ਸੇਵਾ ਤੇ ਉਪਕਾਰ ਦਾ ਕਮਾਲ ਤੱਕੋ, ਆਪ ਨੇ ਢੂੰਡ ਢਾਂਡ ਕੇ ਆਪਣੇ ਵਿਵਾਹ ਲਈ ਇਕ ਨੇਤ੍ਰਾਂ ਤੋਂ ਹੀਨ ਇਸਤ੍ਰੀ ਲੱਭੀ, ਜਿਸ ਦੇ ਹੱਥ ਪੈਰ ਬੀ ਸੁਅਸਥ ਨਹੀਂ ਸਨ । ਉਹ ਅਪਣੀ ਕ੍ਰਿਯਾ ਆਪ ਨਹੀਂ ਸੀ ਸਾਧ ਸਕਦੀ । ਉਸ ਨਾਲ ਵਿਆਹ ਕੀਤਾ, ਵਿਆਹ ਦਾ ਫਲ ਇਹ ਕਿ ਉਸ ਬੀਬੀ ਨੂੰ ਅੰਨ ਬਸਤਰ ਦਾ ਆਰਾਮ ਹੋ ਗਿਆ । ਐਸਾ ਗੁਰਮੁਖ ਸਾਥੀ ਤੇ ਸਿਰਤਾਜ ਮਿਲ ਗਿਆ ਅਤੇ ਸਤਿਸੰਗ ਵਿਚ ਵਾਸ ਹੋ ਗਿਆ ।

ਹੁਣ ਵੀਚਾਰ ਕਰੋ ਕਿ ਨੇਤ੍ਰਹੀਨ ਤੇ ਅੰਗਾਂ ਕਰਕੇ ਅਪਾਹਜ ਇਸਤ੍ਰੀ ਦੇ ਵਿਵਾਹ ਵਿਚ ਕਿਤਨਾ ਅਮਲੀ ਤਿਆਗ ਹੈ। ਇਸ ਬੀਬੀ ਦੇ ਸੁਖ ਦਾ ਸਾਰਾ ਸਾਮਾਨ ਆਪਣੇ ਕਰਨਾ ਪੈਂਦਾ ਸੀ, ਇਸਤ੍ਰੀ ਵਲੋਂ ਸੇਵਾ ਦਾ ਕੋਈ ਸੁਖ ਨਹੀਂ ਸੀ। ਜਿਨ੍ਹਾਂ ਨੇ ਡਿੱਠਾ ਹੈ ਉਹ ਜਾਣਦੇ ਹਨ ਕਿ ਜਿਵੇਂ ਸੰਤ ਜੀ ਲੋੜਵੰਦਾਂ, ਦਖੀਆਂ, ਪਸ਼ੂਆਂ ਤੇ ਜੀਵਾਂ ਦਾ ਸੁਖ ਸਾਮਾਨ ਕਰਦੇ ਸਨ ਉਵੇਂ ਹੀ ਇਸ ਇਸਤ੍ਰੀ ਦਾ ਕਰਦੇ ਸਨ, ਗੋਇਆ ਆਪਣੇ ਵਿਵਾਹ ਨੂੰ ਬੀ ਇਕ ਨੇਤ੍ਰਹੀਨ ਤੇ ਅੰਗਹੀਨ ਇਸਤ੍ਰੀ ਨੂੰ ਚੁਣਕੇ, ਜਿਸ ਦਾ ਸਹਾਰਾ ਕੋਈ ਨਹੀਂ ਸੀ, ਇਕ ਸੇਵਾ ਕਰਨ ਦਾ ਵਸੀਲਾ ਹੋਰ ਬਣਾ ਲਿਆ। ਕੋਣ ਹੈ ਸਿਵਾਏ ਕਲਗੀਆਂ ਵਾਲੇ ਦੇ ਅਨਿੰਨ ਭਗਤ ਸਿਖਾਂ ਦੇ ਜੋ ਐਸੇ ਕੁਰਬਾਨੀ ਦੇ ਜੀਵਨ ਬਸਰ ਕਰਨ।

੧੧. ਆਪਣੇ ਗਾਹਕਾਂ ਦਾ ਦਰਦ—

ਅਸੀਂ ਪਿੱਛੇ ਦੱਸ ਆਏ ਹਾਂ ਕਿ ਚਾਟੀਵਿੰਡ ਦਰਵਾਜ਼ੇ ਤੋਂ ਬਾਹਰ ਸ੍ਰੀ ਤਰਨ ਤਾਰਨ ਸਾਹਿਬ ਦੀ ਸੜਕ ਤੇ ਆਪ ਨੇ ਗਊਲਾਲਾ, ਖੂਹ ਤੇ ਪਸ਼ੂਆਂ ਦੇ ਪਾਣੀ ਪੀਣ ਲਈ ਚੁਬੱਚੇ ਬਣਵਾਏ ਹੋਏ ਸਨ, ਚੁਬੱਚਿਆਂ ਦੇ ਨਾਲ ਇਥੇ ਇਕ ਦੁਕਾਨ ਵੀ ਬਣੀ ਹੋਈ ਸੀ, ਜੋ ਇਕ ਸਮੇਂ ਇਕ ਲੋੜਵੰਦ ਹਲਵਾਈ ਨੂੰ ਦਿਤੀ ਗਈ ਸੀ। ਉਹ ਦੁੱਧ ਦਹੀਂ ਰੱਖਦਾ ਸੀ ਤੇ ਉਸ ਦੀ ਚੰਗੀ ਵਿਕਰੀ ਹੋ ਜਾਂਦੀ ਸੀ।

ਗਰਮੀ ਦੇ ਦਿਨ ਸਨ, ਤਿੰਨ ਚਾਰ ਵਜੇ ਦੇ ਕਰੀਬ ਸ਼ਹਿਰ ਦਾ ਵੱਗ ਬਾਹਰੋਂ ਫਿਰਕੇ ਵਾਪਸ ਮੁੜਿਆ, ਗਊਆਂ ਮਹੀਆਂ ਤਿਹਾਈਆਂ ਸਨ, ਇਕ ਦੂਜੇ ਤੋਂ ਪਹਿਲਾਂ ਚੁਬੱਚੇ ਤੇ ਅਪੜਕੇ ਪਾਣੀ ਪੀਣ ਦਾ ਯਤਨ ਕਰਨ ਲੱਗੀਆਂ। ਭਾਈ ਸੁਵਾਇਆ ਸਿੰਘ ਜੀ ਉੱਚੀ ਥਾਂ ਤੇ ਖਲੋਤੇ ਪਸ਼ੂਆਂ ਨੂੰ ਠੰਢਾ ਤੇ ਨਿਰਮਲ ਜਲ ਛਕਦਿਆਂ ਦੇਖ ਪ੍ਰਸੰਨ ਹੋ ਰਹੇ ਸਨ। ਉਸੇ ਵੇਲੇ ਉਨ੍ਹਾਂ ਦੀ ਨਜ਼ਰ ਇਸ ਹਲਵਾਈ ਤੇ ਪਈ, ਇਹ ਇਕ ਹੱਥ ਵਿਚ ਸੋਟੀ ਲਈ ਖੜਾ ਸੀ ਤੇ ਆਪਣੀ ਹੱਟੀ ਦੇ ਅਗੇ ਆਉਣ ਵਾਲੀਆਂ ਗਊਆਂ ਮਹੀਆਂ ਨੂੰ ਸੋਟੀ ਮਾਰ ਮਾਰ ਉਨ੍ਹਾਂ ਨੂੰ

ਦੁਕਾਨ ਤੋਂ ਪਰੇ ਕਰ ਰਿਹਾ ਸੀ। ਸੰਤ ਸੁਵਾਇਆ ਸਿੰਘ ਜੀ ਬੇਜ਼ਬਾਨ ਪਸ਼ੂਆਂ ਨੂੰ ਮਾਰ ਪੈਂਦੀ ਵੇਖ ਕੇ ਨਾ ਸਹਾਰ ਸਕੇ, ਦੌੜਕੇ ਹਲਵਾਈ ਪਾਸ ਗਏ ਤੇ ਉਸ ਦੇ ਹੱਥੋਂ ਸੋਟੀ ਖੋਹ ਲਈ ਤੇ ਪੁੱਛਣ ਲਗੇ ਕਿ ਤੂੰ ਇਨ੍ਹਾਂ ਨੂੰ ਕਿਉਂ ਮਾਰ ਰਿਹਾ ਹਾਂ ? ਹਲਵਾਈ ਨੇ ਉੱਤਰ ਦਿਤਾ ਕਿ ਇਹ ਮੇਰੀ ਦੁਕਾਨ ਅਗੇ ਆਕੇ ਚਿੱਕੜ ਭਰੇ ਪੈਰਾਂ ਨਾਲ ਚਿੱਕੜ ਕਰਦੀਆਂ ਹਨ, ਜਿਸ ਤੋਂ ਮੇਰੇ ਗਾਹਕਾਂ ਨੂੰ ਤਕਲੀਫ ਹੁੰਦੀ ਹੈ ? ਸੰਤ ਜੀ ਨੇ ਇਹ ਗਲ ਸੁਣ ਕੇ ਦੰਦਾਂ ਹੇਠ ਜੀਭ ਲੈ ਲਈ ਤੇ ਕਹਿਣ ਲਗੇ ਕਿ ਤੂੰ ਆਪਣੇ ਗਾਹਕਾਂ ਦੇ ਸੁਖ ਲਈ ਸਾਡੇ ਗਾਹਕਾਂ ਨੂੰ ਦੁਖ ਦੇ ਰਿਹਾ ਹੈਂ ? ਜੇ ਤੂੰ ਆਪਣੇ ਗਾਹਕਾਂ ਦੀ ਜ਼ਰਾ ਜਿੰਨੀ ਖੇਚਲ ਵੀ ਨਹੀਂ ਸਹਾਰ ਸਕਦਾ ਤਾਂ ਅਸੀਂ ਆਪਣੇ ਗਾਹਕਾਂ ਨੂੰ ਮਾਰ ਪੈਂਦੀ ਕਿਵੇਂ ਸਹਾਰ ਸਕਦੇ ਹਾਂ ?

੧੭. ਗਉਸ਼ਾਲਾ ਦੇ ਪਸ਼ੂ—

ਅਸੀਂ ਪਿੱਛੇ ਦੱਸ ਆਏ ਹਾਂ ਕਿ ਸੰਤ ਜੀ ਨੇ ਦੂਰ ਨੇੜੇ ਦੇ ਗੁਰ-ਦੁਵਾਰਿਆਂ ਦੇ ਵਿਚ ਮਨਾਏ ਜਾਣ ਵਾਲੇ ਗੁਰਪੁਰਬਾਂ ਤੇ ਮੇਲਿਆਂ ਪੁਰ ਛਬੀਲਾਂ ਲਾਉਣ ਦਾ ਪ੍ਰਬੰਧ ਕਰ ਰਖਿਆ ਸੀ, ਹਰ ਥਾਂ ਤੇ ਰੇਲ ਨਹੀਂ ਜਾਂਦੀ, ਇਸ ਕਰਕੇ ਛਬੀਲ ਦਾ ਸਾਮਾਨ ਲੈ ਜਾਣ ਲਈ ਗੱਡਿਆਂ ਦਾ ਪ੍ਰਬੰਧ ਕਰ ਰੱਖਿਆ ਸੀ। ਗੱਡਿਆਂ ਨੂੰ ਖਿੱਚਣ ਲਈ ਸੰਢੇ ਤੇ ਝੋਟਿਆਂ ਦੀ ਲੋੜ ਸੀ, ਇਹ ਕਾਫੀ ਗਿਣਤੀ ਵਿਚ ਆਪ ਪਾਸ ਹੁਣ ਹੋ ਗਏ ਸਨ। ਇਨ੍ਹਾਂ ਪਸ਼ੂਆਂ ਲਈ ਘਾਹ ਪੱਠੇ ਦੀ ਜ਼ਰੂਰਤ ਸੀ। ਸੰਤ ਜੀ ਦੇ ਉਪਕਾਰਾਂ ਨੂੰ ਵੇਖ ਕੇ ਆਪਣੇ ਆਪ ਹੀ ਸੰਗਤਾਂ ਵਲੋਂ ਕਾਫੀ ਪਿਆਰ ਹੋ ਜਾਂਦਾ ਸੀ ਤੇ ਉਹਨਾਂ ਦੀਆਂ ਲੋੜਾਂ ਆਮ ਤੌਰ ਤੇ ਸੁਤੇ ਸਿੱਧ ਹੀ ਪੂਰੀਆਂ ਹੋ ਜਾਂਦੀਆਂ ਸਨ। ਲੋਕੀਂ ਇਨ੍ਹਾਂ ਦੀ ਸੇਵਾ ਲਈ ਗੱਢੇ ਅਰਦਾਸ ਕਰਾਉਂਦੇ ਸਨ। ਸੰਤਾਂ ਦੇ ਪਸ਼ੂਆਂ ਨੂੰ ਪੱਠੇ ਮਿਲਦੇ ਵੇਖ ਕੇ ਤੇ ਸੰਤਾਂ ਦੇ ਦਿਆਲੂ ਸੁਭਾਉ ਨੂੰ ਤੱਕ ਕੇ ਕਈ ਲੋਕੀਂ ਬੁੱਢੀਆਂ ਠੇਰੀਆਂ, ਬੀਮਾਰ ਲੰਗੜੀਆਂ ਤੇ ਦੁੱਧ ਹੀਨ ਗਊਆਂ ਇਨ੍ਹਾਂ ਦੇ ਛਡ

ਜਾਂਦੇ ਸਨ । ਇਨ੍ਹਾਂ ਨੇ ਇਸ ਤਰ੍ਹਾਂ ਦੇ ਆਏ ਤੇ ਪੱਠਿਆਂ ਤੇ ਪਏ ਪਸ਼ੂ
ਨੂੰ ਕਦੇ ਨਹੀਂ ਹਟਾਇਆ ਸੀ, ਜਿਸ ਤੋਂ ਲੋਕਾਂ ਨੂੰ ਹੋਰ ਮੌਕਾ ਮਿਲ
ਗਿਆ ਤੇ ਉਹ ਜਦ ਕਦੇ ਕਿਸੇ ਪਸ਼ੂ ਨੂੰ ਆਪਣੇ ਤੇ ਭਾਰੂ ਵੇਖਦੇ ਤਦ
ਇਹ ਵਿਚਾਰ ਕੇ:-

ਸਿੰਗ ਟੂਟੇ ਅਰ ਖੁਰ ਘਿਸੇ ਕੰਧਾ ਬੋਝ ਨ ਲੇ,
ਐਸੇ ਬੁਢੇ ਬੈਲ ਕੋ ਕੰਨ ਬਾਂਟ ਭੁਸ ਦੇ ।

ਸੰਤ ਜੀ ਦੇ ਡੇਰੇ ਪੁਚਾ ਦੇਣਾ ਸ਼ੁਰੂ ਕੀਤਾ, ਜਿਸ ਤੋਂ ਆਪ ਦੇ ਪ੍ਰਬੰਧ
ਵਿਚ ਇਕ ਤਕੜੀ ਗਊਸ਼ਾਲਾ ਬਣ ਗਈ । ਇਹ ਗਊਸ਼ਾਲਾ ਚਾਟੀ-
ਵਿੰਡ ਦੇ ਦਰਵਾਜ਼ੇ ਦੇ ਬਾਹਰ ਆਪ ਦੀ ਅਟੱਲ ਚੱਲ ਰਹੀ ਪਸ਼ੂਆਂ ਤੇ
ਮਨੁੱਖਾਂ ਲਈ ਲਾਈ ਛਬੀਲ ਦੇ ਨਾਲ ਹੀ ਹੈ । ਇਨ੍ਹਾਂ ਹੀ ਦਿਨਾਂ ਵਿਚ
ਸ਼ਹਿਰ ਵਿਚ ਕਿਸੇ ਹੋਰ ਖਿਆਲ ਨੂੰ ਲੈਕੇ ਇਕ ਗਊਸ਼ਾਲਾ ਹੋਰ ਖੁਲ੍ਹੀ,
ਉਹਦੇ ਪ੍ਰਬੰਧਕਾਂ ਨੇ ਕਿਸੇ ਹੋਰ ਖਿਆਲ ਤੇ ਆਪ ਜੀ ਤੋਂ ਇਨ੍ਹਾਂ
ਪਸ਼ੂਆਂ ਦੀ ਮੰਗ ਕੀਤੀ । ਪਰ ਸੰਤ ਜੀ ਦਾ ਉੱਤਰ ਡਾਢਾ ਸਿੱਧਾ,
ਸਰਲ, ਸੱਚਾ ਤੇ ਸੁੱਚਾ ਸੀ ਕਿ ਗਊਸ਼ਾਲਾ ਬਨਾਉਣ ਦੀ ਮੈਨੂੰ ਖਿੱਚ
ਨਹੀਂ, ਕਿਸੇ ਪਾਸੋਂ ਪਸ਼ੂ ਲੈਣ ਮੈਂ ਨਹੀਂ ਜਾਂਦਾ, ਪਰ ਜਿਹੜਾ ਦੁਖੀਆ,
ਨਿਰਬਲ, ਲਿੱਸਾ, ਮਾੜ੍ਹਾ ਤੇ ਕਮਜ਼ੋਰ ਪਸ਼ੂ ਗੁਰੂ ਦੇ ਝੰਡੇ ਹੇਠ ਆ
ਜਾਏ ਉਹਨੂੰ ਆਪਣੀ ਹੱਥੀਂ ਬਾਹਰ ਟੋਰਨਾ ਗੁਰੂ ਜੀ ਦੇ ਝੰਡੇ ਦੀ ਹੱਤਕ
ਹੈ । ਮੈਨੂੰ ਨਾ ਪਕੜ ਗਊਸ਼ਾਲਾ ਬਣਾਉਣ ਦੀ ਹੈ, ਨਾ ਰੱਖਣ ਦੀ ਹੈ ਤੇ
ਨਾ ਹੀ ਟੁੱਟਣ ਦਾ ਸ਼ੋਕ ਹੋਵੇਗਾ, ਮੈਂ ਤਾਂ ਆ ਗਏ ਅਤਿੱਥੀ ਦੀ, ਦੁਖੀ
ਦੀ, ਬੁੱਢੇ ਦੀ ਸੇਵਾ ਕਰਨੀ ਹੈ, ਚਾਹੇ ਉਹ ਮਨੁੱਖ ਹੈ ਚਾਹੇ ਉਹ ਪਸ਼ੂ ਹੈ ।

੧੮. ਪਸ਼ੂਆਂ ਦਾ ਸਾਂਝਾ ਲੰਗਰ—

ਇਕ ਵੇਰ ਸੰਤਾਂ ਨੇ ਪਸ਼ੂਆਂ ਦੇ ਚਰਨ ਲਈ ਇਕ ਭੋਂ ਠੇਕੇ ਤੇ
ਲਈ, ਜਿਸ ਵਿਚ ਘਾਹ ਬਹੁਤ ਉੱਗ ਰਿਹਾ ਸੀ । ਇਸ ਖੇਤ ਵਿਚ
ਗਊਸ਼ਾਲਾ ਦੇ ਪਸ਼ੂ ਜਾਕੇ ਚਰਦੇ ਚੁਗਦੇ ਰਹਿੰਦੇ ਸਨ । ਇਕ ਦਿਨ
ਗੁੱਜਰਾਂ ਦੇ ਭੁੱਖੇ ਪਸ਼ੂ ਉਸ ਖੇਤ ਵਿਚ ਆ ਪਏ, ਸੰਤਾਂ ਦੇ ਸੇਵਕ ਇਕ

ਸਿੰਘ ਵਾਰੀ ਨੇ ਉਹਨਾਂ ਨੂੰ ਸੋਟੇ ਮਾਰਕੇ ਕੱਢ ਦਿਤਾ। ਸ਼ਾਮਾਂ ਕੁ ਵੇਲੇ
 ਆਪ ਨੂੰ ਖਬਰ ਹੋਈ ਤਦ ਵਾਰੀ ਨੂੰ ਸੱਦਕੇ ਆਪ ਨੇ ਪ੍ਰਸ਼ਾਦ ਛਕਾਇਆ
 ਤੇ ਫੇਰ ਕਿਹਾ ਕਿ ਭਾਈ ! ਹਣ ਸਾਡਾ ਤੇਰਾ ਨਿਬਾਹ ਨਹੀਂ ਹੋ
 ਸਕਦਾ, ਆਪਣਾ ਡੇਰਾ ਕਿਤੇ ਹੋਰ ਥੇ ਕਰ ਲੈ। ਸੰਤਾਂ ਜਿਹੀ ਸ਼ੀਲ ਤੇ
 ਸੁਹਿਰਦ ਵਜਕਤੀ ਦੇ ਮੂੰਹ ਤੋਂ ਵਾਰੀ ਇਹ ਗਲ ਸੁਣਕੇ ਹੈਰਾਨ ਹੋ
 ਗਿਆ ਤੇ ਸੰਤਾਂ ਦੇ ਚਰਨ ਫੜ ਲਏ। ਹਥ ਜੋੜਕੇ ਬੇਨਤੀ ਕੀਤੀ ਕਿ
 ਮੈਂ ਕੀ ਖੁਨਾਮੀ ਕੀਤੀ ਹੈ ? ਮੈਥੋਂ ਕੀ ਅਵੱਗਯਾ ਹੋਈ ਹੈ ਕਿ ਮੈਂ ਆਪ
 ਜੀ ਦੇ ਦਰੋਂ ਇਸ ਤਰ੍ਹਾਂ ਧੱਕਿਆ ਜਾ ਰਿਹਾ ਹਾਂ ? ਸੰਤਾਂ ਇਕ ਡਾਢਾ
 ਭਰਵਾਂ ਸਾਹ ਲਿਆ, ਉਹਨਾਂ ਦੀਆਂ ਅੱਖਾਂ ਸਜਲ ਹੋ ਆਈਆਂ ਤੇ
 ਕਹਿਣ ਲਗੇ ਕਿ ਤੂੰ ਅਜ ਕਲਗੀਧਰ ਜੀ ਦੇ ਝੰਡੇ ਦੀ ਹੱਤਕ ਕੀਤੀ
 ਹੈ। ਉਸ ਨੇ ਕੰਬ ਕੇ ਕਿਹਾ ਕਿ ਦੀਨ ਦਿਆਲ ਜੀ ! ਮੈਂ ਐਸੀ
 ਅਵੱਗਯਾ ਨਹੀਂ ਕੀਤੀ। ਸੰਤ ਕਹਿਣ ਲਗੇ ਕਿ ਅਜ ਗੁਰੂ ਦੇ ਲੰਗਰ
 ਵਿਚ ਅਤਿਥੀ ਆਏ ਸਨ, ਉਹ ਭੁੱਖੇ ਸਨ ਤੇ ਭੋਜਨ ਪਾਉਣ ਲਈ
 ਆਏ ਸਨ, ਤੂੰ ਉਹਨਾਂ ਦਾ ਆਦਰ ਕਰਨ ਦੀ ਥਾਂ ਸੋਟੇ ਮਾਰੇ ਇਹ
 ਕਲਗੀਧਰ ਜੀ ਦੇ ਝੰਡੇ ਦੀ ਹੱਤਕ ਹੈ। ਇਹ ਕਹਿਕੇ ਆਪ ਦੇ ਨੇਤ੍ਰ
 ਭੁਲ੍ਹ ਪਏ। ਵਾਰੀ ਨੇ, ਜੋ ਸਿੰਘ ਸੀ, ਕਿਹਾ ਕਿ ਮਹਾਰਾਜ ! ਮੈਂ ਅਜਿਹਾ
 ਕੰਮ ਨਹੀਂ ਕੀਤਾ। ਸੰਤਾਂ ਕਿਹਾ ਕਿ ਜਿਹੜੀ ਹਰੇ ਘਾਹ ਵਾਲੀ ਭੋਂ
 ਅਸਾਂ ਠੇਕੇ ਤੇ ਲਈ ਹੈ, ਉਹ ਘਾਹ ਗੁਰੂ ਕਾ ਲੰਗਰ ਹੈ ਪਸ਼ੂਆਂ ਵਾਸਤੇ।
 ਜਿਕੂੰ ਰੋਜ਼ ਡੇਰੇ ਲੰਗਰ ਕਰੀਦਾ ਹੈ, ਜੋ ਅਤਿਥੀ ਮਨੁੱਖ ਆਵੇ ਉਸ ਨੂੰ
 ਪ੍ਰਸ਼ਾਦਾ ਮਿਲਦਾ ਹੈ, ਨਾਂਹ ਕਿਸੇ ਨੂੰ ਨਹੀਂ ਕਰੀਦੀ, ਕਿਉਂਕਿ ਲੰਗਰ
 ਗੁਰੂ ਕਾ ਹੈ, ਸਾਡੀ ਕਮਾਈ ਦਾ ਤਾਂ ਹੈ ਨਹੀਂ (ਉਂਜ ਉਹ ਬੀ ਗੁਰੂ ਕੀ
 ਹੀ ਹੈ) ਸੋ ਜਿਵੇਂ ਇਹ ਡੇਰੇ ਦਾ ਲੰਗਰ ਮਨੁੱਖਾਂ ਵਾਸਤੇ ਹੈ ਤਿਵੇਂ ਉਹ
 ਘਾਹ ਦਾ ਲੰਗਰ ਪਸ਼ੂਆਂ ਵਾਸਤੇ ਹੈ। ਦੁਇ ਲੰਗਰ ਕਲਗੀਧਰ ਜੀ ਦੇ
 ਹੈਨ, ਜਿੱਥੇ ਅਤਿਥੀਆਂ ਨੂੰ ਨਾਂਹ ਨਹੀਂ ਹੋ ਸਕਦੀ, ਫਿਰ ਉਸ ਘਾਹ
 ਦੇ ਲੰਗਰ ਤੇ ਜਦ ਪਸ਼ੂ ਆਏ ਤਦ ਤੁਸਾਂ ਕਿਉਂ ਸੋਟੇ ਮਾਰੇ ? ਸਿੰਘ ਨੇ
 ਹਥ ਜੋੜਕੇ ਕਿਹਾ ਕਿ ਇਹ ਭੁੱਲ ਤਾਂ ਜ਼ਰੂਰ ਹੋਈ ਹੈ, ਪਰ ਮਹਾਰਾਜ !

ਜੇ ਇਸ ਤਰ੍ਹਾਂ ਪਸ਼ੂਆਂ ਨੂੰ ਖੁੱਲ੍ਹ ਦੇ ਦਿਤੀ ਜਾਏ, ਤਦ ਆਪਣੇ ਪਸ਼ੂ ਕੀ ਖਾਣਗੇ ? ਸੰਤਾਂ ਕਿਹਾ—ਬੋਲਿਆ ! ਇਹ ਭੋਂ ਅਗੇ ਤੇਰੀ ਕਮਾਈ ਨਾਲ ਮਿਲੀ ਹੈ ਜਾਂ ਮੇਰੀ ਨਾਲ ? ਗੁਰੂ ਨੇ ਸਿੱਖਾਂ ਦੇ ਰਿਦੇ ਪੂਰੇ, ਸਿੱਖਾਂ ਨੇ ਆਪਣੇ ਦਸਵੰਧ ਵਿੱਚੋਂ ਰੁਪਏ ਦਿਤੇ, ਤਦੋਂ ਅਸਾਂ ਨੇ ਇਹ ਭੋਂ ਲਈ ਸੀ । ਵਾਰੀ ਬੋਲਿਆ—ਜੀ ! ਇਕੁਰ ਤਾਂ ਫੇਰ ਘਾਹ ਦਸਾਂ ਦਿਨਾਂ ਵਿਚ ਮੁੱਕ ਜਾਏਗਾ; ਫੇਰ ਕੀ ਕਰਾਂਗੇ ? ਸੰਤ ਬੋਲੇ—ਤਦੇ ਤਾਂ ਤੇਨੂੰ ਟੋਰਦੇ ਹਾਂ ਜੋ ਗੁਰੂ ਪਰ ਤੇਰਾ ਭਰੋਸਾ ਨਹੀਂ । ਗੁਰੂਕੇ ਖਜ਼ਾਨੇ ਅਖੁੱਟ ਹਨ, ਉਹ ਕਦੇ ਆਪਣੇ ਡੰਗਰਾਂ ਨੂੰ ਬੁੜਨ ਨਹੀਂ ਦੇਵੇਗਾ, ਜਿਸ ਖਜ਼ਾਨਿਓਂ ਅਗੇ ਰੁਪਏ ਘੱਲੇ ਸੂ, ਉਸੇ ਖਜ਼ਾਨਿਓਂ ਹੋਰ ਘੱਲੇਗਾ । ਉਹ ਵਿਸੁੰਭਰ ਹੈ, ਉਸ ਨੇ ਸਭ ਨੂੰ ਪਾਲਣਾ ਹੈ, ਗੁਰੂ ਦੇ ਘਰ ਕਿਸੇ ਗਲ ਦੀ ਕਮੀਂ ਹੈ? ਜੇ ਟੋਟਾ ਆ ਜਾਏਗਾ ਤਾਂ ਗੁਰੂ ਹੋਰ ਦੇਏਗਾ ।

ਇਹ ਉੱਚ ਭਾਵ ਸੁਣਕੇ ਵਾਰੀ ਸਿੰਘ ਨੇ ਭੁੱਲ ਮੰਨੀ; ਫਿਰ ਅਰਦਾਸਾ ਸੁਧਵਾਕੇ ਭੁੱਲ ਬਖਸ਼ਵਾਈ ।

ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਪ੍ਰਬੰਧ ਨਹੀਂ ਨਿਭਦਾ, ਪਰ ਭਾਈ ਸਾਹਿਬ ਜਿਸ ਪਦ ਵਿਚ ਖੇਡਦੇ ਸਨ, ਉਹ ਬਹੁਤ ਉੱਚਾ ਸੀ । ਆਪ ਉਥੇ ਬੋਲਦੇ ਸਨ ਜਿੱਥੇ ਗੁਰੂ ਨਾਲ ਜੁੜਿਆ ਸਿਖ ਬੋਲਦਾ ਹੈ । ਰਜ਼ਾ ਦਾ ਚਾਨਣਾ ਅੰਦਰ ਪੈਂਦਾ ਹੈ ਤੇ ਉੱਚਾ ਪ੍ਰੇਮ ਓਪਰੇਪਨ ਨੂੰ ਤੇ ਪਰਾਏਪਨ ਨੂੰ ਧੋ ਧੋ ਕੇ ਅੰਦਰੋਂ ਕੱਢ ਦੇਂਦਾ ਹੈ । ਲੋੜਵੰਦਾਂ ਤੇ ਦੁਖੀਆਂ ਦੀ ਸੇਵਾ ਕਰਨੀ ਤੇ ਅੰਦਰ ਵਿਤਕਰਾ ਨਾ ਰਖਣਾ ਤੇ ਪਸ਼ੂ ਪੰਛੀ ਜੀਅ ਮਨੁੱਖ ਸਭ ਨਾਲ ਦਇਆ ਪਾਲਣੀ ਇਹ ਉਹਨਾਂ ਦੇ ਸੁੱਧ ਆਸ਼ੇ ਵਿਚ ਸਿਖ ਦੀ ਦੇਹ ਦੀ ਸਫਲਤਾ ਸੀ:—

ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥

ਆਤਮਾ ਦੀ ਸਫਲਤਾ ਉਹ ਨਾਮ ਵਿਚ ਸਮਝਦੇ ਸਨ ਅਰ ਨਾਮ ਵਲੋਂ ਕਦੇ ਗ਼ਾਫਲ ਨਹੀਂ ਹੁੰਦੇ ਸਨ ਤੇ ਨਾਮੀ ਦੇ ਚਰਨਾਂ ਨਾਲ ਲੱਗੇ ਹੀ ਰਹਿੰਦੇ ਸਨ ।

੧੯. ਸਚੇ ਵੈਦ ਤੇ ਦਯਾ ਕਰੋ—

ਸੰਤ ਜੀ ਇਕ ਦਿਨ ਇਕ ਗੁਰਮੁਖ ਸਿਖ ਦੇ ਘਰ ਗਏ, ਕੁਛ ਚਿਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਉੱਥੋਂ ਜਦ ਆਪ ਤੁਰਨ ਲਗੇ ਤਦ ਕਹਿਣ ਲੱਗੇ ਕਿ ਕੁਛ ਗੁਰੂ ਉਤੇ ਬੀ ਕਿਰਪਾ ਕਰਿਆ ਕਰੋ ? ਹਰਿਆਨ ਹੋਕੇ ਅੱਗੋਂ ਕਿਹਾ ਗਿਆ ਕਿ ਅਸੀਂ ਕੌਣ ਕੀਟ ਹਾਂ ਗੁਰੂ ਉਤੇ ਕ੍ਰਿਪਾ ਕਰਨ ਵਾਲੇ ? ਸੰਤ ਕਹਿਣ ਲਗੇ ਐਉਂ ਨਹੀਂ, ਪਰ ਰੋਗੀ ਹਾਰ, ਜੇ ਹਕੀਮ ਤੇ ਕਿਰਪਾ ਕਰਦਾ ਹੈ। ਹਕੀਮ ਕਹਿੰਦਾ ਹੈ ਮੈਂ ਰੋਗੀ ਨੂੰ ਰਾਜ਼ੀ ਕਰਨਾ ਹੈ, ਦਾਰੂ ਦੇਂਦਾ ਹੈ ਤੇ ਪੱਥ ਦੱਸਦਾ ਹੈ, ਜੇ ਰੋਗੀ ਪੱਥ ਰਖਦਾ ਤੇ ਦਵਾਈ ਖਾਂਦਾ ਹੈ ਤਦ ਹਕੀਮ ਤੇ ਕਿਰਪਾ ਕਰਦਾ ਹੈ। ਜੇ ਪੱਥ ਨਹੀਂ ਰਖਦਾ ਤਦ ਹਕੀਮ ਨੂੰ ਹੋਰ ਦਵਾਵਾਂ ਦੇਣੀਆਂ ਪੈਂਦੀਆਂ ਹਨ ਅਤੇ ਵਧੀਕ ਵਕਤ ਖਰਚ ਕਰਨਾ ਪੈਂਦਾ ਹੈ। ਹਕੀਮ ਨੇ ਇਲਾਜ ਕਰਨੋਂ ਹਟਣਾ ਨਹੀਂ, ਕਿਉਂਕਿ ਉਸ ਨੇ ਪ੍ਰਤਗਯਾ ਕੀਤੀ ਹੋਈ ਹੈ ਕਿ ਮੈਂ ਰਾਜ਼ੀ ਕਰਨਾ ਹੈ। ਰੋਗੀ ਦੇ ਕੁਪਥ ਨਾਲ ਹਕੀਮ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਉਹ ਵਕਤ ਜੋ ਹੋਰ ਹੋਰ ਰੋਗੀਆਂ ਤੇ ਲੱਗਣਾ ਸੀ, ਇਧਰ ਕੁਪਥੀ ਰੋਗੀਆਂ ਨੂੰ ਹੀ ਦੇਣਾ ਪੈਂਦਾ ਹੈ। ਸੋ ਰੋਗੀ ਦੀ ਦਇਆ ਆਪਣੇ ਹਕੀਮ ਪੁਰ ਇਹ ਹੈ ਕਿ ਹਕੀਮ ਦੇ ਆਖੇ ਵਿਚ ਆਪਣੀ ਅਰੋਗਤਾ ਲਈ ਤੁਰੇ, ਪੱਥ ਪ੍ਰਹੇਜ਼ ਰੱਖ ਕੇ ਦਵਾਈ ਖਾਵੇ ਤੇ ਹਰ ਤਰ੍ਹਾਂ ਆਪਣੇ ਰਾਜ਼ੀ ਹੋਣ ਵਿਚ ਉਸ ਦੀ ਸਹਾਇਤਾ ਕਰੇ, ਕਿਉਂਕਿ ਸਚੇ ਵੈਦ ਨੇ ਸਭ ਨੂੰ ਰਾਜ਼ੀ ਕਰਨਾ ਹੈ, ਦੇਖੋ, ਵੈਦ ਲਈ ਲਿਖਿਆ ਹੈ:—

‘ਸਗਲ ਸਮੂਹ ਲੈ ਉਧਰੇ ਨਾਨਕ’

ਗੁਰੂ ਨਾਨਕ ਨੇ ਸਾਰਿਆਂ ਨੂੰ ਤਾਰਨਾ ਹੈ। ਜਗਤ ਆਤਮ ਰੋਗੀ ਹੈ, ਗੁਰੂ ਜੀ ਨਾਮ’ ਦਾਰੂ ਦੇਂਦੇ ਹਨ ਤੇ ਸਤ ਸੰਤੋਖ ਤੇ ਵੀਚਾਰ ਦਾ ਸੇਵਨ ਦੱਸਦੇ ਹਨ* ਤੇ ਦੁੱਖ ਦੇ ਕਰਮਾਂ ਤੋਂ ਪੱਥ ਰਖਣਾ (ਪ੍ਰਹੇਜ਼ ਕਰਨਾ) ਦੱਸਦੇ ਹਨ। ਹੁਣ ਜੇ ਤਾਂ ਦਾਰੂ ਖਾਈ ਚਲੀਏ, ਸੰਜਮ

*ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥ [ਧਨਾਃ ਮਃ ੧

ਨਿਬਾਹੀ ਚਲੀਏ, ਤਦ ਛੇਤੀ ਰਾਜ਼ੀ ਹੋਵਾਂਗੇ ਤੇ ਵੈਦ ਸਾਥੋਂ ਛੇਤੀ ਵਿਹਲਾ ਹੋਵੇਗਾ ਤੇ ਹੋਰਨਾਂ ਦੀ ਭਲਿਆਈ ਲਈ ਉਸ ਨੂੰ ਵਧੇਰਾ ਵਕਤ ਮਿਲੇਗਾ ਤੇ ਜੇ ਕੁਪੱਥ ਕਰਾਂਗੇ ਤਦ ਗੁਰੂ ਨੇ ਤਾਂ ਆਪਣਾ ਕੰਮ ਸਾਰਿਆਂ ਨੂੰ ਰਾਜ਼ੀ ਕਰਨ ਦਾ ਛੱਡਣਾ ਨਹੀਂ ਸੋ ਉਸ ਨੂੰ ਸਾਡੇ ਇਲਾਜ ਤੇ ਵਧੇਰਾ ਚਿਰ ਲੱਗੇਗਾ। ਦਾਰੂ ਕੌੜੇ ਕੌੜੇ ਮਿਲਣਗੇ, ਅਖੀਰ ਰਾਜ਼ੀ ਹੋਣਾ ਹੈ, ਇਉਂ ਵੈਦ ਦਾ ਬਹੁਤਾ ਵਕਤ ਸਾਡੇ ਤੇ ਖਰਚ ਹੋਵੇਗਾ। ਪਰ ਜੇ ਅਸੀਂ ਪ੍ਰਹੇਜ਼ ਰਖਾਂਗੇ ਤਾਂ ਉਹ ਸਾਥੋਂ ਛੇਤੀ ਵਿਹਲਾ ਹੋਵੇਗਾ। ਸੋ ਇਹ ਵੈਦ ਤੇ ਦਇਆ ਹੋਈ, ਏਥੇ ਵੈਦ ਗੁਰੂ ਹੈ ਇਉਂ ਇਹ ਗੁਰੂ ਤੇ ਦਇਆ ਹੈ।

ਇਨ੍ਹਾਂ ਬਚਨਾਂ ਤੋਂ ਪਤਾ ਲਗਦਾ ਹੈ ਕਿ ਸੰਤ ਜੀ ਨੂੰ ਗੁਰੂ ਤੇ ਕਿੰਨਾ ਉੱਚਾ ਤੇ ਸੁੱਚਾ ਭਰੋਸਾ ਸੀ ਤੇ ਗੁਰੂ ਦੀ ਸਮਰੱਥਾ ਨੂੰ ਕਿੰਨਾਂ ਮੁਕੰਮਲ ਜਾਣਦੇ ਸਨ। ਇਹ ਉਨ੍ਹਾਂ ਦਾ ਖਿਆਲ ਹੀ ਨਹੀਂ ਸੀ, ਉਹਨਾਂ ਦਾ ਅਨੁਭਵ ਤੇ ਉਨ੍ਹਾਂ ਦੀ ਵਰਤਣ ਹੀ ਇਹ ਸੀ। ਦੂਸਰਾ ਇਹ ਪਤਾ ਲੱਗਾ ਕਿ ਨਾਮ ਅਭਿਆਸ ਵਿਚ ਆਚਰਣ ਦੀ ਉੱਚਤਾ ਨੂੰ ਆਪ ਕਿੰਨਾ ਜ਼ਰੂਰੀ ਸਮਝਦੇ ਸੇ।

੧੯. ਸੰਤ ਦੇ ਗੁਣ ਸੁਭਾਵ—

ਨਾ ਤਾਂ ਆਪ ਖੁਸ਼ਾਮਦ ਕਰਦੇ ਸੇ, ਨਾ ਭੇਖ ਰਚਕੇ ਕੋਈ ਜਾਲ ਤਾਣਕੇ ਲੋਕਾਂ ਨੂੰ ਕਿਵੇਂ ਭਰਮਾਕੇ ਸੇਵਾ ਕਰਵਾਈ ਚਾਹੁੰਦੇ ਸਨ, ਤੇ ਨਾਂ ਹੀ ਇਹ ਚਾਹੁੰਦੇ ਸਨ ਕਿ ਆਕੜ ਕਰਕੇ ਲਾਂਭੇ ਹੋ ਰਹੀਏ, ਸਾ... ਕੀ? ਸੇਵਾ ਆਪ ਕਰਦੇ ਸਨ ਤੇ ਹੋਰਨਾਂ ਤੋਂ ਕਰਵਾਉਂਦੇ ਸਨ ਪਰ ਸਾਫ ਸੱਚ, ਰੁੱਖਾ ਚਾਹੇ ਮਿੱਠਾ, ਸੱਚ ਕਹਿਕੇ ਕਰਾਉਣੀ, ਕੋਈ ਕਰੇ ਤਾਂ ਉਹਦੇ ਦਬੇਲ ਨਹੀਂ ਬਣਨਾ, ਕੋਈ ਨਾ ਕਰੇ ਤਦ ਰੰਜ ਨਹੀਂ ਹੋਣਾ। ਨਿਰਛਲ ਸੂਧ ਤੇ ਅੰਦਰੋਂ ਬਾਹਰੋਂ ਇਕ। ਜੇ ਲੋੜ ਆ ਬਣੀ ਹੈ ਤਾਂ ਇਹ ਉਡੀਕ ਨਹੀਂ ਕਰਨੀ ਕਿ ਅਗਲਾ ਆਪ ਆਖੇ, ਜਾਂ ਅਜਿਹੀ ਪੇਚਦਾਰ ਗਲ ਕਰੀਏ ਕਿ ਅਗਲਾ ਆਪ ਆਖੇ ਤੇ ਤਾਂ ਸੋ ਨਖਰੇ ਨਾਲ

ਲਈਏ । ਆਪ ਸਾਫ ਕਹਿ ਦੇਂਦੇ ਸਨ ਕਿ ਅਮਕਾ ਕੰਮ ਕਰ ਸਕਦੇ ਹੋ ਤਾਂ ਕਰੋ ਜ ਕਿਸੇ ਚੀਜ਼ ਦੀ ਲੋੜ ਨਾ ਹੋਵੇ ਤੇ ਕੋਈ ਦੇਵੇ ਤਦ ਕਹਿ ਦੇਂਦੇ ਸਨ ਕਿ ਇਸ ਚੀਜ਼ ਦੀ ਲੋੜ ਨਹੀਂ ਐਵੇਂ ਕਾਹਨੂੰ ਦੇਂਦੇ ਹੋ ।

ਇਕ ਦਿਨ ਆਪ ਬਾਜ਼ਾਰ ਵਿਚ ਮਿਲ ਪਏ ਪੁੱਛਣ ਲਗੇ ਕਿਥੇ ਚੱਲੇ ਹੋ ? ਉਤਰ-ਘਰ ਜਾ ਰਹੇ ਹਾਂ, ਛੋਟੇ ਭ੍ਰਾਤਾ ਦਾ ਵਿਵਾਹ ਹੈ । ਇਹ ਸੁਣਕੇ ਆਪ ਨਾਲ ਹੀ ਗੱਡੀ ਵਿਚ ਆ ਬੈਠੇ ਤੇ ਨਾਲ ਹੀ ਘਰ ਪੁੱਜ ਗਏ । ਸੰਤ ਜੀ ਨੂੰ ਸਤਿਕਾਰ ਨਾਲ ਬਿਠਾ ਕੇ ਕੁਛ ਮਠਿਆਈ ਆਦਿ ਭੇਟ ਕੀਤੀ ਗਈ । ਸੰਤ ਜੀ ਕਹਿਣ ਲਗੇ ਕਿ ਇਹ ਤਾਂ ਗੁਰੂ ਕੇ ਸਿਖ ਛਕ ਲੈਣਗੇ, ਪਰ ਮੈਨੂੰ ਆਟਾ ਦਿਓ ਜੋ ਲੰਗਰ ਵਿਚ ਕੰਮ ਆਵੇ, ਮਠਿਆਈ ਨਾਲ ਬਿਹੰਗਮਾਂ ਨੂੰ ਮੇਲ ਨਹੀਂ ਚਾਹੀਦਾ ।

ਸੰਤ ਜੀ ਨੇ ਸਾਰੀ ਉਮਰ ਸੇਵਾ ਕੀਤੀ ਤੇ ਸਾਰਾ ਜਨਮ ਸੇਵਾ ਤੇ ਲਾਇਆ, ਆਪਣੇ ਵਾਸਤੇ ਕੋਈ ਮਿਲਖ, ਜਾਇਦਾਦ ਨਹੀਂ ਬਣਾਈ । ਲੋਕਾਂ ਦੇ ਦਿਲਾਂ ਵਿਚ ਜਿੰਨਾਂ ਪਿਆਰ, ਸਤਿਕਾਰ ਤੇ ਇਤਬਾਰ ਸੀ, ਜੇ ਚਾਹੁੰਦੇ ਤਾਂ ਲਖਪਤੀ ਹੋਕੇ ਜਾਂਦੇ, ਪਰ ਉਹ ਲੱਖ ਕੱਖ ਨੂੰ ਤੁੱਲਤਾ ਦੇਂਦੇ ਸਨ ਤੇ 'ਸੇਵਾ' ਨੂੰ 'ਸਫਲਤਾ' ਸਮਝਦੇ ਸਨ ।

ਆਪ ਦਾ ਜੀਵਨ ਇਕ ਬੀਤਰਾਗ ਗੁਰਮੁਖ ਦੇ ਜੀਵਨ ਦਾ ਨਮੂਨਾ ਸੀ, ਆਪ ਦੀ ਗੱਲ ਬਾਤ ਬੜੇ ਬੜੇ ਗੁਹਯ ਭੇਦਾਂ ਨੂੰ ਖੋਲ੍ਹਣ ਵਾਲੀ ਹੁੰਦੀ ਸੀ ।

ਇਕ ਵੇਰ ਇਕ ਸਿੰਘ ਜੀ ਬੀਮਾਰ ਹੋ ਗਏ, ਬੀਮਾਰੀ ਨੇ ਕਾਫੀ ਦਿਨ ਪਿੱਛਾ ਨਾ ਛਡਿਆ । ਸੰਤਾਂ ਨੂੰ ਇਨ੍ਹਾਂ ਦੇ ਨਾਲ ਪ੍ਰੇਮ ਸੀ, ਬੀਮਾਰੀ ਦੀ ਖਬਰ ਆਪ ਦੇ ਕੰਨਾਂ ਵਿਚ ਵੀ ਪੁਜੀ, ਆਪ ਆਏ ਤੇ ਕਹਿਣ ਲਗੇ ਕਿ ਮੈਂ ਬੀਮਾਰ ਨੂੰ ਵੇਖਣ ਨਹੀਂ ਆਇਆ ਤੇ ਨਾ ਹੀ ਇਹ ਪੁੱਛਣ ਆਇਆ ਹਾਂ ਕਿ ਬੀਮਾਰ ਹੈ ਜਾਂ ਤੰਦਰੁਸਤ, ਮੈਂ ਤਾਂ ਇਹ ਵੇਖਣ ਆਇਆ ਹਾਂ ਕਿ ਸਰੀਰਕ ਖੇਦ ਜਾਂ ਮੌਤ ਦੇ ਭੈ ਤੋਂ ਕਿਤੇ ਡੋਲ ਤਾਂ ਨਹੀਂ ਗਏ । ਤਕਲੀਫ ਆਈ ਵੇਖ ਕੇ ਡੋਲਣਾ ਨਹੀਂ ਚਾਹੀਦਾ, ਇਹ ਕੋਈ ਅਜਿਹੀ ਸ਼ੈ ਨਹੀਂ ਜਿਸ ਤੋਂ ਸ਼ੀਵ ਡਰੇ, ਅਡੋਲ ਤੇ ਸਾਵਧਾਨ ਹੋਕੇ

ਤਿਆਰ ਰਹਿਣਾ ਚਾਹੀਏ । ਸਰੀਰ ਐਵੇਂ ਖੇਡ ਹੈ, ਨਾਮ ਸੱਤਿ ਹੈ ।
ਸੁਰਤ ਨਾਮ ਵਿਚ ਟਿਕੀ ਰਹੇ ।

੨੦. ਪਹਿਰਾਵਾ ਤੇ ਪ੍ਰਸ਼ਾਦ—

ਆਪ ਜੀ ਦਾ ਪਹਿਰਾਵਾ ਬੜਾ ਸਿੱਧ ਸਾਦਾ ਤੇ ਸੰਖੇਪਵਾਂ ਹੁੰਦਾ
ਸੀ, ਸਿਰ ਤੇ ਖੱਦਰ ਦੀ ਸਿੱਧੀ ਦਸਤਾਰ, ਗਲ ਖੱਦਰ ਦਾ ਕੁੜਤਾ, ਤੇੜ
ਕਛਹਿਰਾ ਤੇ ਮੋਢੇ ਤੇ ਚਾਦਰ, ਬਸ ! ਆਪ ਸੇਵਾ ਤੇ ਭਜਨ ਵਿਚ
ਮਸਤ ਰਹਿੰਦੇ ਸਨ, ਜੇ ਕਿਸੇ ਕਪੜੇ ਬਦਲ ਲੈਣ ਲਈ ਬੇਨਤੀ ਕੀਤੀ
ਤਦ ਬਦਲ ਲਏ, ਨਹੀਂ ਤਾਂ ਪੰਜ, ਦੱਸ, ਪੰਦਰਾਂ, ਜਿੰਨੇ ਦਿਨ ਲੰਘ
ਜਾਣ ਲੰਘ ਜਾਣ । ਜਿਹਾ ਕਿ ਅਸੀਂ ਪਿੱਛੇ ਦੱਸ ਆਏ ਹਾਂ, ਪ੍ਰਸ਼ਾਦ
ਛਕਣ ਦੇ ਮਾਮਲੇ ਵਿਚ ਆਪ ਬੜੇ ਬਿਬੇਕੀ ਸਨ । ਕਈ ਵੇਰ ਤਾਂ
ਵਾਹਿਗੁਰੂ ਨਾਮ ਦਾ ਜਪ ਕਰਕੇ ਇਕ ਇਕ ਦਾਣਾ ਚੁਗਣਾ, ਫਿਰ
ਪੀਹਣਾ ਤੇ ਪ੍ਰਸ਼ਾਦ ਤਿਆਰ ਕਰਕੇ ਛਕਣਾ । ਸਫਰ ਦੇ ਵਾਸਤੇ ਉਨ੍ਹਾਂ
ਨੇ ਗੱਡੇ ਤੇ ਹੀ ਕਾਠ ਦਾ ਇਕ ਨਿੱਕਾ ਜਿਹਾ ਕੋਠਾ ਬਣਾ ਰਖਿਆ
ਸੀ, ਜਿਸਦੇ ਵਿਚ ਚੱਕੀ ਰਖੀ ਰਹਿੰਦੀ ਸੀ । ਇਹੋ ਗੱਡਾ ਮੇਲਿਆਂ ਤੇ
ਸਫਰ ਵਿਚ ਨਾਲ ਰਹਿੰਦਾ ਸੀ ।

੨੧. ਭਾਈ ਆਇਆ ਸਿੰਘ ਹਕੀਮ—

ਭਾਈ ਆਇਆ ਸਿੰਘ ਜੀ ਗੰਢ ਨਾਲ ਆਪ ਦਾ ਪਿਆਰ ਸੀ,
ਉਹਨਾਂ ਦੀ ਦੁਕਾਨ ਤੇ ਆਵਾਜਾਈ ਰਹਿੰਦੀ ਸੀ । ਸ਼ਹਿਰ ਵਿਚ ਪਲੇਗ
ਦੀ ਸ਼ਿਕਾਇਤ ਹੋ ਗਈ, ਪਹਿਲਾਂ ਤਾਂ ਚੂਹੇ ਡਿੱਗਦੇ ਰਹੇ, ਲੋਕਾਂ ਪ੍ਰਵਾਹ
ਨਾ ਕੀਤੀ, ਜਿਸ ਵੇਲੇ ਆਦਮੀ ਡਿੱਗਣ ਲਗੇ ਫਿਰ ਸ਼ਹਿਰ ਵਿਚ ਖੌਫ
ਤੇ ਹਰਾਸ ਵਰਤ ਗਿਆ । ਇਕ ਦਿਨ ਸੰਤ ਸੁਵਾਇਆ ਸਿੰਘ ਜੀ
ਉਕਤ ਭਾਈ ਸਾਹਿਬ ਦੀ ਦੁਕਾਨ ਤੇ ਬੈਠੇ ਸਨ, ਸੰਤ ਜੀ ਨੇ ਪੁੱਛਿਆ
ਕਿ ਅੱਜ ਹੱਟੀ ਦਾ ਨੌਕਰ ਕਿਥੇ ਹੈ ? ਭਾਈ ਆਇਆ ਸਿੰਘ ਜੀ ਨੇ
ਕਿਹਾ ਕਿ ਜੀ ! ਪਲੇਗ ਨਾਲ ਬੀਮਾਰ ਹੋ ਗਿਆ ਹੈ ਤੇ ਸਖਤ ਤਕ-
ਲੀਫ ਵਿਚ ਹੈ, ਸ਼ਾਇਦ ਘੰਟਾ ਦੋ ਘੰਟੇ ਹੋਰ ਬਚੇ । ਸੰਤ ਜੀ ਇਹ

ਗਲ ਸੁਣ ਕੇ ਮੁਸਕ੍ਰਾਏ ਤੇ ਕਹਿਣ ਲਗੇ 'ਪ੍ਰਭ ਭਾਵੇ ਬਿਨੁ ਸਾਸ ਤੇ
ਰਾਖੈ ॥'

ਉਸੇ ਵੇਲੇ ਤੋਂ ਬੀਮਾਰੀ ਮੜਾ ਖਾ ਗਈ, ਤੀਜੇ ਚੌਥੇ ਦਿਨ ਭਾਈ ਜੀ
ਨੂੰ ਆਰਾਮ ਆ ਗਿਆ ਤੇ ਆਪ ਚੰਗੇਭਲੇ ਹੋਕੇ ਚਿਰਾਂਤਕ ਜੀਉਂਦੇ ਰਹੇ।

੨੨. ਸਤਿਸੰਗੀਆਂ ਦੀ ਬੀਮਾਰ ਪੁਰਸੀ—

ਅੰਮ੍ਰਿਤਸਰ ਵਿਚ ਭਾਈ ਹੀਰਾ ਸਿੰਘ ਹੀ ਇਕ ਸਤਜਵਾਦੀ ਪੁਰਖ
ਹੋਏ ਹਨ, ਪਿਛਲੀ ਆਯੂ ਵਿਚ ਆਪ ਅਧਰੰਗ ਦੇ ਰੋਗ ਵਿਚ ਗੁਸਤ ਹੋ
ਗਏ। ਮੰਜੇ ਤੇ ਹੀ ਬੈਠੇ ਰਹਿੰਦੇ ਸਨ; ਉਨ੍ਹਾਂ ਦੀ ਸਰੀਰਕ ਕਿਰਿਆ
ਔਖੀ ਹੋ ਰਹੀ ਸੀ, ਮੂੰਹ ਵਿਚੋਂ ਕਹੇ ਵਾਕ ਵੀ ਸਪਸ਼ਟ ਸਮਝ ਵਿਚ
ਨਹੀਂ ਆਉਂਦੇ ਸਨ। ਇਕ ਦਿਨ ਅਚਣਚੇਤ ਸੰਤ ਸੁਵਾਇਆ ਸਿੰਘ
ਜੀ ਆ ਨਿਕਲੇ। ਭਾਈ ਹੀਰਾ ਸਿੰਘ ਜੀ ਇਨ੍ਹਾਂ ਨੂੰ ਘਰ ਆਇਆ
ਵੇਖ ਕੇ ਖਿੜ ਗਏ, ਹੱਸਣ ਲੱਗ ਪਏ ਤੇ ਬੜੇ ਹੱਸੇ। ਇਸੇ ਤਰ੍ਹਾਂ ਸੰਤ
ਸੁਵਾਇਆ ਸਿੰਘ ਜੀ ਬੜੇ ਹੱਸੇ। ਭਾਈ ਹੀਰਾ ਸਿੰਘ ਜੀ ਪਰਵਾਰ
ਨੂੰ ਕੁਛ ਕਹਿੰਦੇ ਸਨ, ਜੋ ਪਰਵਾਰ ਦੀ ਸਮਝ ਵਿਚ ਨਹੀਂ ਆਇਆ।
(ਭਾਈ ਹੀਰਾ ਸਿੰਘ ਜੀ ਦੇ ਸਪੁਤਰ ਸ: ਜੀਤਸਿੰਘ ਜੀ ਰਹਿਚੁਕੇ ਸੈਕ੍ਰੇਟਰੀ
ਪੰਜਾਬ ਐਂਡ ਸਿੰਧ ਬੈਂਕ ਅੰਮ੍ਰਿਤਸਰ—ਜਿਨ੍ਹਾਂ ਇਹ ਵਿਥਿਆ ਸੁਣਾਈ
ਹੈ—ਉਸ ਵੇਲੇ ਛੋਟੀ ਆਯੂ ਦੇ ਸਨ, ਇਨ੍ਹਾਂ ਦਾ ਹੁਣ ਖਿਆਲ ਹੈ ਕਿ
ਉਹਨਾਂ ਦੇ ਪਿਤਾ ਜੀ ਸ਼ਾਇਦ ਚਾਹੁੰਦੇ ਸਨ ਕਿ ਕੁਛ ਨਕਦੀ ਭਾਈ
ਸਾਹਿਬ ਦੀ ਭੇਟਾ ਕੀਤੀ ਜਾਏ) ਸੰਤ ਜੀ ਪਾਸੋਂ ਪੁੱਛਿਆ ਗਿਆ ਕਿ
ਆਪ ਨੇ ਕਿਸ ਤਰ੍ਹਾਂ ਦਰਸ਼ਨ ਦਿਤੇ ਹਨ, ਉਹਨਾਂ ਨੇ ਕਿਹਾ—ਗੁਰੂ ਜੀ
ਦੇ ਹੁਕਮ ਵਿਚ ਆਏ ਹਾਂ। ਸੰਤ ਜੀ ਦਾ ਆਦਰ ਭਾਉ ਕੀਤਾ ਗਿਆ,
ਕੁਛ ਚਿਰ ਬੈਠ ਕੇ ਤੇ ਸੁਭ ਸਿੱਖਿਆ ਦੇ ਕੇ ਚਲੇ ਗਏ।

ਪਿਛੇ ਇਕ ਪ੍ਰਸੰਗ ਵਿਚ ਜ਼ਿਕਰ ਆਇਆ ਹੈ ਕਿ ਇਕ ਨਾਮ
ਬਾਣੀ ਦੇ ਰਸੀਏ ਗੁਰਮੁਖ ਦੀ ਬੀਮਾਰੀ ਸੁਣਕੇ ਆਪ ਉਨ੍ਹਾਂ ਦੇ ਘਰ
ਗਏ ਸਨ, ਇਹ ਵਾਕਿਆ ਵੀ ਇਸੇ ਗੱਲ ਦੀ ਪੁਸ਼ਟੀ ਕਰਦਾ ਹੈ ਕਿ

ਆਪ ਸਤਿਸੰਗੀ ਗੁਰ ਸਿਖਾਂ ਦੀ ਬੀਮਾਰੀ ਦੀ ਖਬਰ ਸੁਣ ਕੇ ਉਨ੍ਹਾਂ ਨੂੰ ਨਾਮ ਬਾਣੀ ਵਲ ਲਾਈ ਰੱਖਣ ਤੇ ਚੜ੍ਹਦੀਆਂ ਕਲਾਂ ਵਿਚ ਪਰਪੱਕ ਰਹਿਣ ਲਈ ਮਿਲਦੇ ਗਿਲਦੇ ਰਹਿੰਦੇ ਸਨ। ਬੀਮਾਰ ਦੀ ਸੁਰਤ ਨੂੰ ਸਹਾਰਾ ਦੇਣ ਲਈ ਆਪ ਦਾ ਮਿਲਣਾ ਸੁਖਦਾਈ ਹੋਇਆ ਕਰਦਾ ਸੀ।

੨੩. ਗੱਡੇ ਦਾ ਅਸਬਾਬ ਚੋਰਾਂ ਲੁੱਟਿਆ—

ਜਦੋਂ ਅਜੇ ਰੇਲ ਨਹੀਂ ਸੀ ਆਈ ਉਦੋਂ ਨਨਕਾਣੇ ਸਾਹਿਬ ਦੀ ਯਾਤਰਾ ਲਈ ਸੰਗਤਾਂ ਪੈਦਲ ਤੇ ਗੱਡਿਆਂ ਬਹਿਲਾਂ ਨਾਲ ਜੱਥੇ ਬਣਾਕੇ ਜਾਂਦੀਆਂ ਹੁੰਦੀਆਂ ਸਨ। ਲਾਹੌਰ ਤੋਂ ਨਨਕਾਣੇ ਸਾਹਿਬ ਤਕ ਚਾਰ ਮੰਜ਼ਲਾਂ ਹੁੰਦੀਆਂ ਸਨ। ਅੰਮ੍ਰਿਤਸਰ ਤੋਂ ਸੰਤਾਂ ਦਾ ਜੱਥਾ ਜਾਂਦਾ ਸੀ। ਸੰਤਾਂ ਦਾ ਗੱਡਾ ਇਕ ਘਰ ਵਾਂਗੂੰ ਹੁੰਦਾ ਸੀ, ਜੰਦਰਾ ਬੀ ਵਜ ਜਾਂਦਾ ਸੀ, ਨਾਲੇ ਬਹੁਤ ਸਾਰੇ ਬੈਲ ਬੀ ਹੁੰਦੇ ਸਨ। ਸੰਤ ਗੱਡੇ ਤੇ ਛਬੀਲ ਦਾ ਸਾਮਾਨ ਲਦਕੇ ਲੈ ਜਾਂਦੇ ਸਨ, ਰਸਤੇ ਵਿਚ ਜਲ ਛਕਾਉਂਦੇ, ਪੜਾਓ ਪੜਾਉ ਤੁਰਦੇ ਜਾਂਦੇ ਤੇ ਇਸੇ ਤਰ੍ਹਾਂ ਵਾਪਸ ਆਉਂਦੇ ਸਨ। ਰਸਤੇ ਵਿਚ ਲਾਹੌਰ ਦੀ ਸੰਗਤ ਵੀ ਸਾਥ ਹੋ ਜਾਂਦੀ ਸੀ। ਸਾਧੂ ਸੰਤ ਆਪਣੇ ਬਿਸਤਰੇ ਤੇ ਹੋਰ ਸਾਮਾਨ ਵੀ ਗੱਡੇ ਤੇ ਰਖ ਦਿਆ ਕਰਦੇ ਸਨ, ਜਿਸ ਤੋਂ ਸੰਗਤ ਨੂੰ ਬੜਾ ਆਰਾਮ ਹੋ ਜਾਂਦਾ ਸੀ।

ਇਕ ਵੇਰ ਸੰਤ ਨਨਕਾਣਾ ਸਾਹਿਬ ਦੇ ਮੇਲੇ ਤੋਂ ਵਾਪਸ ਆ ਰਹੇ ਸਨ ਕਿ ਰਾਹ ਵਿਚ ਮਾਨਾਂਵਾਲੇ ਪੜਾਉ ਪਿਆ। ਵਹੀਰ ਸਾਰਾ ਡੇਰੇ ਲਾਉਣ ਲਗ ਪਿਆ। ਸੰਤਾਂ ਦੇ ਗੱਡੇ ਤੇ ਸਾਮਾਨ ਰਖਣ ਵਾਲੇ ਸਾਧੂ ਬੀ ਸਰੀਰਕ ਕਿਰਿਆ ਸਾਧਣ ਚਲੇ ਗਏ ਤੇ ਸਾਮਾਨ ਪਾਸ ਸੰਤ ਜੀ ਹੀ ਰਹਿ ਗਏ। ਇੰਨੇ ਨੂੰ ਪਿੰਡ ਦੇ ਗੱਭਰੂ ਹੱਥਾਂ ਵਿਚ ਡਾਂਗਾਂ ਫੜੀ ਆ ਗਏ, ਗੱਡੇ ਤੇ ਰੱਖੇ ਸਾਮਾਨ ਨੂੰ ਲੁੱਟਣ ਵਾਸਤੇ ਜੰਦਰਾ ਤੋੜਨ ਲਗੇ, ਸੰਤਾਂ ਦੀ ਉਨ੍ਹਾਂ ਤੇ ਨਜ਼ਰ ਗਈ; ਆਪ ਝੱਟ ਉੱਠਕੇ ਉਨ੍ਹਾਂ ਦੇ ਪਾਸ ਆ ਖੜੋਤੇ ਤੇ ਪੁੱਛਣ ਲਗੇ—ਗੁਰਮੁਖੇ ! ਕੀ ਚਾਹੀਦਾ ਹੈ ? ਤੁਸੀਂ ਭਲੇ ਲੋਗ ਹੋ; ਜੇ ਲੋੜ ਹੈ ਭਲਿਆਂ ਵਾਂਗੂੰ ਮੰਗੋ; ਮੈਂ ਆਪ ਦੇ ਹਾਜ਼ਰ ਹੈ।

ਗੱਭਰੂ-ਗੱਡੇ ਤੇ ਜਿਹੜਾ ਸਾਮਾਨ ਹੈ ਇਹ ਦੇ ਦਿਓ ।

ਸੰਤ-ਜੇ ਇਨ੍ਹਾਂ ਚੀਜ਼ਾਂ ਦੀ ਲੋੜ ਹੈ ਤਦ ਜੰਦਰਾ ਨਾ ਤੋੜੋ, ਜਿਸ ਜਿਸ ਚੀਜ਼ ਦੀ ਲੋੜ ਹੈ ਹੁਕਮ ਕਰੋ ਮੈਂ ਦੇ ਦੇਂਦਾ ਹਾਂ ।

ਗੱਭਰੂ-ਸਾਮਾਨ ਚਾਹੀਏ, ਜੰਦਰਾ ਖੋਲੋ ।

ਸੰਤਾਂ 'ਸਤਿ ਬਚਨ' ਕਹਿਕੇ ਜੰਦਰਾ ਖੋਲਿਆ ਤੇ ਜਿਸ ਜਿਸ ਬਿਸਤਰੇ ਤੇ ਟਰੰਕ ਉਤੇ ਜਿਸ ਜਿਸ ਨੇ ਹੱਥ ਰਖਿਆ ਸੰਤਾਂ ਉਨ੍ਹਾਂ ਨੂੰ ਉਹ ਸਾਰਾ ਕੁਛ ਦੇ ਦਿੱਤਾ ਤੇ ਉਹ ਲੈਕੇ ਚਲੇ ਗਏ ।

ਜਦ ਸਾਧੂ ਵਾਪਸ ਆਏ ਤਦ ਉਨ੍ਹਾਂ ਆਪਣੇ ਅਸਬਾਬ ਦੀ ਪੁੱਛ ਕੀਤੀ । ਉੱਤਰ ਵਿਚ ਸੰਤਾਂ ਕਿਹਾ ਕਿ ਹੁਣ ਸੰਗਤ ਆਈ ਸੀ ਉਨ੍ਹਾਂ ਨੂੰ ਲੋੜ ਸੀ, ਉਨ੍ਹਾਂ ਨੇ ਜੋ ਜੋ ਕੁਛ ਮੰਗਿਆ ਮੈਂ ਉਨ੍ਹਾਂ ਨੂੰ ਦੇ ਦਿੱਤਾ ਤੇ ਉਹ ਲੈਕੇ ਚਲੇ ਗਏ ਹਨ । ਸਾਧੂ ਆਪਣੇ ਸਾਮਾਨ ਦੇ ਚਲੇ ਜਾਣ ਤੋਂ ਸੋਚਾਂ ਵਿਚ ਪੈ ਗਏ ਤੇ ਸਾਮਾਨ ਦੀ ਭਾਲ ਵਿਚ ਪਿੰਡ ਵਲ ਤੁਰ ਪਏ ।

ਇਨ੍ਹਾਂ ਗੱਭਰੂ ਸਾਧੂਆਂ ਵਿਚੋਂ ਕੁਝ ਆਦਮੀ ਬੜੇ ਚਤੁਰ ਤੇ ਤਕੜੇ ਸਨ, ਪੁੱਛ ਗਿੱਛ ਕਰਦੇ ਉਹ ਉਸ ਮਕਾਨ ਤਕ ਜਾ ਪੁੱਜੇ ਜਿਸਦੇ ਅੰਦਰ ਅਸਬਾਬ ਲੈ ਜਾਣ ਵਾਲੇ ਗੱਭਰੂ ਬੈਠੇ ਸਨ । ਜਦ ਸਾਧੂ ਅੰਦਰ ਗਏ, ਤਦ ਪੁਸ਼ਾਦੇ ਤਿਆਰ ਹੋ ਰਹੇ ਸਨ ਤੇ ਉਹ ਆਦਮੀ ਬੈਠੇ ਛਕ ਰਹੇ ਸਨ, ਅਸਬਾਬ ਵੀ ਵਿਹੜੇ ਵਿਚ ਹੀ ਸਾਹਮਣੇ ਪਿਆ ਸੀ । ਸਾਧੂ ਤਾਂ ਇਨ੍ਹਾਂ ਨਾਲ ਗੱਲਾਂ ਕਰਨ ਲਗ ਪਏ ਤੇ ਕਿਸੇ ਨੂੰ ਘੱਲਕੇ ਪੁਲਿਸ ਨੂੰ ਇਤਲਾਹ ਦੇ ਦਿਤੀ । ਪੁਲਿਸ ਨੇ ਆਉਂਦਿਆਂ ਹੀ ਮਕਾਨ ਨੂੰ ਘੇਰ ਲਿਆ ਤੇ ਅੰਦਰ ਜਾ ਕੇ ਗੱਭਰੂਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਅਸਬਾਬ ਤੇ ਕਬਜ਼ਾ ਕਰ ਲਿਆ । ਇਉਂ ਠਾਣੇਦਾਰ ਸਾਹਿਬ ਦੋਸ਼ੀਆਂ ਨੂੰ ਫੜਕੇ ਮੌਕੇ ਤੇ ਤਫਤੀਸ਼ ਕਰਨ ਲਈ ਲੈ ਆਏ । ਜਦ ਸੰਤ ਸੁਵਾਇਆ ਸਿੰਘ ਜੀ ਪਾਸ ਪੁੱਜੇ ਤਦ ਪੁਲਸੀਏ ਪੁੱਛਣ ਲੱਗੇ ਕਿ ਕਿਉਂ ਉਏ ਭਾਈ ! ਇਹ ਹੀ ਚੋਰ ਹਨ ਜਿਹੜੇ ਏਥੋਂ ਜੰਦਰਾ ਤੋੜਕੇ ਅਸਬਾਬ ਲੈ ਗਏ ਸਨ ? ਸੰਤਾਂ ਨੇ ਗੁਰੂ ਕਰਕੇ ਡਿੱਠਾ ਚੋਰਾਂ ਵਲ ਤੇ ਫੇਰ ਡਿੱਠਾ ਸਾਧਾਂ ਵਲ, ਲੰਮਾ ਸਾਹ ਲੈਕੇ ਕਹਿਣ ਲੱਗੇ ਕਿ ਅਸਬਾਬ

ਲੈ ਜਾਣ ਵਾਲੇ ਤਾਂ ਇਹ ਹੀ ਜਾਪਦੇ ਹਨ, ਪਰ ਨਾ ਇਨ੍ਹਾਂ ਜੰਦਰਾ ਤੋੜਿਆ ਹੈ ਤੇ ਨਾ ਹੀ ਬਦੇ ਬਦੀ ਅਸਬਾਬ ਖੋਹਿਆ ਹੈ, ਮੈਂ ਜੰਦਰਾ ਆਪਣੇ ਹੱਥੀਂ ਖੋਲ੍ਹਕੇ ਜਿਹੜਾ ਜਿਹੜਾ ਅਸਬਾਬ ਕਿਸੇ ਮੰਗਿਆ ਦੇ ਦਿਤਾ ਸੀ, ਜੇ ਇਹ ਦੋਸ਼ ਹੈ ਤਾਂ ਮੇਰਾ ਹੈ, ਇਨ੍ਹਾਂ ਗੱਭਰੂਆਂ ਨੂੰ ਛੱਡ ਦੇਵੋ, (ਦੋਨੋਂ ਹੱਥ ਅੱਗੇ ਕਰਕੇ) ਜੇ ਹਥਕੜੀ ਲਗਾਣੀ ਹੈ ਤਾਂ ਮੈਨੂੰ ਲਗਾਓ ਕਿ ਅਸਬਾਬ ਮੈਂ ਚੁਕਾਇਆ ਹੈ ਤੇ ਇਨ੍ਹਾਂ ਦੀਆਂ ਹਥਕੜੀਆਂ ਖੋਲ ਦਿਓ ।

ਇੰਨੇ ਨੂੰ ਸਚੇਤ ਪਾਣੀ ਗਈ ਸੰਗਤ ਵਿਚੋਂ ਕੁਛ ਅੰਮ੍ਰਿਤਸਰ ਲਾਹੌਰ ਦੇ ਸਿਰਕਰਦੇ ਚੌਧਰੀ ਤੇ ਵੱਡੇ ਆਦਮੀ ਆ ਗਏ ਤੇ ਇਹ ਗੱਲ ਸੁਣਕੇ ਕਾਲੀ ਨਾਲ ਮੌਕੇ ਤੇ ਪੁੱਜੇ ਤੇ ਠਾਣੇਦਾਰ ਨੂੰ ਕਹਿਣ ਲੱਗੇ ਕਿ ਇਹ ਮਹਾਨ ਪਰਉਪਕਾਰੀ ਸਮਦਰਸ਼ੀ ਸੰਤ ਹਨ, ਇਹ ਨਾ ਚੋਰ ਹਨ ਤੇ ਨਾ ਚੋਰਾਂ ਦੇ ਸਾਥੀ, ਚੋਰਾਂ ਨੂੰ ਲੋੜਵੰਦ ਸਮਝਕੇ ਜੋ ਕੁਝ ਉਨ੍ਹਾਂ ਮੰਗਿਆ ਹੈ ਸੰਤਾਂ ਨੇ ਦਿੱਤਾ ਹੈ, ਤੁਹਾਨੂੰ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ। ਪੁਲਸ ਵਾਲੇ ਸੰਤਾਂ ਦੀ ਸੁਹਿਰਦਤਾ ਵੇਖਕੇ ਅਸ਼ ਅਸ਼ ਕਰਨ ਲਗੇ ਤੇ ਸੰਤਾਂ ਦੇ ਹੁਕਮ ਅਨੁਸਾਰ ਉਨ੍ਹਾਂ ਗੱਭਰੂਆਂ ਨੂੰ ਛੱਡ ਦਿੱਤਾ ਤੇ ਵਾਪਸ ਚਲੇ ਗਏ ।

੨੪. ਸਾਧੂਆਂ ਨੂੰ ਸਿਖਿਆ—

ਜਦੋਂ ਪੁਲਸ ਚਲੀ ਗਈ ਤੇ ਸਾਧੂ ਆਪੋ ਆਪਣਾ ਸਾਮਾਨ ਸੰਭਾਲ ਚੁਕੇ ਤਦ ਸੰਤਾਂ ਨੇ ਆਖਿਆ: ਸਾਰੇ ਸਜਣੋ ! ਬੈਠ ਜਾਓ ਤੇ ਜਾਣ ਤੋਂ ਪਹਿਲਾਂ ਸਾਡੇ ਦੋ ਬਚਨ ਸੁਣ ਜਾਓ । ਸਾਧੂ ਵੀ ਬੈਠ ਗਏ, ਉਹ ਸਿਰਕਰਦੇ, ਜਿਨ੍ਹਾਂ ਨੇ ਪੁਲਸ ਨੂੰ ਤਸੱਲੀ ਦੇ ਕੇ ਟੋਰਿਆ ਸੀ, ਉਹ ਬੀ ਬੈਠ ਗਏ, ਕੁਛ ਸਰੀਰ ਜੋ ਪੁਲੀਸ ਆਈ ਤੱਕਕੇ ਆਏ ਸਨ ਉਹ ਬੀ ਬੈਠ ਗਏ, ਤਦ ਸੰਤਾਂ ਨੇ ਜੋ ਬਚਨ ਕੀਤੇ ਉਨ੍ਹਾਂ ਦਾ ਸਾਰ ਅੰਸ਼ ਇਹ ਸੀ:—

ਸਾਧੂ ਜਨੋ ! ਤੁਸੀਂ ਇਕ ਮੇਰਾ ਬਚਨ ਮੰਨੋ, ਉਹ ਇਹ ਹੈ, ਇਹ ਇਹ ਭੇਖ ਦੇ ਬਸਤਰ ਉਤਾਰ ਦਿਓ ਤੇ ਵਿਹਾਰ ਕਾਰ ਕਰੋ । ਤੁਸੀ

ਅੰਮ੍ਰਿਤਸਰ ਆ ਜਾਓ, ਮੈਂ ਹਰੇਕ ਨੂੰ ਕੁਛ ਕੁਛ ਮਾਇਆ ਸੰਗਤਾਂ ਵਿਚੋਂ ਰਾਸ ਮੂੜੀ ਵਾਸਤੇ ਇਕੱਠੀ ਕਰ ਦਿਆਂਗਾ। ਇਸ ਤਰ੍ਹਾਂ ਤੁਸੀਂ ਧਰਮ ਦੀ ਕਿਰਤ ਕਰੋ, ਕਮਾਓ, ਦਸਵੰਧ ਦਿਓ ਤੇ ਪ੍ਰਸ਼ਾਦੇ ਛਕੋ। ਇਸ ਹੁਣ ਵਾਲੀ ਭੇਖ ਦੀ ਅਵਸਥਾ ਤੋਂ ਉਹ ਗ੍ਰਿਹਸਤ ਬਹੁਤਾ ਉੱਤਮ ਹੋਵੇਗਾ।

ਸਾਧਾਂ ਨੂੰ ਇਹ ਗੱਲ ਕਹਿਣ ਦਾ ਹੀਆ ਸੰਤਾਂ ਨੂੰ ਹੀ ਪੈ ਸਕਦਾ ਸੀ, ਗ੍ਰਿਹਸਤੀ ਸੁਣਕੇ ਹੈਰਾਨ ਸਨ ਤੇ ਸਾਧੂ ਤਾਂ ਚਿਪ ਚੜ੍ਹ ਰਹੇ ਸਨ ਕਿ ਸਾਨੂੰ ਭੇਖ ਛੁਡਾਉਣ ਵਾਲਾ ਇਹ ਕੌਣ ਹੈ, ਪਰ ਸੰਤਾਂ ਦੇ ਤਪ ਤੇਜ ਦੇ ਸਾਹਮਣੇ ਕੌਣ ਕੂ ਸਕਦਾ ਸੀ? ਅਖੀਰ ਇਕ ਗੱਭਰੂ ਨੇ ਕੁਛ ਹੌਸਲਾ ਕੀਤਾ ਤੇ ਕਹਿਣ ਲੱਗਾ—ਸੁਆਮੀ ਜੀ! ਕੀਹ ਆਪ ਕ੍ਰਿਪਾ ਕਰਕੇ ਕਾਰਣ ਦਸ ਸਕਦੇ ਹੋ ਕਿ ਸਾਡੇ ਮੁੜ ਗ੍ਰਿਹਸਤੀ ਬਣਨੇ ਦਾ ਉਪਦੇਸ਼ ਆਪ ਕਿਉਂ ਦੇ ਰਹੇ ਹੋ? ਇਕ ਪਾਸੇ ਸਾਡਾ ਸਾਮਾਨ ਲੁਟਾ ਦਿੱਤਾ ਜੇ, ਦੂਜੇ ਪਾਸੇ ਸਾਨੂੰ ਬਣੀਏ ਬਣਨ ਦਾ ਉਪਦੇਸ਼ ਬਖਸ਼ ਰਹੇ ਹੋ?

ਸੰਤ—ਬਰਖੁਰਦਾਰ! ਇਸ ਵਾਸਤੇ ਕਿ ਤੁਸਾਂ ਨੇ, ਜਿਨ੍ਹਾਂ ਨੇ ਪੁਲਸ ਸੱਦ ਲਿਆਂਦੀ ਤੇ ਆਪਣੇ ਮਾਲ ਦੇ ਦਾਅਵੇ ਕੀਤੇ, ਇਸ ਕਰਤਬ ਨਾਲ ਦੱਸ ਦਿੱਤਾ ਹੈ ਕਿ ਤੁਸੀਂ ਅਸਲ ਵਿਚ ਸਾਧੂ ਨਹੀਂ ਹੋ, ਭੇਖ ਮਾਤ੍ਰ ਸਾਧੂ ਹੋ, ਚਾਹੇ ਤੁਸੀਂ ਕਿਸੇ ਹੀ ਮਤ ਦੇ ਹੋ। ਮੈਨੂੰ ਤਾਂ ਇਹ ਦਿੱਸਦਾ ਹੈ ਕਿ ਜੇ ਗ੍ਰਿਹਸਤ ਮਾਰਗ ਨੂੰ ਛੋੜਦਾ ਹੈ ਤੇ ਸਾਧੂ ਹੁੰਦਾ ਹੈ ਉਹ 'ਗ੍ਰਹਣ' ਨੂੰ ਛੋੜਦਾ ਹੈ ਤੇ 'ਤਯਾਗ' ਨੂੰ ਅੰਗੀਕਾਰ ਕਰਦਾ ਹੈ। ਉਸ ਦਾ ਜੀਵਨ ਹੈ ਤਯਾਗ। ਮੈਂ ਤੁਹਾਨੂੰ ਦੱਸਾਂ, ਸਾਡੇ ਅਕਾਲੀ ਬਣਨ ਵਾਲੇ ਸਿੰਘਾਂ ਦਾ ਧੁਵਾ ਹੁੰਦਾ ਸੀ ਨਾ ਕੇਵਲ ਮਾਇਆ ਦਾ ਤਿਆਗ, ਸਗੋਂ 'ਮਾਇਆ ਮੇਰੀ ਹੈ' ਇਸ ਦਾ ਬੀ ਤਿਆਗ। ਸਾਡੇ ਨਿਹੰਗ ਸਿੰਘਾਂ ਅਰਥਾਤ ਪੁਰਾਤਨ ਅਕਾਲੀ ਸਿੰਘਾਂ ਵਿਚ 'ਮਾਇਆ ਮੇਰੀ ਹੈ' ਤੇ 'ਇਸ ਪਰ ਮੇਰਾ ਕਬਜ਼ਾ ਹੈ' ਇਹ ਖਿਆਲ ਨਹੀਂ ਸੀ ਹੁੰਦਾ। ਉਹ ਸਭ ਕੁਛ ਵਾਹਿਗੁਰੂ ਦਾ ਸਮਝਦੇ ਸਨ। ਤੁਸੀਂ ਬੀ ਤਿਆਗੀ ਹੋ। ਮੈਂ ਸਮਝਦਾ ਹਾਂ ਕਿ ਉਹ ਸਾਧੂ ਨਹੀਂ ਜੋ ਮਾਇਆ ਉਤੇ ਆਪਣੇ ਕਬਜ਼ੇ

ਦਾ ਧਵਾ ਅੰਦਰ ਸਾਵਧਾਨ ਰੱਖਦਾ ਹੈ। ਤੁਸੀਂ ਇਨ੍ਹਾਂ ਆਪਣੇ ਟੰਕਾਂ ਤੇ ਬਿਸਤਰਿਆਂ ਤੇ 'ਏਹ ਮੇਰੇ ਹਨ' 'ਇਨ੍ਹਾਂ ਤੇ ਮੇਰਾ ਕਬਜ਼ਾ ਹੈ' ਇਹ ਬਿਤੀ ਕਾਇਮ ਰੱਖੀ ਹੈ, ਇਸ ਲਈ ਤੁਸੀਂ ਮਨ ਗ੍ਰਹਿਣ ਵਿਚ ਹੈ। ਸੋ ਆਪਣੇ ਮਨ ਨਾਲ ਤਾਂ ਛਲ ਨਾ ਕਰੋ। ਜੇ ਮਨ ਗ੍ਰਹਿਣ ਵਿਚ ਹੈ ਤਾਂ ਗ੍ਰਿਹਸਤੀ ਹੋ ਜਾਓ, ਫਿਰ ਉਥੇ ਵੀ ਧਰਮ ਦੀ ਕਿਰਤ ਕਰੋ ਤੇ ਕਲਿਆਣ ਹੈ। ਜੇ ਮਨ ਤਿਆਗ ਵਿਚ ਹੈ, ਤਾਂ ਸਾਧੂ ਹੋਵੋ, ਫੇਰ ਕਰਤਵ ਵੀ ਤਿਆਗ ਦੇ ਕਰੋ।

ਸਾਧੂ-ਪਰ ਮਹਾਰਾਜ ਜੀ ! ਇਸ ਤਰ੍ਹਾਂ ਜੇ ਸਾਡੀ ਗੋਦੜੀ ਕਿ ਬਿਸਤ੍ਰਾ, ਬਸਤ੍ਰ ਕਿ ਤੂੰਬੀ ਚੋਰ ਚੁੱਕ ਲੈ ਜਾਣ ਤਾਂ ਅਸੀਂ ਕਿਵੇਂ ਕਰੀਏ ?

ਸੰਤ-ਭਾਈ ! ਇਹ ਆਇਆ ਜੇ ਦੂਸਰਾ ਧਵਾ ਜਿਸ ਕਰ ਤੁਸੀਂ ਗ੍ਰਿਹਸਤੀ ਬਣੇ ਤਾਂ ਚੰਗੇ ਰਹੋ। ਜਗਤ ਦੇ ਪ੍ਰਬੰਧ ਵਿਚ ਚੋਰ ਤੇ ਨਾ ਚੋਰ ਦਾ ਹਿਸਾਬ ਹੈ, ਉਥੇ ਪੁਲਸ ਹੈ ਤੇ ਕੈਦ ਹੈ, ਪਰ ਅਤੀਤਾਈ ਦੇ ਮਾਰਗ ਵਿਚ ਸਮਦ੍ਰਿਸ਼ਟੀ ਹੈ, ਉਥੇ ਚੋਰ ਕੋਈ ਨਹੀਂ। ਜੇ ਅਤੀਤ ਸੰਤ ਹੈ ਉਹ ਸਭ ਨੂੰ ਸਾਧ ਸੰਗਤ ਸਮਝਦਾ ਹੈ, ਜੇ ਉਸ ਨੂੰ ਦੇ ਜਾਂਦੇ ਹਨ ਉਨ੍ਹਾਂ ਨੂੰ ਵੀ ਸਾਧ ਸੰਗਤ ਸਮਝਦਾ ਹੈ, ਜੇ ਉਸ ਤੋਂ ਲੈ ਜਾਂਦੇ ਹਨ ਉਹ ਉਨ੍ਹਾਂ ਨੂੰ ਵੀ ਸਾਧ ਸੰਗਤ ਸਮਝਦਾ ਹੈ। ਉਸ ਦਾ ਨਿਹਚਾ ਇਹ ਬੱਝਦਾ ਹੈ ਕਿ ਜਿਸ ਦੇ ਘਰ ਵਾਧੂ ਹੈ ਉਹ ਮੈਨੂੰ ਦੇ ਜਾਂਦਾ ਹੈ, ਜਿਸ ਨੂੰ ਲੋੜ ਹੈ ਉਹ ਮੈਥੋਂ ਲੈ ਜਾਂਦਾ ਹੈ: ਸੋ ਭਾਈ ਸਾਧੂ ਤਾਂ ਬਣੋ ਜੇ ਸੰਸਾਰਕ ਪ੍ਰਬੰਧ ਵਾਲੀ, 'ਚੋਰ ਸਾਧ' ਵਾਲੀ ਦ੍ਰਿਸ਼ਟੀ ਜਿੱਤ ਲਵੋ, ਤਿਆਗ ਮਾਰਗ ਵਿਚ ਇਸ ਦੀ ਲੋੜ ਨਹੀਂ।

ਸਾਧੂ-ਫੇਰ ਮਹਾਰਾਜ ਜੀ, ਇਸਤਰ੍ਹਾਂ ਤਾਂ ਸਾਧੂ ਨੰਗਾ ਰਹਿਕੇ ਬੀਮਾਰ ਹੋ ਜਾਏ ਤੇ ਭੁੱਖਾ ਰਹਿਕੇ ਮਰ ਜਾਏ, ਕਿਉਂਕਿ ਸੰਸਾਰ ਵਿਚ ਲੋੜਵੰਦ ਇੰਨੇ ਹਨ ਕਿ ਉਹ ਸਾਧੂ ਨੂੰ ਨਾ ਖਾਣ ਦੇਣਗੇ ਨਾ ਸਰੀਰ ਢਕਣ ਦੇਣਗੇ। ਸਾਧਾਂ ਪਾਸ ਕੁਛ ਬੀ ਨ ਰਹੇਗਾ।

ਸੰਤ-ਇਹ ਹੁਣ ਤੁਸੀਂ ਤੀਸਰਾ ਧਵਾ ਖੰਡਿਤ ਨਿਕਲਿਆ, ਜੋ

ਤੁਸਾਂ ਆਪੇ ਆਪ ਕਹਿ ਦਿੱਤਾ ਹੈ, ਕਹਿਕੇ ਸੰਤ ਹੱਸ ਪਏ ।

ਸਾਧੂ—ਕਿਵੇਂ ਮਹਾਰਾਜ ! ਸਮਝਾ ਦਿਓ ?

ਸੰਤ—ਤੁਸੀਂ ਆਪਣੀ ਬਿਤੀ ਨੂੰ ਵਾਹਿਗੁਰੂ ਪਰਾਇਣ ਜਾ ਜਿਵੇਂ
ਤੁਸੀਂ ਆਖੋਗੇ 'ਈਸ਼੍ਵਰ ਪਰਾਇਣ' ਨਹੀਂ ਕੀਤਾ । ਮਹਾਰਾਜ ਜੀ ਦਾ
ਹੁਕਮ ਹੈ:— 'ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥'

ਜੇ ਤੁਹਾਨੂੰ ਇਸ ਤੁਕ ਦਾ ਭਰੋਸਾ ਨਹੀਂ ਸੀ ਤਾਂ ਅਤੀਤ ਨਹੀਂ ਸੀ
ਹੋਣਾ । ਤੁਸਾਨੂੰ ਜੇ ਬਸਤ੍ਰ ਦੀ ਲੋੜ ਹੈ ਤਾਂ ਰਬ ਦੇਵੇਗਾ, ਜੇ ਅੰਨ ਦੀ
ਲੋੜ ਹੈ ਤਾਂ ਉਹ ਦੇਵੇਗਾ । ਜੇ ਤੁਹਾਡਾ ਅੰਨ ਬਸਤ੍ਰ ਕੋਈ ਹੋਰ ਲੈ ਜਾਂਦਾ
ਹੈ ਤਾਂ ਈਸ਼੍ਵਰ ਤੁਹਾਨੂੰ ਹੋਰ ਦੇਵੇਗਾ । ਤੁਸੀਂ ਵੀਚਾਰ ਕੇ ਦੱਸੋ ਕਿ ਜੇ
ਬਸਤ੍ਰ ਤੇ ਅਸਬਾਬ ਤੁਸਾਂ ਦਾ ਪਿੰਡ ਦੇ ਲੋੜਵੰਦ, ਪਰ ਕੁਰਾਹੇ ਪਏ
ਹੋਏ ਲੋੜਵੰਦ ਲੈ ਗਏ ਸਨ, ਉਹ ਤੁਸਾਨੂੰ ਸਾਧੂ ਬਣਨ ਵੇਲੇ ਮਾਤਾ
ਪਿਤਾ ਨੇ ਵਿਰਾਸਤ ਵਿਚ ਦਿੱਤਾ ਸੀ ਕਿ ਤੁਸਾਂ ਘਾਲ ਕਰਕੇ ਆਂਦਾ
ਸੀ ? ਉਹ ਤੁਸਾਨੂੰ ਈਸ਼੍ਵਰ ਨੇ ਦਾਤਿਆਂ ਦੇ ਮਨ ਵਿਚ ਵੱਸ ਕੇ
ਦਿਵਾਇਆ ਸੀ । ਜਦ ਹੋਰ ਲੋੜ ਪਏਗੀ ਦਾਤਾ ਫੇਰ ਦਿਵਾਏਗਾ ।
ਜਜੋਂ ਤੁਹਾਡਾ ਜਾਂਦਾ ਰਹੇ ਤਾਂ ਸਮਝੋ ਕਿ ਦਾਤਾ ਨੇ ਉਸ ਤੋਂ ਵਿਰਵੇ
ਕਰਨ ਵਿਚ ਸਾਡਾ ਭਲਾ ਲੋਚਿਆ ਹੈ । ਜਦ ਤਕ ਤੁਸਾਡੀ ਅੰਦਰਲੀ
ਟੇਕ ਭਗਵੰਤ ਤੇ ਨਹੀਂ ਗਈ, ਤਦ ਤਾਈਂ ਨਿਜ ਪਰਾਇਣ ਹੋ, ਈਸ਼੍ਵਰ
ਪਰਾਇਣ ਨਹੀਂ ਹੋ । ਜੇ ਨਿਰਾਧਾਰ ਈਸ਼੍ਵਰ ਪਰਾਇਣ ਨਹੀਂ ਉਹ
ਸਾਧੂ ਨਹੀਂ ।

ਸਾਧੂ—ਫਿਰ ਇਸ ਤਰ੍ਹਾਂ ਤਾਂ ਸਾਧੂ ਹੋ ਜਾਣਾ ਮਰਨ ਤੁੱਲ ਹੋ ਗਿਆ ।

ਸੰਤ (ਹੱਸ ਕੇ)—ਹੁਣ ਖਰਾ ਖਰਾ ਸੱਚ ਆਖਿਆ ਈ, ਮਿਤ੍ਰਾ !
ਸਾਧੂ ਨਾਮ ਹੀ ਉਸਦਾ ਹੈ ਜੋ 'ਮਾਇਆ ਮੇਰੀ ਹੈ' ਇਸ ਖਿਆਲ
ਤੋਂ ਮਰ ਜਾਂਦਾ ਹੈ । ਮੈਂ ਫਾਰਸੀਆਂ ਪੜ੍ਹਿਆ ਤਾਂ ਨਹੀਂ, ਪਰ ਮੈਨੂੰ
ਕਿਸੇ ਪੜ੍ਹੇ ਨੇ ਦੱਸਿਆ ਸੀ ਕਿ ਜੇ ਸਾਧ ਹੋ ਜਾਏ ਕਾਨੂੰਨ ਵਿਚ ਬੀ
ਉਸ ਨੂੰ ਵਡਿਆਂ ਦੀ ਵਿਰਾਸਤ ਤੋਂ ਮਰ ਗਿਆ ਤੁੱਲ ਸਮਝਦੇ ਹਨ ।
ਸਾਧੂ ਹੋਣਾ ਹਈ ਤਾਂ ਮੌਤ:—'ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ

ਆਸ'। ਹਾਂ, ਸਾਧੂ ਹੋਣਾ ਮਰਨਾ ਹੈ। ਪਰ ਬਈ ਇਸ ਮਰਨ ਤੋਂ ਮਗਰੋਂ ਜੀਵਨ ਹੈ, ਉਹ ਜੀਵਨ ਸਾਈਂ ਨਾਲ ਸਾਂਝੀ-ਵਾਲਤਾ ਦਾ ਜੀਵਨ ਹੈ ਤੇ ਜਗਤ ਨੂੰ ਸੁਖ ਦੇਣ ਦਾ ਜੀਵਨ ਹੈ। ਜੀਵਿਆ ਸਾਧੂ ਦਾਤਾ ਹੁੰਦਾ ਹੈ, ਉਸ ਦੀ ਬਿਤੀ ਵਿਚ 'ਮੰਗ' ਦਾ ਭਾਉ ਨਹੀਂ ਹੁੰਦਾ।

ਸਾਧੂ (ਹਾਹਕਾ ਲੈ ਕੇ)—ਸੰਤ ਜੀ ! ਸੱਚ ਕਿਹਾ ਨੇ, ਘਰਾਂ ਤੋਂ ਉਦਾਸ ਹੋ ਕੇ ਟੁਰੇ ਸਾਂ ਕਿ ਕੰਮ ਬਹੁਤਾ ਤੇ ਖਾਣ ਨੂੰ ਥੋਹੜਾ ਮਿਲਦਾ ਹੈ। ਇਹ ਤਾਂ ਸਾਨੂੰ ਪਤਾ ਨਹੀਂ ਸੀ ਕਿ ਸਾਧੂ ਹੋਣਾ ਆਪੇ ਤੋਂ ਮਰ ਮਿਟਣਾ ਹੈ ਤੇ ਸਾਈਂ ਨਾਲ ਸਾਂਝੀਵਾਲ ਜੀਵਣਾ ਹੈ ਤੇ ਜਗਤ ਦੇ ਭਲੇ ਵਿਚ ਆਪਾ ਦੇਣਾ ਹੈ।

ਸੰਤ—ਤਦੇ ਮੈਂ ਕਿਹਾ ਸੀ ਕਿ ਮੁੜ ਗ੍ਰਿਹਸਤੀ ਹੋ ਜਾਓ। ਗ੍ਰਿਹਸਤੀ ਹੋਕੇ 'ਗੁਰਮੁਖਿ ਨਾਮੁ ਦਾਨੁ ਇਸਨਾਨੁ' ਦਾ ਜੀਵਨ ਬਸਰ ਕਰੋ, ਕਲਜਾਣ ਹੋਏਗੀ।

ਆਪ ਦੇ ਸਿੱਧੇ ਸਾਦੇ ਮੋਟੇ ਮੋਟੇ ਅੱਖਰਾਂ ਵਿਚ ਉਚਾਰੇ ਬਚਨ ਆਪਣਾ ਜਾਦੂ ਆਪ ਰੱਖਦੇ ਸਨ, ਜੋ ਹੁਣ ਯਾਦ ਕਰਕੇ ਲਿਖਣ ਵਿਚ ਉਸ ਸੁੰਦਰਤਾ ਵਿਚ ਅਦਾ ਨਹੀਂ ਹੋ ਸਕਦੇ। ਆਪ ਦੇ ਕਥਨ ਦਾ ਪ੍ਰਭਾਵ ਐਸਾ ਪਿਆ ਕਿ ਸੰਗਤ ਬੀ ਗਦਗਦ ਹੋ ਗਈ, ਸਾਧੂਆਂ ਨੂੰ ਬੀ ਅਤੀਤ ਮਾਰਗ ਦਾ ਆਦਰਸ਼ ਸਮਝ ਵਿਚ ਆ ਗਿਆ।

੨੫. ਸਾਖੀ ਭਾਈ ਪੱਲਾ—

ਬਿਆਸਾ ਦੇ ਪੱਛੋਂ ਵੱਲ ਨੂੰ ਅਜ ਕਲ ਦੇ ਸਟੇਸ਼ਨ ਬਯਾਸ ਤੋਂ ਢਾਈ ਮੀਲ ਉਪਰਵਾਰ ਬਕਾਲਾ ਪਿੰਡ ਹੈ। ਇਹ ਥਾਂ ਸੀ ਜਿੱਥੇ ਸ੍ਰੀ ਪਾਵਨ ਮਾਤਾ ਗੰਗਾ ਜੀ ਦੇ ਪੈਰੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਿਗੋਵਿੰਦ ਸਾਹਿਬ ਜੀ ਇਥੇ ਜਾਂਦੇ ਰਹੇ ਹਨ। ਨਾਵੇਂ ਪਾਤਸ਼ਾਹ ਇਥੇ ਬਹੁਤ ਚਿਰ ਏਕਾਂਤ ਭਜਨ ਕਰਦੇ ਰਹੇ ਹਨ। ਆਪ ਦੀ ਗੁਰਿਆਈ ਇਥੋਂ ਹੀ ਵਿੱਦਤ ਹੋਈ ਸੀ। ਮਾਤਾ ਗੰਗਾ ਜੀ ਦਾ ਦੇਹੁਰਾ ਇਥੇ ਹੈ ਤੇ ਨਾਵੇਂ ਸਤਿਗੁਰਾਂ ਦੇ ਗੁਰਦਵਾਰੇ ਹਨ। ਇਸ ਤੋਂ ਦੋ

ਕੋਹ ਉਪਰ ਨੂੰ ਇਕ ਪਿੰਡ ਹੈ ਸਠਿਆਲਾ ਤੇ ਉਸ ਤੋਂ ਅਗੇ ਦੋ ਕੁ ਕੋਹ ਪਟੇ ਹੈ ਬੁਤਾਲਾ । ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਮੇਂ ਇਥੇ ਬੁਤਾਲੇ ਵਿਚ ਇਕ ਮਾਂ ਪੁਤ ਹਰਿੰਦੇ ਸਨ । ਪਤੀ ਬੀਬੀ ਦਾ ਮਰਚੁੱਕਾ ਸੀ, ਪੁੱਤ ਗਭਰੂ ਸੀ, ਵਾਹੀ ਕਰਦਾ ਸੀ, ਪਰ ਸੀ ਘਰਾਣਾ ਗਰੀਬੀ ਵਿਚ । ਉਂਵ ਇਹ ਗਭਰੂ ਸਮਝਦਾਰ; ਨੇਕ ਤੇ ਭਲੇ ਸੁਭਾਵ ਵਾਲਾ ਸੀ ।

ਇਕ ਦਿਨ ਇਹ ਨੌਜਵਾਨ ਖੂਹ ਦੇ ਲਾਗਲੇ ਬੜੇ ਤੇ ਬੈਠਾ ਸੀ, ਉਂਵ ਖੂਹ ਵਗ ਨਹੀਂ ਸੀ ਰਿਹਾ । ਥੋੜੀ ਦੇਰ ਵਿਚ ਕੁਛ ਆਦਮੀ ਆ ਗਏ । ਇਨ੍ਹਾਂ ਵਿਚੋਂ ਇਕ ਸਜਣ ਕਿਸੇ ਮਿੱਠੀ ਸੁਰ ਵਿਚ ਬਾਣੀ ਪੜ੍ਹ ਰਿਹਾ ਸੀ ਤੇ ਬਾਕੀ ਦੇ ਸੁਣਦੇ ਆ ਰਹੇ ਸਨ । ਖੂਹ ਤੇ ਪਹੁੰਚ ਕੇ ਉਨ੍ਹਾਂ ਨੇ ਕਿਹਾ—ਭਾਈ ਭਲਿਆ ਲੋਕਾ ! ਸਾਨੂੰ ਪਾਣੀ ਪਿਲਾ । ਖੂਹ ਤਾਂ ਬੰਦ ਸੀ, ਪਰ ਗੱਭਰੂ ਨੇ ਕੁਛ ਹੇਠਾਂ ਉਤਰਕੇ ਮਾਲੂ ਨਾਲੋਂ ਦੋ ਤ੍ਰੈ ਟਿੰਡਾਂ ਪਾਣੀ ਦੀਆਂ ਖੋਲ੍ਹ ਆਂਦੀਆਂ ਤੇ ਕਿਹਾ—ਆਓ ਭਾਈ ! ਪਾਣੀ ਪੀ ਲਓ । ਜਾਂ ਉਹ ਅਗੇ ਵਧੇ ਤਾਂ ਇਕ ਨੇ ਪੁਛਿਆ—ਕਾਕਾ ! ਤੁਸੀਂ ਕੰਣ ਹੁੰਦੇ ਹੋ ? ਨਿਰਛਲ ਮੁੰਡੇ ਨੇ ਕਹਾ—ਹਾਂ ਤਾਂ ਅਸੀਂ ਹਿੰਦੂ, ਪਰ ਸਰਵਰੀਏ ਸਾਨੂੰ ਆਖਦੇ ਹਨ । ਤਦ ਉਨ੍ਹਾਂ ਨੇ ਕਿਹਾ ਕਿ ਭਾਈ ਤੂੰ ਆਪਣਾ ਪਾਣੀ ਸੰਭਾਲ ਲੈ, ਤੇਰੇ ਹੱਥ ਦਾ ਪਾਣੀ ਅਸਾਂ ਨਹੀਂ ਪੀਣਾ, ਤੁਸੀਂ ਬਿਨਮੇ ਹੋ । ਸੋ ਉਹ ਸਾਰੇ ਤਿਹਾਏ ਉੱਥੋਂ ਚਲੇ ਗਏ ਤੇ ਗਭਰੂ ਨੇ ਇਹ ਵਾਰਤਾ ਮਾਂ ਨੂੰ ਜਾ ਸੁਣਾਈ ਤੇ ਪੁੱਛਿਆ—ਮਾਂ ! ਉਹਨਾਂ ਨੇ ਕਿਉਂ ਪਾਣੀ ਨਹੀਂ ਪੀਤਾ ਤੇ ਮੈਨੂੰ ਇਹ ਕੀ ਆਖਿਆ ਸਾਨੇ ਕਿ ਤੁਸੀਂ ਬਿਨਮੇ ਹੋ ? ਮਾਂ ਬੋਲੀ—ਓਹ ਗੁਰੂ ਨਾਨਕ ਦੇਵ ਦੇ ਸਿਖ ਸਨ ਜੋ ਬਾਣੀ ਪੜ੍ਹਦੇ ਸਨ ਤੇ ਜਿਨ੍ਹਾਂ ਨੇ ਤੈਨੂੰ ਸਖੀ ਸਰਵਰ ਦਾ ਸੁਣਕੇ ਪਾਣੀ ਨਹੀਂ ਪੀਤਾ । ਸਿੱਖ ਸਰਵਰੀਏ ਨਾਲ ਨਹੀਂ ਵਰਤਦੇ, ਬਿਨਮੇ* ਆਖਦੇ ਹਨ ।

*ਬੇਨਿਯਮੇ, ਅਰਥਾਤ ਬੇਅਸੂਲੇ । ਪਈ ਹਨ ਤਾਂ ਹਿੰਦੂ ਤੇ ਪੂਜਾ ਕਰਦੇ ਹਨ ਮੁਸਲਮਾਨ ਪੀਰਾਂ ਦੀ, ਨਾ ਇਤਕੇ ਨਾ ਉਤਕੇ ।

ਪੁਤ-ਮਾਂ ! ਉਨ੍ਹਾਂ ਦੀ ਬਾਣੀ ਵਿਚ ਬੜਾ ਸੁਆਦ ਸੀ, ਉਨ੍ਹਾਂ ਦੀ
 ਨੁਹਾਰ ਬੜੀ ਪਿਆਰੀ ਸੀ, ਓਹ ਬੋਲਦੇ ਬੜਾ ਮਿੱਠਾ ਸਨ । ਮੈਨੂੰ
 ਦੁਖ ਹੋ ਰਿਹਾ ਹੈ ਕਿ ਮੈਂ ਉਨ੍ਹਾਂ ਨੂੰ ਪਾਣੀ ਭੀ ਨਾ ਪਿਲਾ ਸਕਿਆ ਤੇ
 ਐਡੇ ਚੰਗੇ ਲਗਣ ਵਾਲੇ ਤਿਹਾਏ ਹੀਚਲੇ ਗਏ । ਕੀ ਮਾਂ ! ਜੇ ਮੈਂ ਉਨ੍ਹਾਂ
 ਦੇ ਗੁਰੂ ਦਾ ਸਿਖ ਹੁੰਦਾ ਤਾਂ ਸਾਰੇ ਮੇਰੇ ਹੱਥੋਂ ਪਾਣੀ ਪੀ ਲੈਂਦੇ ? ਮਾਂ
 ਬੋਲੀ-ਹਾਂ । ਪੁੱਤ ! ਉਨ੍ਹਾਂ ਨਾਲ ਲੋਕੀ ਖੁੜਬਦੇ ਤਾਂ ਹਨ, ਪਰ ਓਹ
 ਬੜੇ ਚੰਗੇ ਤੇ ਪਿਆਰ ਕਰਨ ਵਾਲੇ ਹੁੰਦੇ ਹਨ, ਇਸ ਕਰਕੇ ਲੋਕ ਉਨ੍ਹਾਂ
 ਨੂੰ ਚੰਗਾ ਜਾਣਦੇ ਹਨ ਤੇ ਸਾਰੇ ਵਰਤਦੇ ਹਨ । ਚਾਹੇ ਓਹ ਕਈ ਖੁੱਲ੍ਹਾਂ
 ਕਰ ਲੈਂਦੇ ਹਨ, ਜ਼ਾਤ ਪਾਤ, ਚੌਂਕੇ ਚੁੱਲ੍ਹੇ ਦੀ ਛੂਤ ਛਾਤ ਨਹੀਂ ਕਰਦੇ,
 ਪਰ ਉਨ੍ਹਾਂ ਦੇ ਲੰਗਰੋਂ ਹੁਣ ਕੋਈ ਨਹੀਂ ਜਚਦਾ, ਲੰਗਰ ਬੜਾ ਸੁੱਚਾ ਤੇ
 ਸਾਫ ਕਰਦੇ ਹਨ । ਪੁੱਤ ਬੋਲਿਆ-ਮਾਂ ! ਮੈਂ ਉਨ੍ਹਾਂ ਦੇ ਗੁਰੂ ਨੂੰ
 ਕਿਵੇਂ ਮਿਲਾਂ ? ਮਾਂ ਬੋਲੀ: ਬੱਚਾ ! ਗੁਰੂ ਉਨ੍ਹਾਂ ਦਾ ਬੜੇ ਪਰਤਾਪ
 ਵਾਲਾ ਹੈ ਤੇ ਲੱਖਾਂ ਆਦਮੀ ਉਸਦਾ ਆਮਨਾ ਮੰਨਦੇ ਹਨ ਤੇ ਉਹ ਹੈ
 ਭਗਵਾਨ ਵਰਗਾ । ਉਸ ਨੂੰ ਉਸ ਦੀ ਨਗਰੀ ਜਾ ਮਿਲੀਦਾ ਹੈ, ਜਾਂ ਉਹ
 ਅੰਤਰਯਾਮੀ ਹੈ ਕੋਈ ਪਿਆਰ ਕਰੇ ਤਾਂ ਆਪੇ ਆ ਮਿਲਦਾ ਹੈ । ਪੁੱਤ
 ਨੇ ਪੁੱਛਿਆ-ਮਾਂ ! ਮਿਲੀਦਾ ਕੀਕੁੰ ਹੈ ? ਗਰੀਬਾਂ ਨੂੰ ਮਿਲ ਲੈਂਦੇ
 ਹਨ ? ਮਾਂ ਨੇ ਕਿਹਾ-ਬੱਚਾ ! ਸਿਖ ਉਨ੍ਹਾਂ ਨੂੰ 'ਗਰੀਬ ਨਿਵਾਜ
 ਆਖਦੇ ਹਨ ਤੇ ਉਹ ਗਰੀਬ ਅਮੀਰ ਨੂੰ ਇਕ-ਤੱਕਣੀ ਤੱਕਦੇ ਹਨ। ਪੁੱਤ
 ਨੇ ਪੁੱਛਿਆ-ਪਰ ਮੈਂ ਵਹੂਸ ਜੇਹਾ ਹਾਂ, ਕਿਵੇਂ ਮਿਲੀਦਾ ਹੈ ? ਮਾਂ ਨੇ
 ਕਿਹਾ-ਬੱਚਾ ! ਮੇਰੇ ਪੇਕੇ ਭੀ ਉਨ੍ਹਾਂ ਦੇ ਸਿੱਖ ਹੋਸਣ, ਮੈਂ ਕਿਸੇ ਭੁਲੇਖੇ
 ਇੱਥੇ ਵਿਆਹੀ ਆ ਗਈ ਜੋ ਸਰਵਰੀਆਂ ਦਾ ਘਰ ਨਿਕਲ ਪਿਆ, ਸੋ
 ਮੈਨੂੰ ਪਤਾ ਹੈ ਕਿ ਜਦੋਂ ਸਤਿਗੁਰੂ ਮਿਲਣ ਤਾਂ ਕੁਛ ਅੱਗੇ ਧਰਕੇ ਮੱਥਾ
 ਟੇਕੀਦਾ ਹੈ । ਚਾਹੇ ਕੋਈ ਮਿੱਠੀ ਸ਼ੈ ਧਰ ਦਿਤੀ ਜਾਵੇ, ਚਾਹੇ ਦੋ ਪੈਸੇ
 ਹੀ, ਚਾਹੇ ਦੋ ਫੁਲ ਤੇ ਚਾਹੇ ਦੋ ਦਾਤਣਾਂ ਹੀ । ਇਹ ਅਦਬ ਵਾਸਤੇ
 ਹੈ, ਹੋਰ ਉਨ੍ਹਾਂ ਨੂੰ ਲੋੜ ਕੋਈ ਨਹੀਂ ਹੈ । ਪੁੱਤ ਨੇ ਕਿਹਾ-ਫੇਰ ਮਾਂ !
 ਇਕ ਗੁੜ ਦੀ ਰੋੜੀ ਮੈਨੂੰ ਦੇ ਦੇ ਤੇ ਇਕ ਰੁਪਯਾ ਦੇ ਦੇ ਜੋ ਮੈਂ ਇਕ

ਦਿਨ ਸਾਂਭਣ ਲਈ ਤੈਨੂੰ ਆਣ ਦਿਤਾ ਸੀ ਵਾਢੀਆਂ ਦੇ ਦਿਨੀਂ ? ਮਾਂ ਨੇ ਰੋੜੀ ਤੇ ਰੁਪੱਯਾ ਲਿਆ ਦਿੱਤਾ । ਪੁਤ ਨੇ ਚਾਦਰ ਦੇ ਪੱਲੇ ਬੰਨ੍ਹ ਲਿਆ ਤੇ ਮੌਢੇ ਤੇ ਚਾਦਰ ਅਗੇ ਵਾਂਗ ਸੁੱਟ ਲਈ । ਉਸ ਦੀ ਭਾਵਨਾ ਇਹ ਹੋ ਆਈ ਕਿ ਮੈਨੂੰ ਜਿਸ ਵੇਲੇ ਮਿਲ ਪਏ ਗੁਰੂ ਜੀ, ਉਸ ਵੇਲੇ ਮੈਂ ਭੇਟਾ ਤੋਂ ਖਾਲੀ ਨਾ ਹੋਵਾਂ, ਭੇਟਾ ਮੇਰੇ ਪਾਸ ਹੋਵੇ, ਖਬਰੇ ਕਿਹੜੇ ਵੇਲੇ ਮਿਲ ਪੈਂਦੇ ਹਨ, ਅੰਤਰਯਾਮੀ ਜੁ ਹੋਏ, ਸੋ ਉਸ ਵੇਲੇ ਭੇਟਾ ਅੱਗੇ ਧਰਕੇ ਮੱਥਾ ਟੇਕਾਂਗਾ । ਸੋ ਰਾਤ ਸਵੇਂ ਤਾਂ ਚਾਦਰ ਸਿਰਾਣੇ, ਜੇ ਹਲ ਵਾਹੇ ਤਾਂ ਚਾਦਰ ਨਾਲ, ਖੂਹ ਗੇੜੇ ਤਾਂ ਚਾਦਰ ਨਾਲ ਗਾਧੀ ਤੇ । ਇਸ ਹਰ ਵੇਲੇ ਦੀ ਭਾਵਨੀ ਨੇ ਹਰ ਵੇਲੇ ਦੀ ਯਾਦ ਸਤਿਗੁਰ ਦੀ ਲਾ ਦਿਤੀ, ਉਸ ਦੇ ਅੰਦਰ ਗੁਰੂ ਵਲ ਖਿਆਲ ਇਕ ਲਗਾਤਾਰੀ ਭਾਵ ਹੋ ਗਿਆ । ਗੁਰੂ ਸਿਫਤ ਪਹਿਲਾਂ ਅੰਦਰ ਵੜ ਗਈ ਸੀ ਤਾਂ ਇਹ ਚਾਉ ਮਿਲਣ ਦਾ ਉਪਜਿਆ ਸੀ । ਸੋ ਇਹ ਲਗਾਤਾਰੀ ਯਾਦ ਦਾ ਅਸਰ ਗੁਰੂ-ਮਨ ਤੇ ਹੋਣ ਲਗ ਪਿਆ । ਅੰਦਰ ਤਾਂ ਇਹ ਅਸਰ ਪਿਆ ਤੇ ਬਾਹਰ ਲੋਕੀਂ ਉਸ ਨੂੰ 'ਪੱਲਾ' 'ਪੱਲਾ' ਕਰਕੇ ਸੱਦਣ ਲੱਗ ਪਏ ।

ਬਕਾਲੇ ਵਿਚ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਮਾਮਿਆਂ ਵਿਚੋਂ ਕਿਸੇ ਨੇ ਘਰ ਬਣਵਾਇਆ ਤੇ ਸ੍ਰੀ ਗੁਰੂ ਜੀ ਨੂੰ ਜਠ ਵਾਸਤੇ ਬੜੇ ਸਨਮਾਨ ਨਾਲ ਜਾਕੇ ਆਂਦਾ । ਸ੍ਰੀ ਗੁਰੂ ਜੀ ਬਕਾਲੇ ਤੋਂ ਇਕ ਦਿਨ ਘੋੜੇ ਤੇ ਚੜ੍ਹਕੇ ਸਹਜੇ ਸਹਜੇ ਤੁਰ ਰਹੇ ਸਨ ਕਿ ਪ੍ਰੇਮੀਆਂ ਨੇ ਪੁੱਛਿਆ—ਕਿਧਰ ਦੇ ਤਯਾਰੇ ਸਾਹਿਬਾਂ ਨੇ ਕੀਤੇ ਹਨ ? ਆਪ ਉੱਪਰ ਵੱਲ ਨੂੰ ਤੱਕੇ ਤੇ ਕਹਿਣ ਲੱਗੇ—ਪੱਬੀਆਂ ਪੱਬਰਾਂ ਵਿਚੋਂ ਠੁਡੇ ਖਾਂਦੀ ਤੇ ਰੇਤਿਆਂ ਵਿਚੋਂ ਪੱਲੇ ਛੁਡਾਉਂਦੀ ਆ ਰਹੀ ਨਦੀ ਨੂੰ ਲੈਣ ਚੱਲੇ ਹਾਂ । ਸੰਗਤ ਨੇ ਆਪ ਦੇ ਬਚਨਾਂ, ਆਪਦੇ ਚਿਹਰੇ ਤੇ ਪ੍ਰੇਮ ਤੇ ਪ੍ਰੇਮ ਵਿਚ ਨਿਮਗਨਤਾ ਦੇ ਚਿਹਨ ਚਕ੍ਰਾਂ ਤੋਂ ਪਛਾਣ ਲਿਆ ਕਿ ਕਿਸੇ ਨੂੰ ਤਾਰਨ ਚੱਲੇ ਹਨ ।

ਸਾਹਿਬ ਘੋੜਾ ਰੁਮਕੇ ਪਾਕੇ ਟੁਰ ਪਏ, ਘੋੜਾ ਮੋਰ ਚਾਲੇ ਹੋ ਪਿਆ । ਫੇਰ ਦੁਲਕੀ ਤੇ ਫੇਰ ਪੋਈਏ ਪੈ ਗਿਆ । ਇਕ ਖੇਤ ਦੀ ਵੱਟ ਤੇ ਇਕ ਸਰਵਰੀਆ ਰਾਹਕ ਖੜਾ ਸੀ । ਆਪ ਨੇ ਪੁੱਛਿਆ—ਚਉਧਰੀਆ ! ਆਹ

ਕਿਹੜਾ ਪਿੰਡ ਹੈ ? ਉਸ ਜ਼ਰਾ ਮੁਸਕ੍ਰਾ ਕੇ ਕਿਹਾ—ਔਹ ਦੇਖਾਂ ਬੈਠਾ ਜੇ
ਚੌਧਰੀ, ਔਹ ਤੀਰਕੁ ਦੀ ਵਾਟ ਤੇ । ਇਹ ਕਹਿਕੇ ਹੱਥ ਦੀ ਸੈਨਤ 'ਪੱਲੇ'
ਵਲ ਕੀਤੀ । ਸਾਹਿਬ ਟੁਰ ਪਏ ਤੇ ਕਹਿਣ ਲਗੇ—ਭਾਈ ਰਾਹਕ !
ਸਾਈਂ ਦੇ ਰੰਗ ਵੇਖ, ਓਹੋ ਹੀ ਹੋ ਜਾਸੀਆ ਚੌਧਰੀ ।

ਇਉਂ ਕਹਿੰਦੇ ਰਵਾਲ ਚਾਲ ਉੱਥੇ ਜਾ ਪਹੁੰਚੇ । 'ਪੱਲਾ' ਬੈਠਾ ਸੀ
ਗੁਰੂ ਗੁਰੂ ਕਰਦਾ ਮੈਲੇ ਪਾਟੇ ਕੱਪੜੀਂ, ਪਰ ਸਾਬਤ ਦਿਲ ਨਾਲ ।
ਘੋੜੇ ਦੀ ਟਾਪ ਸੁਣਕੇ ਨੈਣ ਖੁੱਲੇ । ਜਬਾ ਪ੍ਰਤਾਪ ਵਾਲਾ, ਨੂਰੀ ਤੇ
ਪਿਆਰਾਂ ਵਾਲਾ ਚਿਹਰਾ ਤੱਕਕੇ ਅੰਦਰਲੇ ਨੇ ਕਿਹਾ—ਏਹੋ ਹੈਨ ਗੁਰੂ
ਜੀ । ਏਹੋ ਮਨਾਂ ! ਏਹੋ, ਸਵੇਰ ਦੇ ਜੋ ਹਲ ਨਹੀਂ ਪਏ ਵਾਹੁਣ ਦੇਂਦੇ,
ਮੈਂ ਬੈਠਾ ਹਾਂ ਬਾਉਲਿਆਂ ਹਾਰ, ਗੁਰੂ ਗੁਰੂ ਕਰਦਾ । ਮਾਂ ਕਹਿੰਦੀ ਸੀ
ਅੰਤਰਯਾਮੀ ਹਨ, ਆਪੇ ਵੀ ਆ ਮਿਲਦੇ ਹਨ । ਇਸ ਤਰ੍ਹਾਂ ਪਿਆਰ
ਵਿਚ ਧਾਵਾਂ ਉਛਾਲ ਆਇਆ, ਪ੍ਰੇਮ ਦੇ ਵੇਗ ਵਿਚ ਬਿਹਬਲ ਹੋ
ਉਠਿਆ ਤੇ ਚਾਦਰ ਘੋੜੇ ਅਗੇ ਸੱਟਕੇ ਰਕਾਬ ਤੇ ਸਿਰ ਧਰ ਦਿਤਾ ।
ਸਾਹਿਬ ਹੇਠਾਂ ਉਤਰੇ, ਪੱਲੇ ਨੂੰ ਛਾਤੀ ਨਾਲ ਲਾ ਲਿਆ ਤੇ ਕਿਹਾ—
ਨਿਹਾਲ ਸਿੱਖਾ ! ਨਿਹਾਲ ! ਹੁਣ ਪੱਲੇ ਨੂੰ ਮਿਲਾਪ ਦੇ ਪਿਆਰ
ਉਛਾਲ ਵਿਚ ਰੋੜੀ ਰੁਪੱਯਾ ਭੁੱਲ ਗਿਆ ਹੈ, ਉਹ ਪਿਆ ਹੈ ਧਰਤੀ
ਉੱਤੇ ਤੇ ਉਸਦਾ ਸਿਰ ਪਿਆ ਹੈ ਗੁਰੂ-ਗੋਦੀ ਵਿਚ । ਸਤਿਗੁਰੂ ਬੋਲੇ—
ਪੱਲਿਆ ! ਕੁਛ ਖੁਆ ਬਈ, ਤਾਂ ਪੱਲੇ ਨੂੰ ਹੋਸ਼ ਆਈ ਭੇਟਾ ਦੀ,
ਉੱਠਿਆ ਚਾਦਰ ਚਾਈ, ਖੋਲ੍ਹੀ, ਰੋੜੀ ਰੁਪੱਯਾ ਸਾਹਿਬਾਂ ਦੇ ਪੇਸ਼ ਕੀਤਾ ।
ਆਪ ਨੇ, ਹਾਂ ਵਿਸ਼ੂ ਦੇ ਭਰਨਹਾਰ ਨੇ ਗਰੀਬ ਦਾ ਕਣੀ ਚਿਰਾਂ ਦਾ ਪੱਲੇ
ਬੱਧਾ ਗੁੜ ਤੌੜਿਆ ਤੇ ਮੂੰਹ ਪਾਇਆ ਤੇ ਆਖਿਆ—ਚੱਲ ਬਈ, ਘਰ
ਲੈ ਚੱਲ। ਪੱਲਾ ਹੁਣ ਸਾਹਿਬਾਂ ਨੂੰ ਲੈ ਗਿਆ। ਉਸਦੀ ਮਾਈ ਧਾਕੇ ਚਰਨਾਂ
ਤੇ ਢੱਠੀ “ਧੰਨ ਭਾਗ ! ਧੰਨ ਭਾਗ !!” ਕਹਿੰਦੀ ਬਿਹਬਲ ਹੋ ਗਈ:—
“ਘਾਲ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਇ ਅਚਿੰਤਾ ॥”

ਮਾਈ ਦੇ ਅੰਦਰ ਗੁਰੂ ਘਰ ਦੀ ਦੱਬੀ ਹੋਈ ਸ਼ਰਧਾ ਜ਼ਾਲਾ ਦੀ
ਤਰ੍ਹਾਂ ਬਾਹਰ ਫੁੱਟ ਆਈ । ਨੈਣਾਂ ਦੇ ਗੰਗਾ ਸਾਗਰ ਨਾਲ ਚਰਨ

ਧੌਤਿਓਸੁ। ਪੱਲੇ ਨੇ ਹੁਣ ਮੰਜਾ ਡਾਹ ਕੇ ਪਾਟੀ ਹੋਈ, ਪਰ ਘਰ ਦੀ ਧੌਤੀ ਹੋਈ ਦੁਤੱਹੀ ਵਿਛਾ ਦਿਤੀ ਸੀ। ਸਾਹਿਬ ਬੈਠ ਗਏ। ਕੁਛ ਚਿਰ ਸਾਹਿਬ ਮਾਂ ਪੁੱਤ ਨਾਲ ਪਰਮਾਰਥ ਦੀਆਂ ਗੱਲਾਂ ਬਾਤਾਂ ਕਰਦੇ ਰਹੇ, ਫੇਰ ਆਖਣ ਲੱਗੇ—‘ਮਾਈ! ਪ੍ਰਸ਼ਾਦੇ ਤਿਆਰ ਕਰ’। ਉਹ ਆਖਣ ਲਗੀ: ‘ਸਤਿਬਚਨ ਮਹਾਰਾਜ!’ ਘਰ ਵਿਚ ਢਾਈ ਕੁ ਸੇਰ ਆਟਾ ਤੇ ਅੱਧ ਕੁ ਸੇਰ ਦਾਲ ਸੀ, ਉਸ ਵੇਲੇ ਘਿਉ ਸੁੱਖ ਸੀ। ਮਾਈ ਘਬਰਾਈ ਤੇ ਸ਼ਰਮ ਬੀ ਆਈ, ਪਰ ਗਰੀਬੀ ਨੂੰ ਕੀਕੂੰ ਤੌੜਕੇ ਸੱਟ ਦੇਵੇ। ਸੋ ‘ਧੰਨ ਗੁਰੂ’, ‘ਧੰਨ ਗੁਰੂ’ ਕਰਦੀ ਉੱਠੀ, ਦਾਲ ਧਰ ਦਿੱਤੀ ਤੇ ਆਟਾ ਗੁੰਨ ਲਿਆ। ਦਾਲ ਰਿੱਝ ਗਈ। ਮਾਈ ਨੇ ਹੁਣ ਪ੍ਰਸ਼ਾਦੇ ਪਕਾ ਲਏ ਤੇ ਭੇਟ ਕਰਕੇ ਆਖਣ ਲਗੀ—ਗਰੀਬ ਨਿਵਾਜ! ਰੋਟੀ ਤਾਂ ਪੱਕ ਗਈ ਹੈ ਪਰ...।

ਸਤਿਗੁਰ—ਤੇ ਪਰ ਕਾਹਦੀ ਮਾਈ ?

ਮਾਈ (ਚਰਨੀ ਢਹਿਕੇ)—ਪਰ ਪਾਤਸ਼ਾਹ ਰੋਟੀਆਂ ਰੁੱਖੀਆਂ ਹਨ।

ਤਾਂ ਸਾਹਿਬ ਕਹਿਣ ਲੱਗੇ—ਕਣਕ ਦੀ ਚੋਪੜੀ ਕੀਹ ਤੇ ਨਾ ਚੋਪੜੀ ਕੀਹ। ਇੰਨੇ ਨੂੰ ਬਕਾਲੇ ਤੋਂ ਸੰਗਤਾਂ ਅਤੇ ਸ਼੍ਰਾਵ ਆ ਪਹੁੰਚੇ। ਸਤਿਗੁਰਾਂ ਨੇ ਕਿਹਾ—ਪੱਲਿਆ ! ਹੱਥ ਧੁਆ ਤੇ ਪੰਗਤ ਲੁਆ ਦੇਹ। ਸਾਰੇ ਆਏ ਸਜਣ ਭੁੰਏ ਹੀ ਪੰਗਤ ਲਾ ਕੇ ਬਹਿ ਗਏ ਤੇ ਸੱਚੇ ਪਾਤਸ਼ਾਹ ਜੀ ਨੇ ਇਕ ਇਕ ਪ੍ਰਸ਼ਾਦਾ ਉੱਤੇ ਦਾਲ ਪਾਕੇ ਆਪ ਵਰਤਾਉਣਾ ਸ਼ੁਰੂ ਕਰ ਦਿਤਾ। ਮਾਈ ਤੇ ਪੱਲਾ ਸ਼ਰਮਦੇ ਸਨ, ਅਸਚਰਜ ਹੁੰਦੇ ਸਨ ਤੇ ਮਿਹਰਾਂ ਦੇ ਕੌਤਕ ਤੱਕ ਤੱਕ ਕੇ ਦੁਵਦੇ ਜਾਂਦੇ ਸਨ, ਫੇਰ ਸੰਕੁਚਦੇ ਸਨ ਕਿ ਕਿੰਨਿਆਂ ਕੁ ਨੂੰ ਢਾਈ ਤੇ ਸੇਰ ਆਟਾ ਪੂਰਾ ਹੋਵੇਗਾ। ਇੰਨੇ ਨੂੰ ਸੰਗਤ ਹੋਰ ਆ ਗਈ: ਪਰ ਨਾਲ ਹੀ ਪਿੰਡ ਵਿਚ ਜੋ ਸਿੱਖਾਂ ਦੇ ਘਰ ਸਨ; ਉਨ੍ਹਾਂ ਨੂੰ ਪਤਾ ਲਗ ਗਿਆ ਕਿ ਸੱਚੇ ਪਾਤਸ਼ਾਹ ਆਏ ਹਨ। ਸਾਰੇ ਦੁੱਧ, ਦਹੀਂ, ਰਸਦਾਂ ਲੈ ਕੇ ਆ ਹਾਜ਼ਰ ਹੋਏ। ਪੱਲੇ ਦੇ ਘਰ ਮੰਗਲਾ-ਚਾਰ ਹੋ ਗਿਆ। ਮੱਖਣ ਤੇ ਘਿਉ, ਪ੍ਰਸ਼ਾਦੇ ਤੇ ਦੁੱਧ ਆ ਗਏ। ਸੰਗਤ ਬੀ ਵਧ ਰਹੀ ਹੈ, ਸਾਮਾਨ ਵੀ ਵਧ ਰਹੇ ਹਨ ਤੇ ਸਾਰਿਆਂ ਜੋਗਾ ਅੰਨ

ਪਾਣੀ ਬੀ ਹੋ ਗਿਆ ਹੈ । ਸਾਹਿਬਾਂ ਅਜ ਪ੍ਰਸ਼ਾਦੇ ਵਰਤਾਉਣ ਵਿਚ ਆਪ ਹਿੱਸਾ ਲਿਆ ਤੇ ਸ੍ਰਿਸ਼ਟੀ ਨੂੰ ਭਰਕੇ ਵਿਸ਼ੁਭਰ ਨੇ ਫੇਰ ਆਪਣੇ ਸਦਾ ਭਰੇ ਆਪੇ ਨੂੰ ਪ੍ਰੇਮ ਤੇ ਸ਼ਰਧਾ ਨਾਲ ਭਰਿਆ । ਹੁਣ ਪੱਲੇ ਤੇ ਮਿਹਰ ਹੋ ਗਈ, ਆਤਮ ਰਸ ਆਰੂਢਤਾ ਪ੍ਰਾਪਤ ਹੋਈ, ਨਾਉਂ 'ਭਾਈ ਪੱਲਾ' ਪੈ ਗਿਆ । ਸਾਹਿਬ ਚਲੇ ਆਏ, ਪਰ ਮਗਰੋਂ ਸਹਿਜੇ ਸਹਿਜੇ ਐਸ਼ਰਜ ਵਧਿਆ, 'ਭਾਈ ਪੱਲਾ' ਪਿੰਡ ਦਾ ਚੌਧਰੀ ਬੀ ਹੋ ਗਿਆ । ਹੁਣ ਤਕ ਚੌਧਰਤਾ ਭਾਈ ਪੱਲੇ ਦੇ ਖਾਨਦਾਨ ਵਿਚ ਹੈ ।

ਜਦੋਂ ਉਪਰ ਲਿਖੀ ਕਥਾ ਸੰਤ ਭਾਈ ਸੁਵਾਇਆ ਸਿੰਘ ਜੀ ਨੇ ਸੁਣੀ ਤਾਂ ਬੁਤਾਲੇ ਉਸ ਕੱਚੇ ਗੁਰਦੁਆਰੇ ਦੇ ਦਰਸ਼ਨਾਂ ਨੂੰ ਭੱਜੇ ਗਏ, ਜੋ ਕਿ ਸਾਹਿਬਾਂ ਦੀ ਮਿਹਰ ਕਰਨ ਦੀ ਯਾਦਗਾਰ ਵਿਚ ਭਾਈ ਪੱਲੇ ਦੇ ਵੇਲੇ ਦਾ ਚਲਿਆ ਆ ਰਿਹਾ ਸੀ । ਆਪ ਨੂੰ ਚਾਉ ਚੜ੍ਹ ਗਿਆ । ਮਾਇਆ ਸੰਗਤਾਂ ਵਿਚੋਂ ਇਕੱਠ ਕਰ ਲਈ ਤੇ ਇਥੇ ਪੱਕਾ ਗੁਰਦਵਾਰਾ ਬਣਵਾ ਦਿਤਾ । ਤਦੋਂ ਸ੍ਰੀ ਭਾਈ ਪੱਲੇ ਦੀ ਉਲਾਦ ਵਿਚੋਂ ਇਕ ਭਾਈ ਈਸ਼ਰ ਸਿੰਘ ਜੀ ਸਨ ਜੋ ਭਜਨ ਦੀ ਮੂਰਤੀ ਸਨ । ਉਨ੍ਹਾਂ ਨੂੰ ਸੇਵਾਦਾਰ ਥਾਪ ਦਿਤਾ । ਉਹ ਕੁਛ ਚਿਰ ਸੇਵਾ ਕਰਕੇ ਆਪਣੇ ਬੰਦਗੀ ਦੇ ਰੰਗ ਵਿਚ ਆਦਮ ਪੁਰ ਦੇ ਲਾਗੇ ਇਕ ਬਣੀਏ ਦੇ ਅੰਬਾਂ ਦੇ ਬਾਗ ਪਾਸ ਜਾ ਏਕਾਂਤ ਵਾਸੀ ਹੋਏ । ਇਹ ਬਾਗ ਬਣੀਏ ਨੇ ਆਪਦੀ ਖੇਟਾ ਕਰਦਿਤਾ। ਸੁਣਿਆਂ ਹੈ ਕਿ ਭਾਈ ਈਸ਼ਰ ਸਿੰਘ ਜੀ ਆਪ ਵਿਰਕਤ ਹੀ ਰਹੇ ਤੇ ਬਾਗ ਦੇ ਫਲ ਸਿੰਘਾਂ ਸਾਧੂਆਂ ਤੇ ਸਿਖ ਸੰਗਤਾਂ ਨੂੰ ਵੰਡ ਦੇਂਦੇ ਰਹੇ ।

ਇਸ ਪ੍ਰਕਾਰ ਸੰਤ ਭਾਈ ਸੁਵਾਇਆ ਸਿੰਘ ਜੀ ਗੁਰਦਵਾਰਿਆਂ ਦੀ ਸੇਵਾ ਵਿਚ ਭੀ ਹਿੱਸਾ ਲੈਂਦੇ ਰਹੇ ਹਨ ।

੨੬. ਗੁਰਪੁਰੀ ਪਿਆਨਾ—

ਸੰਤਾਂ ਦੀ ਸਾਰੀ ਆਯੁ ਪਰਉਪਕਾਰ ਵਿਚ ਬੀਤੀ ਸੀ, ਸਿਮਰਨ ਤੇ ਉਪਕਾਰ ਦੇ ਖਿਆਲ ਹੀ ਉਨ੍ਹਾਂ ਦੀ ਰਾਸ ਸਨ, ਗੁਰਦਵਾਰਿਆਂ ਦੀ ਯਾਤਰਾ ਲਈ ਜਾਣ ਵਾਲੀਆਂ ਸੰਗਤਾਂ ਦੇ ਆਰਾਮ ਦੇ ਲਈ ਆਪ ਨੇ ਆਪਣਾ ਸਰੀਰ ਅਰਪਨ ਕੀਤਾ ਹੋਇਆ ਸੀ, ਪਰ ਅੰਤ ਸਮਾਂ ਅੰਤ

ਆਉਂਦਾ ਹੈ। ਸੰਤ ਜੀ ਨੂੰ ਮਾਮੂਲੀ ਜਿਹਾ ਬੁਖਾਰ ਹੋਇਆ, ਜਿਸ ਦੀ ਆਪ ਨੇ ਪਰਵਾਹ ਨਾ ਕੀਤੀ। ਸਾਥੀਆਂ ਨੇ ਆਪ ਦੀ ਵਿਗੜੀ ਹਾਲਤ ਵੇਖਕੇ ਘਬਰਾਉ ਪ੍ਰਗਟ ਕੀਤਾ, ਪਰ ਸੰਤ ਜੀ ਆਪਣੇ ਨਾਮ ਸਿਮਰਨ ਦੀ ਲਗਨ ਵਿਚ ਮਗਨ ਰਹੇ। ਉਨ੍ਹਾਂ ਦੇ ਚਿਹਰੇ ਤੇ ਇਕ ਖਾਸ ਤਰ੍ਹਾਂ ਦਾ ਜਲਾਲ ਸੀ, ਮੱਥੇ ਤੇ ਨੂਰ ਦਮਕਾਂ ਮਾਰ ਰਿਹਾ ਸੀ ਤੇ ਐਉਂ ਭਾਸਦਾ ਸੀ ਕਿ ਅਜ ਕਿਸੇ ਖਾਸ ਉੱਚੀ ਅਵਸਥਾ ਵਿਚ ਹਨ। ਇਸ ਜਰਜਰੇ ਸਰੀਰ ਰੂਪੀ ਚੌਲੇ ਨੂੰ ਛੱਡਣ ਦਾ ਸਮਾਂ ਨੇੜੇ ਆਇਆ ਜਾਣਕੇ ਆਪ ਨੂੰ ਆਪਣੇ ਚਿਤ ਵਿਚ ਰੱਖੀ ਹੋਈ ਇਕ ਵਾਸ਼ਨਾਂ ਬੀਮਾਰੀ ਦੇ ਬਿਸਤਰੇ ਤੇ ਪਿਆਂ ਯਾਦ ਆਈ। ਸੁੰਦਰੀ ਕਰਤਾ ਦੇ ਨਾਲ ਉਨ੍ਹਾਂ ਦਾ ਅਤਿ ਸਨੇਹ ਸੀ। ਇਸ ਖਿਆਲ ਤੋਂ ਕਿ ਕੋਈ ਵਾਸ਼ਨਾਂ ਬਾਕੀ ਨਾ ਰਹਿ ਜਾਏ, ਰਾਤ ਦੇ ੧੦-੧੧ ਬਜੇ ਦੇ ਕਰੀਬ ਚਲਾਣੇ ਤੋਂ ਕੁਛ ਘੰਟੇ ਪਹਿਲੇ ਆਪ ਨੇ ਸੰਦੇਸ਼ਾ ਭੇਜਿਆ। ਆਉਣ ਵਾਲਾ ਸੱਜਣ ਆਪ ਤਾਂ ਨਾ ਮਿਲਿਆ, ਪਰ ਰੁੱਕਾ ਲਿਖਕੇ ਡਾਕ ਦੇ ਬਕਸ ਵਿਚ ਪਾ ਗਿਆ। ਇਹ ਸੰਦੇਸ਼ਾ ਵੇਲੇ ਸਿਰ ਨਾ ਪੁੱਜਣ ਕਰਕੇ ਆਪ ਸਮੇਂ ਸਿਰ ਸੰਤਾਂ ਪਾਸ ਪਹੁੰਚ ਨਾ ਸਕੇ। ਸੰਤਾਂ ਦਾ ਸਰੀਰ ਅੱਧੀ ਰਾਤ ਤੋਂ ਮਗਰੋਂ ਸ਼ਾਂਤ ਹੋ ਗਿਆ, ਪਰ ਸ਼ਾਂਤ ਹੋਣ ਤੋਂ ਪਹਿਲਾਂ ਆਪ ਸੰਦੇਸ਼ਾ ਘੱਲ ਗਏ ਤੇ ਸੰਦੇਸ਼ਾ ਦੇਕੇ ਨਿਰਵਾਸ਼ ਹੋ ਗਏ ਤੇ ਰਾਤ ਦੇ ਦੋ ਵਜੇ ਦੇ ਕਰੀਬ ੧੮ ਮੱਘਰ ਸੰ: ੧੯੬੪ ਬਿ: ਨੂੰ ਆਪ ਦੀ ਆਤਮਾ ਇਸ ਚੌਲੇ ਨੂੰ ਛੱਡ ਕੇ ਗੁਰਪੁਰੀ ਨੂੰ ਵਿਦਾ ਹੋ ਗਈ। ਆਪ ਦੀ ਇੱਛਾ ਸੀ ਕਿ ਬਾਬਾ ਬਕਾਲੇ ਵਿਚ ਮਾਤਾ ਗੰਗਾ ਜੀਦੇ ਗੁਰਦਵਾਰੇ ਦਾ ਰਾਹ ਨਹੀਂ, ਖੇਤਾਂ ਵਿਚੋਂ ਜਾਣਾ ਪੈਂਦਾ ਹੈ, ਖੇਤਾਂ ਵਾਲੇ ਦੁਖੀ ਹੁੰਦੇ ਹਨ, ਸੰਗਤਾਂ ਨੂੰ ਵੀ ਤਕਲੀਫ ਹੁੰਦੀ ਹੈ, ਉਹ ਜ਼ਮੀਨ ਖਰੀਦ ਕੇ ਰਸਤਾ ਬਣਵਾ ਦਿਤਾ ਜਾਏ। ਬਸ ਅੰਤਮ ਵਾਸ਼ਨਾਂ ਸੀ ਤਾਂ ਇਹ ਪਰਉਪਕਾਰ ਦੀ ਸੀ।

੨੭. ਅੰਤਮ ਵਾਸ਼ਨਾ ਦੀ ਪੂਰਨਤਾ—

ਸ੍ਰੀ ਮਾਨ ਸੰਤ ਜੀ ਇਹ ਅੰਤਮ ਵਾਸ਼ਨਾ ਜੋ ਅੰਤ ਸਮੇਂ ਦੱਸਕੇ

ਆਪ ਨਿਰਵਾਸ ਹੋ ਗਏ ਸਨ, ਪੂਰੀ ਤਰ੍ਹਾਂ ਪੂਰਨ ਕੀਤੀ ਗਈ। ਜਿਨ੍ਹਾਂ ਦੇ ਸਿਰ ਸੰਤ ਜੀ ਆਪਣੀ ਅੰਤਮ ਪਰਉਪਕਾਰੀ ਕਰਨੀ ਦਾ ਜ਼ਿੰਮਾ ਦੇ ਗਏ ਸਨ, ਉਨ੍ਹਾਂ ਨੇ ਮਾਇਆ ਦਾ ਉਦਮ ਆਰੰਭ ਕੀਤਾ ਤੇ ਚੌਧਰੀ ਗੁਰਦਿਤ ਸਿੰਘ ਜੀ ਤੇ ਹੋਰ ਸੱਜਣਾਂ ਦੀ ਸਹਾਇਤਾ ਨਾਲ ਕਾਰਜ ਸਿਰੇ ਚੜ੍ਹ ਗਿਆ। ਮਾਇਆ ਇਕੱਤਰ ਹੋ ਗਈ, ਭੈ ਖਰੀਦੀ ਗਈ ਤੇ ਰਸਤਾ ਬਣ ਗਿਆ।

ਸੰਤ ਜੀ ਦਾ ਜੀਵਨ, ਸਿਮਰਨ ਤੇ ਉਪਕਾਰ ਦਾ ਜੀਵਨ ਸੀ, ਨਾਮ ਜਪਦੇ ਉਪਕਾਰ ਕਰਦੇ ਆਪ ਬੱਕਦੇ ਨਹੀਂ ਸਨ। ਆਯੂ ਵਿਚ ਬਿਧ ਸਨ, ਪਰ ਹਿੰਮਤ ਨੌਜਵਾਨਾਂ ਵਾਲੀ ਸੀ। ਆਲਸ ਤੇ ਸੁਸਤੀ ਉਨ੍ਹਾਂ ਦੇ ਨੇੜੇ ਕਦੇ ਨਹੀਂ ਸੀ ਢੁੱਕੀ। ਦਿਨ ਹੋਵੇ ਜਾਂ ਰਾਤ, ਸਿਆਲਾ ਹੋਵੇ ਜਾਂ ਹੁਨਾਲਾ, ਮੀਂਹ ਹੋਵੇ ਜਾਂ ਬੱਖੜ, ਮਨੁੱਖ, ਪਸ਼ੂ, ਪੰਖੀ ਜਿਸ ਨੂੰ ਕਸ਼ਟ ਵਿਚ ਵੇਖਦੇ ਯਥਾ ਯੋਗ ਸੇਵਾ ਤੇ ਸਹਾਇਤਾ ਕਰਦੇ ਰਹਿੰਦੇ ਸਨ। ਨਾਮ ਜਪਣ ਵਿਚ ਅਖੰਡ ਬਿਤੀ ਦਾ ਪ੍ਰਵਾਹ ਚਲਦਾ ਸੀ, ਗਿਆਨ ਦੀ ਅਵਸਥਾ ਪੂਰਨ ਸੀ, ਬੀਤਰਾਗ ਫਿਰ ਪਰਉਪਕਾਰੀ ਹੋਣਾ ਇਨ੍ਹਾਂ ਵਿਚ ਹੀ ਵੇਖਿਆ ਗਿਆ। ਗਿਆਨ ਤੇ ਨਾਮ ਨੂੰ ਜਿਸ ਖੂਬੀ ਨਾਲ ਇਨ੍ਹਾਂ ਜਰਿਆ ਬਹੁਤ ਘਟ ਵਜਕਤੀਆਂ ਵਿਚ ਵੇਖਿਆ ਗਿਆ ਹੈ। ਗਰੀਬੀ ਤੇ ਨਿੰਮ੍ਰਤਾ ਦੇ ਤਾਂ ਪੁੰਜ ਸਨ।

ਆਪ ਦਾ ਜੀਵਨ ਇਕ ਬੀਤਰਾਗ 'ਗੁਰਮੁਖ-ਜੀਵਨ' ਦਾ ਨਮੂਨਾ ਸੀ, ਆਪ ਦੇ ਚਲਾਣੇ ਦੀ ਖਬਰ ਸੁਣਕੇ ਬੇਅੰਤ ਸੰਗਤਾਂ ਇਕੱਠੀਆਂ ਹੋ ਗਈਆਂ, ਹਿੰਦੂ ਮੁਸਲਮਾਨ ਬੀ ਨਾਲ ਸਨ, ਹਰ ਜੁਬਾਨ ਵਿਚੋਂ ਆਪ ਦੀ ਮਹਿਮਾਂ ਹੋ ਰਹੀ ਸੀ। ਆਪ ਦੀ ਅਰਥੀ ਨਾਲ ਇੰਨੀ ਭੀੜ ਸੀ ਕਿ ਸ਼ਾਇਦ ਹੀ ਕਿਸੇ ਧਨੀ ਦੀ ਅਰਥੀ ਨਾਲ ਇਥੇ ਕਦੇ ਹੋਈ ਹੋਵੇ।

ਆਪ ਦੀ ਸਮਾਧ ਚਾਟੀਵਿੰਡ ਦਰਵਾਜ਼ਿਓਂ ਬਾਹਰ ਗਉਸ਼ਾਲਾ ਦੇ ਸਾਹਮਣੇ ਵਾਲੇ ਪਾਸੇ ਦੇ ਬਗੀਚੇ ਵਿਚ ਹੈ ਜੋ ਇਸ ਡੇਰੇ ਦੇ ਸੰਤਾਂ ਦੇ ਕਬਜ਼ੇ ਵਿਚ ਹੈ।

੨੮. ਸੰਤ ਸ਼ਾਮ ਸਿੰਘ ਜੀ ਦੀ ਗੁਵਾਹੀ—

ਫਾਰਸੀ ਦੀ ਅਖਾਵਤ ਹੈ ਕਿ 'ਵਲੀ ਰਾ ਵਲੀ ਮੈ ਸ਼ਨਾਸਦ' ਅਰਥਾਤ ਵਲੀ ਨੂੰ ਵਲੀ ਹੀ ਪਛਾਣਦਾ ਹੈ, ਇਹ ਗਲ ਸੋਲਾਂ ਆਨੇ ਠੀਕ ਹੈ। ਜਿਵੇਂ ਡਾਕਟਰ ਦੇ ਗੁਣਾਂ ਦਾ ਡਾਕਟਰ ਹੀ ਚੰਗਾ ਜਾਣੂ ਹੋ ਸਕਦਾ ਹੈ, ਕੁਮਿਹਾਰ ਨਹੀਂ ਹੋ ਸਕਦਾ। ਜਿਵੇਂ ਸ਼ਸਤਰ ਵਿਦਯਾ ਦੇ ਪੰਡਤ ਦੀ ਯੋਗਤਾ ਦਾ ਅਨੁਮਾਨ ਸ਼ਸਤਰ ਧਾਰੀ ਹੀ ਲਗਾ ਸਕਦਾ ਹੈ, ਲੂਣ ਤੇਲ ਵੇਚਣ ਵਾਲਾ ਬਣੀਆਂ ਨਹੀਂ। ਤਿਵੇਂ ਸੰਤ ਤੇ ਗੁਰਮੁਖਾਂ ਬਾਬਤ ਉਸੇ ਆਦਮੀ ਦੀ ਰਾਏ ਵਜ਼ਨਦਾਰ ਹੋ ਸਕਦੀ ਹੈ, ਜਿਸ ਨੇ ਆਤਮ ਵਿਦਯਾ ਪਾਈ ਹੋਵੇ, ਜਿਸ ਨੇ ਪਰਮਾਰਥ ਦੀ ਸਿੱਧੀ ਲਈ ਸਾਧਨ ਸਾਧੇ ਹੋਣ ਤੇ ਘਾਲਾਂ ਘਾਲੀਆਂ ਹੋਣ ਤੇ ਮੰਨੇ ਹੋਏ ਸੰਤ ਹੋਣ।

ਸੰਤ ਭਾਈ ਸੁਵਾਇਆ ਸਿੰਘ ਜੀ ਕਿਸ ਅਵਸਥਾ ਵਿਚ ਪੁੱਜੇ ਹੋਏ ਸਨ ਤੇ ਉਨ੍ਹਾਂ ਦਾ ਜੀਵਨ ਗੁਰਸਿੱਖੀ ਦੇ ਨੁਕਤੇ ਤੋਂ ਕਿੰਨਾ ਕਾਮਯਾਬ ਜੀਵਨ ਸੀ? ਜੇ ਇਸ ਗਲ ਦੀ ਟੋਹ ਲਾਉਣੀ ਹੋਵੇ ਤਦ ਕਿਸੇ ਨਾਮ ਅਭਯਾਸੀ, ਗੁਰਮੁਖ ਦੀ ਜੁਬਾਨੀ ਹੀ ਮਲੂਮ ਹੋ ਸਕਦਾ ਹੈ। ਸ੍ਰੀ ਅੰਮ੍ਰਿਤਸਰ ਵਿਚ ਸੰਤ ਭਾਈ ਸ਼ਾਮ ਸਿੰਘ ਜੀ ਇਕ ਬੜੇ ਹੀ ਉੱਚ ਜੀਵਨ ਵਾਲੇ ਮਹਾਂ ਪੁਰਖ ਹੋਏ ਹਨ। ਆਪ ਦੀ ਨਾਮ ਤੇ ਸੇਵਾ ਵਾਲੀ ਜ਼ਿੰਦਗੀ ਇਕ ਮੰਨੀ ਹੋਈ ਗਲ ਹੈ, ਆਪ ਨੇ ਸੰਤ ਭਾਈ ਸੁਵਾਇਆ ਸਿੰਘ ਜੀ ਬਾਬਤ ਲਿਖਿਆ ਹੈ ਕਿ:—

“ਸ੍ਰੀ ਭਾਈ ਸੁਵਾਇਆ ਸਿੰਘ ਜੀ ਸੰਤ ਲਵਨ ਕੀ ਪੂਤਰੀ ਵਤ ਗੁਰ ਰੂਪੀ ਨਦੀ ਮੈਂ ਜਾਤੇ ਹੀ ਓਹੀ ਰੂਪ ਹੂਏ। ਭਾਵ ਕਿਆ ਕਿ ਗੁਰੂ ਬਿਨਾਂ ਆਪਨਾ ਤਨ ਮਨ ਧਨ ਜੁਦਾ ਨਾ ਰਹਾ: ਜੋ ਇਹ ਮੇਰੀ ਚੀਜ਼ ਹੈ, ਇਸ ਕੋ ਮੈਂ ਵਰਤੋਂ ਗਾ, ਇਹ ਹੰਗਤਾ ਰੂਪੀ ਸਿਵੀ ਕੀੜਾ ਹੋਤਾ ਹੈ, ਸੋ ਤਿਨੋਂ ਕਾ ਪ੍ਰਿਥਮ ਹੀ ਨਸ਼ਟ ਹੋ ਗਿਆ ਸੀ ਨਿਰਹੰਗਤਾ ਰੂਪੀ ਬਜਰ ਲਗਣੇ ਸੇ। ਤਾਂ ਤੇ ਭਗਤੀ ਰੂਪੀ ਪਨੀਰੀ ਸੁਭ ਇੱਛਾ ਰੂਪ ਸੋ ਅਤਿਸੈ ਕਰ ਬ੍ਰਿਧਮਾਨ ਭਈ। ਜੈਸੇ ਬਟ ਕਾ ਬੀਜ ਸੂਖਮ ਤੇ

ਅਸਥੂਲਤਾ ਕੋ ਪਾਵਤਾ ਹੈ ਜਬ, ਤਬ ਸਹੰਸਰ, ਲਾਖੋਂ ਜੀਵ ਤਿਸ ਕੇ ਆਸ਼ਿਤ ਹੋਕਰ ਸੁਖ ਪਾਵਤੇ ਹੈਂ, ਤੈਸੇ ਹੀ ਆਂਬ ਕਾ ਬਿਛ ਸਮਝਣਾ, ਸੋ ਤਿਸਤੇ ਭੀ ਅਧਿਕ ਭਾਈ ਸੁਵਾਇਆ ਸਿੰਘ ਸਰਬ ਜੀਵੋਂ ਕੇ ਸੁਖ ਸਰੂਪ ਪੰਘੁੜੇ ਮੋਂ ਲਡਾਵਤੇ ਭਏ” ।

“ਐਸਾ ਪੁਰਖ ਅਵਤਾਰੋਂ ਕੇ ਪਾਸ ਭੀ ਨਾ ਕੋਊ ਹੁਆ ਹੋਵੇਗਾ, ਜੈਸਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ ਦਰਬਾਰ ਆਗੇ ਪਰਪਾ (ਛਬੀਲ) ਕੇ ਲਾਵਣੇ ਵਾਲੇ ਭਾਈ ਸੁਵਾਇਆ ਸਿੰਘ ਜੀ ਭਏ ਹੈਂ । ਸੋ ‘ਦਿਨ ਦਿਨ ਚੜ੍ਹਹਿ ਸੁਵਾਇਆ’ ਭਾਵ ਗੁਰ ਭਗਤੀ ਤੇ ਪ੍ਰੇਮਾ ਭਗਤੀ ਤੇ ਸ੍ਰੀ ਵਾਹਿਗੁਰੂ ਨਾਮ ਸਿਮਰਨ ਜਿਨ ਮੋਂ ਅਤਿਸੈ ਕਰਕੇ ਬਿਧਤਾ ਕੋ ਪਾਵਤਾ ਭਇਆ, ਆਪਾ ਭਾਵ ਖੋਇ ਕਰਕੇ ਨਿਰਗੁਣ ਸਰੂਪ ਮੋਂ ਇਸਥਿਤ ਹੋਵਣਾ । ਜੈਸੇ ਮਹਾਂਵੈਰਾਗੀ ਵੀ ਐਸਾ ਨਹੀਂ ਹੋਵੈ ਨਿਰਲੱਖਤਾ ਵਾਲਾ । ਜੈਸੇ ਭਾਈ ਗੁਰਦਾਸ ਜੀ ਕਥਨ ਕਰੀ ਹੈ:-

‘ਜਿਉਂ ਕਰਿ ਮੈਲੇ ਚੀਬੜੇ ਹੀਰਾ ਲਾਲ ਅਮੋਲ ਲਪੇਟਾ’

ਐਸੇ ਹੀ ਮੈਲੇ ਅੰਬਰੋਂ ਮੋਂ ਭਾਈ ਸੁਵਾਇਆ ਸਿੰਘ ਜੀ ਮਹਾਂਰਤਨ ਰੂਪ ਨਿਵਾਸ ਕਰਤੇ ਭਏ । ਪ੍ਰੰਤੂ ਪਾਰਖੂ ਰੂਪ ਦਿਬਦਿਸ਼ਟੀ ਵਾਲੇ ਤਹਾਂ ਹੀ ਲਖ ਲੇਤੇ ਭਏ ।”

ਸ੍ਰੀ ਮਾਨ ਸੰਤ ਸੁਵਾਇਆ ਸਿੰਘ ਜੀ ਬਾਬਤ ਸ੍ਰੀ ਮਾਨ ਸੰਤ ਭਾਈ ਸ਼ਾਮ ਸਿੰਘ ਜੀ ਦੀ ਇਹ ਗੁਵਾਹੀ ਦੱਸਦੀ ਹੈ ਕਿ ਸੰਤ ਭਾਈ ਸੁਵਾਇਆ ਸਿੰਘ ਜੀ ਇਕ ਬੀਤਰਾਗ ਗੁਰਮੁਖ ਮਹਾਂ ਪੁਰਖ ਸੇ, ਜਿਨ੍ਹਾਂ ਨੇ ਆਪਣੀ ਆਯੂ ‘ਬ੍ਰਹਮ ਗਿਆਨੀ ਪਰਉਪਕਾਰ ਉਮਾਹਾ’ ਦੇ ਮਹਾਂ ਵਾਕ ਤੇ ਵਰਤੋਂ ਕਰਕੇ ਸਿਮਰਨ ਤੇ ਉਪਕਾਰ ਵਿਚ ਬਿਤਾਂਈ । ਆਪ ਕਰਮ ਵੀਰ, ਤੇ ਧਰਮ ਵੀਰ ਤੇ ਨਾਮ ਰਸਿਕ ਹੋਣ ਦਾ ਮਾਣ ਪ੍ਰਾਪਤ ਕਰ ਗਏ । ਇਸੀ ਤਰ੍ਹਾਂ ਸੰਤ ਲਖਬੀਰ ਸਿੰਘ ਜੀ ਦੀ ਆਪ ਦੀ ਨਾਮ ਆਰੂੜਤਾ ਬਾਬਤ ਬੜੀ ਉੱਚੀ ਗਾਇ ਸੀ ।



੧ ਓ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

ਸੰਤਗਾਥਾ



੪. ਸ੍ਰੀ ਛਾਲੋਨੇ ਵਾਲੇ ਬਾਬਾ ਜੀ ਦੇ ਜੀਵਨ ਸਮਾਚਾਰ

੧. ਹਸਬ ਨਸਬ—

ਸਿਖ, ਸੰਤ, ਗੁਰਮੁਖ ਤੇ ਹਰੀ ਜਨ ਆਪਣੀਆਂ ਘਾਲਾਂ ਤੇ ਮੁਕੰਮਲ ਹੋਕੇ ਮਿਹਰਾਂ ਨਾਲ ਜਗਤ ਨੂੰ ਤਾਰਦੇ ਰਹੇ ਹਨ, ਪਰ ਸ਼ੋਕ ਕਿ ਉਨ੍ਹਾਂ ਦੇ ਸਮਾਚਾਰ ਪੰਥ ਦੀਆਂ ਨਜ਼ਰਾਂ ਅੱਗੇ ਨਹੀਂ ਆਉਂਦੇ ਰਹੇ, ਇਸ ਕਰਕੇ ਪੰਥ ਦੀ ਆਮ ਹਾਲਤ ਗਿਰਾਉ ਵਲ ਚਲੀ ਜਾ ਰਹੀ ਹੈ। ਬਿਦੇਸ਼ਾਂ ਵਿਚ ਬੀ ਸਿੱਖਾਂ ਗੁਰਮੁਖਾਂ ਦੇ ਕਾਰਨਾਮੇ ਕਮਾਲ ਦੇ ਹੁੰਦੇ ਹਨ। ਇਨ੍ਹਾਂ ਵਿਚ ਨਾਲ ਹੀ ਇਹ ਕਮਾਲ ਰਿਹਾ ਹੈ ਕਿ ਇਨ੍ਹਾਂ ਨੇ ਆਪਣੇ ਆਪ ਨੂੰ ਦਸਾਂ ਸਤਿਗੁਰਾਂ ਦੀ ਬਰਾਬਰੀ ਤੇ ਲਿਆਉਣ ਦੀ ਕਦੇ ਬੇਅਦਬੀ ਨਹੀਂ ਕੀਤੀ।

ਹੁਣ ਅਸੀਂ ਇਕ ਐਸੇ 'ਮਹਾਂ-ਪੁਰਖ' ਦਾ ਹਾਲ ਸ਼ੁਰੂ ਕਰਦੇ ਹਾਂ ਕਿ ਜਿਨ੍ਹਾਂ ਦੇ ਜੀਉਂਦੇ ਜੀ ਪੰਜਾਬ ਵਿਚ ਸੋ ਨਹੀਂ ਖਿੱਲਰੀ। ਆਪ ਦੇ ਕੋਤਕ ਗੁਵਾਲੀਅਰ ਤੇ ਇਟਾਵਾ ਆਦਿਕ ਜ਼ਿਲੇ ਦੇ ਇਲਾਕਿਆਂ ਤੇ

ਬਨਾਂ, ਗਿਰਾਵਾਂ, ਸ਼ਹਿਰਾਂ ਤੇ ਰਾਜ ਘਰਾਂ ਵਿਚ ਵਰਤਦੇ ਰਹੇ। ਆਪ ਦੇ ਨਾਮ ਦਾ ਕੋਈ ਪਤਾ ਨਹੀਂ, ਸਾਰੇ ਜੀਵਨ ਵਿਚ ਆਪ ਨੇ ਕਦੇ ਕਿਸੇ ਨੂੰ ਆਪਣਾ ਨਾਮ, ਪਤਾ, ਹਸਬ, ਨਸਬ ਕੁਛ ਨਹੀਂ ਦੱਸਿਆ। ਗੁਵਾਲੀਅਰ ਤੋਂ ਅਠਤਾਲੀ ਕੁ ਮੀਲ ਤੇ ਇਕ ਪ੍ਰਸਿਧ ਗਿਰਾਂ ਹੈ 'ਭਿੰਡ' ਨਾ ਦਾ, ਉਸ ਦੇ ਨੇੜੇ ਇਕ ਪਿੰਡ ਹੈ ਛਾਲੋਨਾ। ਇਸੇ ਪਿੰਡ ਬਹੁਤੀ ਵੇਰ ਪ੍ਰਗਟ ਹੋਣ ਕਰਕੇ ਅਕਸਰ ਥਾਈਂ ਆਪ ਦਾ ਨਾਮ ਪੈ ਗਿਆ "ਛਾਲੋਨੇ ਵਾਲੇ ਬਾਬਾ ਜੀ", ਪਰ ਕਈ ਥਾਂ ਆਪ ਨੂੰ "ਗੱਛੀਵਾਲੀ ਸਰਕਾਰ" ਤੇ ਕਿਤੇ "ਨੰਗੇ ਮਹਾਰਾਜ" ਆਦਿ ਨਾਵਾਂ ਨਾਲ ਬੀ ਯਾਦ ਕੀਤਾ ਜਾਂਦਾ ਹੈ। ਪਰ ਅਸੀਂ ਆਪ ਨੂੰ 'ਛਾਲੋਨੇ ਵਾਲੇ ਬਾਬਾ ਜੀ' ਹੀ ਕਹਿਕੇ ਆਪ ਦੇ ਹਾਲਾਤ ਲਿਖਾਂਗੇ।

ਆਪ ਗੁਰੂ ਘਰ ਦੇ ਸਿੰਘ, ਕੇਸਾਧਾਰੀ ਗੁਰਮੁਖ ਸੇ। ਆਪ ਦਾ ਜਨਮ ਪੰਜਾਬ ਦੇ ਕਿਸੇ ਰਾਜ ਘਰਾਣੇ ਦਾ ਸੀ। ਕਿਉਂਕਿ ਆਪ ਦੇ ਮੂੰਹੋਂ ਕਦੇ ਬਚਿਆਂ ਵਿਚ ਪਰਚੇ ਹੋਇਆਂ ਇੰਨੇ ਲਫਜ਼ ਨਿਕਲੇ ਸਨ ਕਿ ਸਾਡੇ ਘਰ ਸੋਨੇ ਚਾਂਦੀ ਦੀਆਂ ਲਕੜੀਆਂ ਹੁੰਦੀਆਂ ਸਨ।

੨. ਸਾਨੂੰ ਹਾਲਾਤ ਕੀਕੂੰ ਮਿਲੇ—

ਸੰਨ ੧੯੨੭ ਦੇ ਲਗ ਪਗ ਅੰਦਾਵੇ ਦੇ ਰਈਸ ਚੌਬੇ ਬਿਨਾਯਕ ਰਾਉ ਆਪਣੇ ਪਰਿਵਾਰ ਸਮੇਤ, ਜਿਸ ਵਿਚ ੨੨ ਦੇ ਕਰੀਬ ਸੱਜਣ ਸਨ, ਸ੍ਰੀ ਅੰਮ੍ਰਿਤਸਰ ਜੀ ਆਏ ਸਨ। ਆਪ ਇਕ ਉਚੇ ਦਰਜੇ ਦੇ ਰਈਸ ਤੇ ਤਅੱਲਕਦਾਰ ਸਨ। ਜਦੋਂ ਸਾਨੂੰ ਮਿਲੇ ਤਾਂ ਆਪ ਦੀ ਗੁਫਤਗੂ ਤੇ ਅੰਦਾਜ਼ ਵਿਚ ਗੁਰੂ ਬਾਣੀ ਨਾਲ ਅਤੀ ਪ੍ਰੇਮ ਪ੍ਰਗਟ ਹੁੰਦਾ ਸੀ। ਛਾਲੋਨੇ ਵਾਲੇ ਬਾਬਾ ਜੀ ਨੇ ਆਪ ਨੂੰ ਗੁਰਸਿਖੀ ਵਿਚ ਲਾਇਆ ਤੇ ਗੁਰਬਾਣੀ ਵਿਚ ਜੋੜਿਆ ਸੀ। ਆਪ ਦਾ ਪਰਿਵਾਰ ਸ੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾਂ ਵਿਚ ਸਾਰੀ ਸਾਰੀ ਰਾਤ ਕੀਰਤਨ ਵਿਚ ਗੁਜ਼ਾਰ ਦੇਂਦਾ ਸੀ, ਜਿਸ ਤੋਂ ਪ੍ਰੇਮਾਭਗਤੀ ਦਾ ਪ੍ਰਵਾਹ ਟੁਰ ਪੈਂਦਾ ਸੀ। ਆਪ ਨੇ ਆਪਣੀ ਗੁਫਤਗੂ ਵਿਚ ਡਾਢੇ ਜ਼ੋਰ ਵਿਚ ਆਖਿਆ—



ਸ੍ਰੀ ਛਾਲੋਨੇ ਵਾਲੇ ਬਾਬਾ ਜੀ

“ਹਮ ਲੋਗ ਅਵਤਾਰੋਂ ਕ ਮਾਨਨੇ ਵਾਲੇਹੈਂ, ਪਰ ਦੇਖੋ ਰਾਮ ਜੀ ਆਏ, ਕ੍ਰਿਸ਼ਨ ਜੀ ਆਏ, ਹਾਂ ! ਆਏ ਔਰ ਚਲੇ ਗਏ । ਇਧਰ ਦੇਖੋ ਕਲਜੁਗ ਮੇਂ ਆਪ ਆਏ, ਰਾਮਦਾਸ ਕਾ ਨਾਮ ਅਪਨੇ ਪਰ ਲੀਆ, ਆਏ ਮਗਰ ਗਏ ਨਹੀਂ, ਹਮਾਰੇ ਪਾਸ ਹੀ ਰਹਿ ਗਏ । ਕੀਰਤਨ ਕਾ ਰੂਪ ਧਾਰਨ ਕੀਆ, ਅਖੰਡ ਕੀਰਤਨ ਕਾ ਰੂਪ ਲੇਕਰ ਅੰਮ੍ਰਿਤ ਸਰੋਵਰ ਰਚ ਕਰ ਹਰੀ-ਮੰਦਰ ਮੇਂ ਬਿਰਾਜ ਗਏ । ਯਿਹ ਆਨਾ ਹੈ ਕਿ ਸਦਾ ਹਮਾਰੇ ਪਾਸ ਹੀ ਰਹਿ ਗਏ । ਕੀਰਤਨ ਰੂਪ ਹੋ ਕਰ ਹਮ ਕੋ ਬੀ ਦਰਸ਼ਨ ਦੀਆ, ਯਿਹ ਗੁਰੂ ਅਵਤਾਰ ਹੋ ਕਰ ਆਨਾ ਸਫਲ ਆਨਾ ਹੈ ।”

ਫਿਰ ਕਹਿਣ ਲਗੇ:-

“ਹਮ ਕੋ ਹਿੰਦੁਸਤਾਨ ਮੇਂ ਕਿਆ ਪਤਾ ਹੈ ਕਿ ਰਾਗ ਕਿਆ ਸ਼ੈ ਹੈ, ਹਮ ਤੋ ਰੰਡੀ ਕੇ ਗਾਨੇ ਕੋ ਰਾਗ ਸਮਝਤੇ ਥੇ, ਇਧਰ ਪੰਜਾਬ ਮੇਂ ਗੁਰੂ ਨਾਨਕ ਦੇਵ ਨੇ ਕੈਸਾ ਕਮਾਲ ਕਰ ਰਖਾ ਹੈ ਕਿ ਰਾਗ ਮੇਂ ਹਮਦੇ ਇਲਾਹੀ ਦਾਖਲ ਕਰ ਦੀ ਹੈ । ਇਧਰ ਰਾਗ ਨੇ ਮਨ ਕੋ ਮੋਮ ਕੀਆ, ਉਧਰ ਹਮਦੇ ਇਲਾਹੀ ਨੇ ਪਿਘਲੇ ਦਿਲ ਮੇਂ ਅਪਨਾ ਨਕਸ਼ ਜਮਾ ਲੀਆ । ਕੈਸਾ ਕਮਾਲ ਹੈ ? ਪਰ ਹਮ ਕਿਆ ਜਾਨਤੇ ਥੇ ! ਯਿਹ ਹਮਾਰੇ ਬਾਬਾ (ਛਾਲੋਨੇ ਵਾਣੇ) ਜੀ ਨੇ ਹਮ ਕੋ ਯਿਹ ਆਖੇਂ ਇਨਾਯਤ ਕੀਂ ਤੋ ਹਮ ਨੇ ਗੁਰੂ ਨਾਨਕ ਦੇਵ ਜੀ ਕੇ ਰਾਗ ਇਲਾਹੀ ਕਾ ਦਰਸ਼ਨ ਕੀਆ ਔਰ ਕੀਰਤਨ ਕੇ ਰੂਪ ਮੇਂ ਹਮ ਨੇ ਦਸ ਪਾਤਸ਼ਾਹੀਓਂ ਸੇ ਭੇਂਟ ਪਾਈ ।”

ਚੋਬੇ ਬਿਨਾਯਕ ਰਾਉ ਜੀ ਉਨ੍ਹਾਂ ਸੰਤਾਂ ਬਾਬਤ ਆਪਣੇ ਜ਼ਾਤੀ ਤਜਰਬੇ ਦੱਸਦੇ ਸਨ । ਕੁਛ ਗਲ ਬਾਤ ਬਾਬਾ ਜੀ ਦੀ ਅਸਾਂ ਪ੍ਰੋਫੈਸਰ ਪੂਰਨ ਸਿੰਘ ਜੀ ਤੋਂ, ਜੋ ਗੁਵਾਲਿਯਰ ਰਹਿ ਆਏ ਸਨ, ਸੁਣੀ ਤੇ ਕੁਛ ਹਾਲਾਤ ਆਪ ਪਤਾ ਕੀਤੇ ਹਨ । ਚੋਬੇ ਜੀ ਨੇ ਸਾਨੂੰ ਆਪਣੀ ਲਿਖੀ

‘ਜਲਵਾ ਮੁਰਸ਼ਦ’ ਪਸਤਕ ਵੀ ਘੱਲੀ ਸੀ। ਇਉਂ ਜੋ ਹਾਲਾਤ ਅਸੀਂ
ਜਮਾ ਕਰ ਸਕੇ ਹਾਂ, ਇਥੇ ਦੇਂਦੇ ਹਾਂ।

੩. ਪਹਿਲੇ ਹਾਲਾਤ—

ਛਾਲੋਨੇ ਵਾਲੇ ਬਾਬਾ ਜੀ ਦਾ ਜਨਮ ਕਿਸ ਸੰਮਤ ਵਿਚ ਹੋਇਆ ?
ਕਿਸ ਨਗਰ, ਗਿਰਾਂ, ਘਰਾਣੇ ਵਿਚ ਹੋਇਆ ? ਨਾਮ ਕੀਹ ਸੀ ?
ਕੁਛ ਪਤਾ ਨਹੀਂ ਤੇ ਉਨ੍ਹਾਂ ਨੇ ਕਦੇ ਕਿਸੇ ਨੂੰ ਨਹੀਂ ਦੱਸਿਆ। ਪਹਿਲੀ
ਉਮਰ ਕਿੱਥੇ ਤੇ ਕਿਵੇਂ ਬੀਤੀ ? ਬੰਦਗੀ ਕਿੱਥੇ ਕੀਤੀ ? ਇਨ੍ਹਾਂ ਗੱਲਾਂ
ਦਾ ਭੀ ਬਹੁ ਨਹੀਂ। ਜਦੋਂ ਆਪ ਕਿਸੇ ਇਨਸਾਨ ਨੂੰ ਮਿਲੇ ਤਾਂ ਇਹੋ
ਖ਼ਜਾਲ ਪਸਰਿਆ ਕਿ ਭਿੰਡ ਦੇ ਦੂਰ ਨੇੜੇ ਬਨਾਂ ਵਿਚ ਰਹਿੰਦੇ ਹਨ ਤੇ
ਪੁੰਨਾਂ ਨਾਲ ਕਦੇ ਕਿਸੇ ਨੂੰ ਮਿਲ ਜਾਂਦੇ ਹਨ। ਚਬੇ ਬਿਨਾਯਕਰਾਉ ਜੀ
ਦੱਸਦੇ ਸਨ ਕਿ ਲੋਕ ਉਨ੍ਹਾਂ ਨੂੰ ਵੱਡੀ ਉਮਰ ਵਾਲਾ ਪੁਰਾਤਨ ਪ੍ਰੇਮੀ
ਸਮਝਦੇ ਸਨ। ੧੯੨੨ ਬਿਕ੍ਰਮੀ ਤੋਂ ਪਹਿਲੇ ਦਾ ਪਤਾ ਉਨ੍ਹਾਂ ਦਾ
ਬਹੁਤ ਹੀ ਘੱਟ ਮਿਲਦਾ ਹੈ। ੧੯੨੨ ਤੋਂ ਬਾਦ ਛੇ ਸਾਲ ਤਕ ਭਿੰਡ,
ਤੌਰ ਘਾਰ, ਗੁਵਾਲਿਯਰ ਦੇ ਪਹਾੜਾਂ ਤੇ ਨਦੀ ਚੰਬਲ ਦੇ ਕਿਨਾਰਿਆਂ
ਤੇ ਡਰਾਉਣੇ ਜੰਗਲਾਂ ਵਿਚ ਟਿਕਣ ਦਾ ਪਤਾ ਚਲਦਾ ਹੈ। ਚੰਬਲ ਤੋਂ
ਪਾਰ ਆਗਰੇ ਦੇ ਜ਼ਿਲੇ ਵਿਚ ਫ਼ਤਹਬਾਦ, ਜਸਾਰ, ਕਚੂਰਹ, ਨੌਗਾਉਂ ਤੇ
ਭਾਟਰਵਰ ਦੇ ਜੰਗਲਾਂ ਤੇ ਮੈਦਾਨਾਂ ਵਿਚ ਆਪ ਟਿਕਦੇ ਰਹੇ ਹਨ।
ਇਧਰ ਅਕਸਰ ਲੋਕਾਂ ਨੂੰ ਮਿਲੇ ਤੇ ਫੈਜ਼ ਪਹੁੰਚਾਇਆ। ਅਜ ਤਕ
ਲੋਕੀਂ, ਜਿਨ੍ਹਾਂ ਨੂੰ ਆਪ ਜੀ ਤੋਂ ਸੁਖ ਮਿਲੇ ਲੱਝਦੇ ਹਨ, ਉਹ ਲੋਕ
ਦੱਸਦੇ ਹਨ ਕਿ ਸੰਤਾਂ ਦਾ ਮਿਲਣਾ ਬਿਜਲੀ ਦੇ ਲਿਸ਼ਕਾਰ ਵਾਂਗੂੰ ਹੁੰਦਾ
ਸੀ। ਅਚਾਨਕ ਕਿਸੇ ਦੁਖੀਏ ਨੂੰ ਮਿਲੇ, ਦੁਖ ਦੂਰ ਕੀਤਾ ਅਰ ਕਿਸੇ
ਪ੍ਰੇਮੀ ਨੂੰ ਉਸ ਦੇ ਸਿੱਕਾਂ ਤੇ ਅਰਦਾਸੇ ਕਰਦਿਆਂ ਆ ਮਿਲੇ, ਪਰ ਜਿਵੇਂ
ਅਚਾਨਕ ਆ ਮਿਲੇ ਤਿਵੇਂ ਅਚਾਨਕ ਹੀ ਜੰਗਲਾਂ ਵਿਚ ਗੁੰਮ ਹੋ ਗਏ।
ਦੁਖੀਆਂ ਦੇ ਦੁਖਾਂ ਪਰ ਪਸੀਜਦੇ ਤੇ ਸਹਾਇਤਾ ਕਰਕੇ ਫੇਰ ਗੁੰਮ ਹੋ
ਜਾਂਦੇ ਸੇ। ਇਹ ਬੀ ਪਤਾ ਚਲਦਾ ਹੈ ਕਿ ਆਪ ਨੇ ਬੜੇ ਕਠਨ ਤਪ ਤੇ

ਜੋਗ ਸਾਧਨਾਂ ਕੀਤੀਆਂ ਸਨ । ਮਤ ਆਪ ਦਾ ਗੁਰੂ ਘਰ ਦਾ, ਵਾਹਿਗੁਰੂ
 ਜੀ ਨਾਲ ਭਗਤੀ ਭਾਵ ਦਾ ਸੀ, ਪਰੰਤੂ ਜੋਗ ਦੇ ਅਮਲ ਸਾਰੇ ਕੀਤੇ
 ਹੋਏ ਸਨ ਤੇ ਵਿਭੂਤੀਆਂ ਤੇ ਹੁਕਮ ਹਾਸਲ ਪ੍ਰਾਪਤ ਸੀ, ਫਿਰ ਬੀਤਰਾਗ
 ਸੇ । ਸਰੀਰ ਕਮਾਇਆ ਹੋਇਆ ਸੀ, ਭੁੱਖ ਤੋਹ, ਉਸ਼ਨ, ਸੀਤ ਤੇ
 ਬਿਜੈ ਪ੍ਰਾਪਤ ਸੀ । ਬਿਨਾਯਕ ਰਾਉ ਜੀ ਉਨ੍ਹਾਂ ਦੇ ਪੁਰਾਣੇ ਪੁਰਾਣੇ
 ਪ੍ਰੇਮੀਆਂ ਨੂੰ ਢੂੰਡ ਢੂੰਡ ਕੇ ਮਿਲੇ, ਸਭ ਤੋਂ ਇਹ ਪਤਾ ਲਗਦਾ ਸੀ ਕਿ
 ਗਰਮੀ, ਸਰਦੀ ਤੇ ਬਰਸਾਤ ਵਿਚ ਕਦੇ ਕਿਸੇ ਓਟ ਜਾਂ ਛਾਵੇਂ ਨਹੀਂ
 ਬੈਠਦੇ ਸਨ । ਆਪ ਪਹਿਲੇ ਸਮਿਆਂ ਵਿਚ ਵਿਚਰਦੇ ਬੀ ਨਗਨ ਸਨ,
 ਲਗ ਪਗ ੧੯੪੭-੪੮ ਸੰਮਤ ਦੇ ਰਾਜਾ ਸਾਹਿਬ ਭਦਾਵਰ ਨੇ
 ਕਪੜੇ ਪਹਿਨਣ ਲਈ ਬਿਨੈ ਕੀਤੀ ਤਾਂ ਆਪ ਨੇ ਸ੍ਰੀਕਾਰ ਕਰ ਲਈ
 ਤੇ ਤਦੋਂ ਤੋਂ ਹੀ ਆਪ ਨੇ ਦਿਨ ਨੂੰ ਕਿਸੇ ਵੇਲੇ ਦਰਖਤ ਦੀ ਛਾਵੇਂ
 ਬੈਠਣਾ ਬੀ ਮੰਨ ਲਿਆ। ਮਿਯਾਦਾ ਪੁਰਸ਼ੋਤਮਤਾ ਫਿਰ ਐਸੀ ਕਿ ਕਪੜੇ
 ਪਹਿਨਣ ਦੇ ਬਾਦ ਰਾਜੇ ਦੀਆਂ ਰਾਣੀਆਂ ਨੂੰ ਦਰਸ਼ਨ ਕਰਨ ਦੀ
 ਆਗਯਾ ਦਿਤੀ, ਇਸ ਤੋਂ ਪਹਿਲੇ ਨਹੀਂ ਸੀ ਆਗਯਾ ਦੇਂਦੇ। ੧੯੫੮
 ਸੰਮਤ ਵਿਚ ਆਪ ਅੰਦਾਵੇ ਦੇ ਬਿਨਾਯਕ ਰਾਉ ਜੀ ਨੂੰ ਮਿਲੇ । ਆਪ ਦੇ
 ਹਾਲਾਤ ਬੀ ਹਸਬ ਦਸਤੂਰ ਸਾਡੇ ਮੁਲਕ ਦੇ ਕਰਾਮਾਤਾਂ ਵਾਲੇ ਤਾਂ
 ਬਹੁਤ ਮਿਲਦੇ ਹਨ, ਪਰ ਉਪਦੇਸ਼ ਦੀ ਕਿਸਮ ਦੇ ਘੱਟ ਲੋਕਾਂ ਨੂੰ ਯਾਦ
 ਹਨ । ਆਪ ਸਿੰਘ ਸਨ, ਗੁਰੂ ਘਰ ਦੇ ਮਾਰਗ ਦੇ ਪੱਕੇ ਅਨੁਯਾਈ
 ਸਨ, ਗਰਬਾਣੀ ਦੇ ਪ੍ਰੇਮੀ ਸਨ ਤੇ ਸੁਖਮਨੀ ਸਾਹਿਬ ਤਾਂ ਮਾਨੋ ਜੀਵਨ
 ਆਧਾਰ ਸੀ । ਵਿਸ਼ਵਾਸ ਨਾਮ ਤੇ ਭਗਤੀ ਤੇ ਸੀ, ਪਰ ਕਾਮਲ ਜੋਗੀ
 ਸਨ, ਹਠ ਦੇ ਅਮਲ ਸਨ ਤੇ ਸਿੱਧੀਆਂ ਪ੍ਰਾਪਤ ਸਨ । ਰਾਜ ਜੋਗ
 ਵਿਚ ਪੂਰੀ ਪਹੁੰਚ ਸੀ । ਐਸੇ ਪੁਰਖ ਦੇ ਖਜਾਲ ਜੇ ਸਾਨੂੰ ਜੋਗ ਤੇ
 ਭਗਤੀ ਪਰਥਾਇ ਮਿਲਣ ਤਾਂ ਨਿਹਾਯਤ ਕੀਮਤੀ ਹੋਣ, ਕਿਉਂਕਿ
 ਤਜਰਬੇ ਕੀਤੀ ਬਾਤ ਸਭ ਤੋਂ ਸੁਸ਼ਟ ਹੋਇਆ ਕਰਦੀ ਹੈ । ਸੁਕਰ ਦੀ
 ਗੱਲ ਹੈ ਕਿ ਆਪ ਦਾ ਇਨ੍ਹਾਂ ਦੋਹਾਂ ਬਾਬਤ ਨਿਜ ਤਜਰਬਾ ਤੇ ਉਸ
 ਪਰ ਬਣੀ ਸੰਖੇਪ ਰਾਇ ਸਾਡੇ ਤਕ ਅੱਪੜੀ ਹੈ ।

੪. ਯੋਗ ਸੰਬੰਧੀ ਖਜਾਲਾਤ—

ਆਪ ਉਤੇ ਕਈ ਵੇਰ ਯੋਗ ਸੰਬੰਧੀ ਪ੍ਰਸ਼ਨ ਹੋਏ ਤਾਂ ਆਪ ਨੇ ਪ੍ਰਾਣਾਂਯਾਮ, ਨੇਤੀ, ਧੋਤੀ, ਨਿਉਲੀ ਕਰਮ ਆਦਿ ਦੇ ਅਸਰ ਤੇ ਫਾਇਦੇ ਦੱਸਣ ਤੇ ਸ਼੍ਰੀਆਂ ਦੇ ਰੋਕਣ ਤੇ ਨਾੜੀਆਂ ਪਰ ਅਸਰ ਤੇ ਅੰਦਰਲੀਆਂ ਨਾੜੀਆਂ ਦੇ ਵੇਰਵੇ ਦੱਸਣੇ। ਪਰ ਜਦ ਪੁਛਿਆ ਗਿਆ ਕਿ ਜੇ ਹਠ ਯੋਗ ਨਾ ਕਰ ਸਕੇ ਕੀਹ ਉਹ ਪਰਮਾਤਮਾ ਨੂੰ ਨਾ ਪਾਏਗਾ? ਤਾਂ ਆਪ ਨੇ ਸਾਫ ਲਫਜ਼ਾਂ ਵਿਚ ਕਿਹਾ ਕਿ ਇਸ ਵਿਚ ਕੋਈ ਸੰਸਾ ਨਹੀਂ ਕਿ ਜੋਗ (ਭਾਵ ਨਿਰਾ ਹਠ ਯੋਗ) ਪਰਮੇਸ਼ੁਰ ਨੂੰ ਨਹੀਂ ਮਿਲਾ ਸਕਦਾ। ਜੋਗ ਦੇ ਸਾਧਨ ਤਾਂ ਕਾਯਾਂ ਸਾਧਦੇ ਹਨ ਤੇ ਇਸ ਦੇ ਅਮਲਾਂ ਨਾਲ ਸਰੀਰ ਦੀ ਤੰਦਰੁਸਤੀ ਪ੍ਰਾਪਤ ਹੁੰਦੀ ਹੈ। ਇਸ ਨਾਲ ਬੀਮਾਰੀਆਂ ਦੀ ਰੋਕ ਹੋ ਸਕਦੀ ਹੈ, ਜੀਉਂਦਿਆਂ ਜੀ ਸਰੀਰ ਦੀ ਤਕੜਾਈ ਬਣੀ ਰਹਿੰਦੀ ਹੈ। ਫਿਰ ਆਖਣ ਲਗੇ ਕਿ ਪਰਮੇਸ਼ੁਰ ਦਾ ਮਿਲਨਾ ਉਸ ਦੇ ਹੁਕਮ ਨਾਲ ਹੁੰਦਾ ਹੈ। ਉਸ ਦੇ ਹੁਕਮ ਦੀ ਪ੍ਰਾਪਤੀ ਉਸ ਪਰ ਭਰੋਸਾ ਕਰਨ ਤੋਂ ਹੁੰਦੀ ਹੈ। ਭਰੋਸੇ ਦੀ ਦ੍ਰਿੜਤਾ ਵਾਸਤੇ ਪਰਮੇਸ਼ੁਰ ਅੱਗੇ ਅਰਦਾਸ ਤੇ ਬੇਨਤੀ ਕਰਨੀ ਚਾਹੀਦੀ ਹੈ। ਭਗਤੀ ਤੇ ਭਰੋਸਾ ਇਕੋ ਗੱਲ ਹੈ। ਫਿਰ ਕਹਿਣ ਲੱਗੇ: ਪਰਮੇਸ਼ੁਰ ਦੀ ਮਹਿਮਾਂ ਦੇ ਭਜਨ ਜੋ ਆਮ ਲੋਕ ਬਨਾਉਂਦੇ ਹਨ ਉਹ ਫੋਕੀ ਬੰਦੂਕ ਦੇ ਚੱਲਣ ਵਾਂਗ ਹਨ, ਜਿਸ ਦੀ ਧੁਨੀ ਤਾਂ ਉਠਦੀ ਹੈ, ਪਰ ਗੋਲੀ ਕਿਸੇ ਨੂੰ ਨਹੀਂ ਵੱਜਦੀ। ਪਰ ਪਰਮੇਸ਼ੁਰ ਦੇ ਜੁੜੇ ਮਹਾਂ ਪੁਰਖਾਂ ਦੇ ਰਚੇ ਭਜਨ ਗੋਲੀ ਵਾਂਗ ਕਾਰੀ ਅਸਰ ਕਰਦੇ ਹਨ। ਉਸ ਵੇਲੇ ਇਹ ਭੀ ਫੁਰਮਾਇਆ ਕਿ ਭਗਤੀ, ਸੱਚੀ ਭਗਤੀ ਕਬੂਲ ਹੁੰਦੀ ਹੈ। ਗਰਜ ਵਾਸਤੇ ਕੀਤੀ ਗਰਜ ਪੁਗਾਉਂਦੀ ਹੈ, ਪ੍ਰੇਮ ਵਾਸਤੇ ਕੀਤੀ ਪਰਮੇਸ਼ੁਰ ਮਿਲਾਉਂਦੀ ਹੈ। ਫਿਰ ਫੁਰਮਾਇਆ ਦਿਲ ਵਿਚ ਵਾਹਿਗੁਰੂ ਗਿਆਨ ਦਾ ਚਾਨਣਾ ਆਕੇ ਹਨੇਰਾ ਨਹੀਂ ਪੈਂਦਾ ਫਿਰ ਇਹ ਤੁਕ ਪੜ੍ਹੀ:—

‘ਤੇਰੀ ਸੇਵਾ ਤੁਝ ਤੇ ਹੋਵੇ ਅਉਰੁ ਨ ਦੂਜਾ ਕਰਤਾ’

ਫਿਰ ਆਪ ਨੇ ਕਿਹਾ, ਦੇਖੋ ਲਿਖਿਆ ਹੈ:-

ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ
ਜੰਤ ਵਿਚਾਰਾ ॥ ੧ ॥ ਤੂ ਘਟ ਘਟ ਅੰਤਰਿ ਸਰਬ ਨਿਰੰਤਰਿ
ਜੀ ਹਰਿ ਏਕੋ ਪੁਰਖੁ ਸਮਾਣਾ ॥

ਆਪ ਦੇ ਇਸ ਸਾਰੇ ਕਥਨ ਤੋਂ ਸਪਸ਼ਟ ਹੈ ਕਿ ਬਾਵਜੂਦ ਜਿਹਾ
ਅਭਿਆਸ ਕਰਨ ਦੇ ਆਪ ਨੇ ਮੁਕਤੀ ਦਾ ਰਸਤਾ ਵਾਹਿਗੁਰੂ ਦੀ ਪ੍ਰੇਮਾ
ਭਗਤੀ ਸਹੀ ਕੀਤਾ ਸੀ।

੫. ਚੋਬੇ ਬਿਨਾਯਕ ਰਾਉ ਜੀ ਪਰ ਤੁੱਠਣਾ-

ਚੋਬੇ ਬਿਨਾਯਕ ਰਾਉ ਜੀ ਦੱਸਦੇ ਸਨ ਕਿ ਉਨ੍ਹਾਂ ਨੂੰ ਬਾਬਾ ਜੀ ਦੇ
ਪਹਿਲੀ ਵੇਰ ਦਰਸ਼ਨ ਉਨ੍ਹਾਂ ਦੇ ਗਿਰਾਂ ਅੰਦਾਵਾ ਤੋਂ ੯ ਮੀਲ ਦੇ
ਫਾਸਲੇ ਤੇ ਲਖਨਾਂ ਵਿਚ ਹੋਏ, ਜਿਥੇ ਆਪ ਰਾਣੀ ਕਿਸ਼ੋਰੀ ਸਾਹਿਬਾ ਦੇ
ਮਕਾਨ ਤੇ ਠਹਿਰੇ ਹੋਏ ਸਨ। ਚੋਬੇ ਬਿਨਾਯਕ ਰਾਉ ਨੌਕਰਾਂ ਤੋਂ ਪਤਾ
ਪਾਕੇ ਕਿ ਉਹ ਜੰਗਲਾਂ ਨੂੰ ਮੰਗਲ ਕਰਨ ਵਾਲੇ ਤੇ ਕਦੇ ਕਿਸੇ ਨੂੰ ਭਾਗਾਂ
ਨਾਲ ਮਿਲਨ ਵਾਲੇ ਮਹਾਂ ਪੁਰਖ ਇਥੇ ਹਨ ਤੇ ਫਲਾਣੇ ਕਮਰੇ ਵਿਚ
ਹਨ, ਦਰਸ਼ਨ ਕਰਨ ਵਾਸਤੇ ਅੰਦਰ ਗਏ। ਅਗੇ ਆਪ ਪਦਮਾਸਨ
ਲਗਾਏ ਸਮਾਧੀ ਵਿਚ ਲੀਨ ਬੈਠੇ ਸਨ, ਬੜੇ ਅਦਬ ਨਾਲ ਦੂਰੋਂ ਮੱਥਾ
ਟੇਕਕੇ ਤੇ ਆਸਨ ਜਮਾਕੇ ਇਹ ਵੀ ਬੈਠ ਗਏ। ਚੋਬੇ ਬਿਨਾਯਕ ਰਾਉ
ਇਸ ਵੇਲੇ ਸਖਤ ਮੁਸੀਬਤਾਂ ਦੇ ਮੂੰਹ ਵਿਚ ਸਨ ਤੇ ਤਨ ਕਰਕੇ ਬੀਮਾਰ
ਸਨ, ਸੋ ਦੂਰ ਹੀ, ਪਰ ਉਨ੍ਹਾਂ ਦੇ ਸਾਹਮਣੇ ਅੱਖੀਂ ਮੀਟਕੇ ਅਰਦਾਸ
ਵਿਚ ਬੈਠ ਗਏ ਕਿ ਮੇਰੇ ਹਾਲ ਤੇ ਰਹਿਮ ਹੋਵੇ। ਖੌੜੀਦੇਰ ਬਾਦ ਬਾਬਾ
ਜੀ ਨੇ ਨੈਣ ਖੋਲ੍ਹੇ, ਚੋਬੇ ਜੀ ਵਲ ਤੱਕੇ। ਇਸ ਨੇ ਫੇਰ ਮੱਥਾ ਟੇਕਿਆ
ਤਾਂ ਆਪ ਬੋਲੇ-ਬਹੁਤ ਚਿਰਕਾ ਆਯਾ ਹੈਂ ਤੂੰ, ਘਰ ਤਾਂ ਦੂਰ ਨਹੀਂ ਸੀ,
ਤੂੰ ਕਿਥੇ ਠਹਿਰਿਆ ਰਿਹਾ ਹੈਂ ?

ਚੋਬੇ ਬਿਨਾਯਕ ਰਾਉ-ਹਜ਼ੂਰ ਮੈਂ ਬੜਾ ਗੁਨਹਗਾਰ ਹਾਂ, ਮੰਦਕਰਮੀ
ਹਾਂ, ਮੇਰੀ ਆਪਣੀ ਕਰਨੀ ਕਰਤੂਤ ਕਰਕੇ ਜ਼ਮੀਨ ਅਸਮਾਨ ਉਚ

ਨੀਚ ਥਾਉਂ, ਆਪਣੇ ਪਰਾਏ ਕਿਸੇ ਦੇ ਦਿਲ ਵਿਚ ਮੇਰੇ ਲਈ ਟਿਕਾਣਾ ਨਹੀਂ ਹੈ, ਹਾਂ, ਆਪਣੇ ਚਰਨਾਂ ਵਿਚ ਠਿਕਾਣਾ ਲਾ ਦਿਓ ਤਾਂ ਬਚ ਰਹਾਂ, ਨਹੀਂ ਤਾਂ ਮੈਂ ਸਰੀਰ, ਮਨ ਤੇ ਆਤਮਾ ਕਰਕੇ ਤਬਾਹ ਹੋ ਚੁਕਾ ਹਾਂ ।

ਇਹ ਸੁਣਕੇ ਆਪ ਪਿਆਰ ਨਾਲ ਉਠੇ, ਨਾਲ ਦਾ ਕਮਰਾ ਖੁਲ੍ਹਵਾਕੇ ਇਨ੍ਹਾਂ ਨੂੰ ਉਥੇ ਪਲੰਘ ਤੇ ਲਿਟਾ ਦਿੱਤਾ ਤੇ ਬੋਲੇ:—ਆਰਾਮ ਕਰੋ। ਅਗਲੇ ਦਿਨ ਜਦ ਚੌਬੇ ਬਿਨਾਯਕਰਾਉ ਜੀ ਰਾਣੀਸਾਹਿਬਾ ਨੂੰ ਮਿਲਕੇ ਵਾਪਸ ਜਾਣ ਲੱਗੇ ਤਾਂ ਆਪ ਉਸ ਦੇ ਤਿਆਰ ਘੋੜੇ ਪਰ ਸਵਾਰ ਹੋ ਗਏ, ਚੌਬੇ ਬਿਨਾਯਕ ਰਾਉ ਜੀ ਮਗਰੋਂ ਦੂਸਰਾ ਘੋੜਾ ਲੈਕੇ ਟੁਰੇ । ਜਦ ਚੌਬੇ ਜੀ ਘਰ ਪੁਜੇ ਤਾਂ ਕੀ ਦੇਖਦੇ ਹਨ ਕਿ ਸੰਤ ਜੀ ਅਗੇ ਹੀ ਬਿਰਾਜ-ਮਾਨ ਹਨ ਤੇ ਸਾਰਾ ਪਰਵਾਰ ਆਪ ਦੇ ਚਰਨਾਂ ਵਿਚ ਬੈਠਾ ਹੈ । ਇਥੇ ਬੈਠਕੇ ਆਪ ਨੇ ਮਿਹਰ ਕੀਤੀ ਤੇ ਆਪ ਨੂੰ ਸੁਖਮਨੀ ਸਾਹਿਬ ਦੇ ਲੜ ਲਾਇਆ, (ਸਾਨੂੰ ਚੌਬੇ ਜੀ ਨੇ ਦੱਸਿਆ ਸੀ ਕਿ ਉਸ ਅਸਥਾਨ ਤੇ ਸਦਾ ਹੁਣ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ ਤੇ ਦਿਨ ਰਾਤ ਪਾਠ ਅਖੰਡ ਜਾਰੀ ਰਹਿੰਦਾ ਹੈ) ।

੬. ਚੌਬੇ ਜੀ ਨਾਲ ਵਰਤੀਆਂ ਕਰਾਮਾਤਾਂ—

ਇਕ ਦਿਨ ਚੌਬੇ ਜੀ 'ਭਿੰਡ' ਨੂੰ ਟੁਰਨ ਲਗੇ ਤਾਂ ਆਪ ਨੇ ਫੁਰਮਾਯਾ ਕਿ ਕਿੱਥੇ ਚਲਿਆ ਹੈਂ ? ਜਦ ਚੌਬੇ ਜੀ ਨੇ ਕਿਹਾ ਕਿ ਭਿੰਡ ਚਲਿਆ ਹਾਂ, ਤਾਂ ਫੁਰਮਾਉਣ ਲਗੇ—'ਤੇਰਾ ਓਥੇ ਕੋਈ ਜਾਣੂ ਨਹੀਂ, ਅਗੇ ਕਦੀ ਗਿਆ ਨਹੀਂ, ਰਘੂ ਪਤ ਸ਼ਾਸਤ੍ਰੀ ਜੀ ਛਤ੍ਰੀ ਬਜ਼ਾਰ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਮਿਲੋ, ਓਹ ਜਿਸ ਨੂੰ ਚਾਹੇਂ ਮਿਲਾ ਦੇਣਗੇ । ਅਸੀਂ ਭਿੰਡ ਬਹੁਤ ਰਹੇ ਹਾਂ, ਉਥੇ ਸਾਡਾ ਡੇਰਾ ਹੈ।' ਚੌਬੇ ਸਾਹਿਬ ਜਦ ਉਥੇ ਗਏ ਤਾਂ ਸ਼ਾਸਤ੍ਰੀ ਜੀ ਬੜੇ ਪਿਆਰ ਨਾਲ ਮਿਲੇ ਤੇ ਉਥੇ ਆਪ ਦੀਆਂ ਕਰਾਮਾਤਾਂ ਤੇ ਕ੍ਰਿਸਮਿਆਂ ਦੇ ਬਹੁਤ ਅਚਰਜ ਅਚਰਜ ਹਾਲ ਲੋਕਾਂ ਦੇ ਅੱਖੀਂ ਵੇਖੇ ਹੋਏ ਸੁਣੇ, ਇਸ ਤਰ੍ਹਾਂ ਆਪ ਦਾ ਭਰੋਸਾ ਵਧਦਾ ਗਿਆ ।

ਇਕ ਵੇਰ ਜਦੋਂ ਚੋਬੇ ਸਾਹਿਬ ਦੀ ਰਜਾਸਤ ਤਬਾਹੀ ਤੇ ਪੁਜ ਗਈ ਸੀ ਤਾਂ ਆਪ ਨੇ ਇਕ ਆਦਮੀ ਨੂੰ ਆਪ ਦੀ ਸੇਵਾ ਵਿਚ ਬਿਨੈ ਕਰਨੇ ਲਈ 'ਭਿੰਡ' ਘੱਲਿਆ, ਅਗੋਂ ਭਿੰਡ ਦੇ ਲੋਕਾਂ ਦੱਸਿਆ ਕਿ ਉਹ ਤਾਂ ਗਹਿਬਰ ਬਨਾਂ ਵਿਚ ਰਹਿੰਦੇ ਹਨ, ਇਸ ਤਰ੍ਹਾਂ ਢੂੰਡਿਆਂ ਮਿਲ ਸਕਣਾ ਸੰਭਵ ਨਹੀਂ। ਨੌਕਰ ਨਿਰਾਸ ਹੋਕੇ ਛਾਲੋਨੇ ਵਲ ਨੂੰ ਮੁੜ ਆਇਆ। ਰਾਹ ਵਿਚ ਕੀਹ ਦੇਖਦਾ ਹੈ ਕਿ ਇਕ ਬ੍ਰਿਛ ਤੇ ਆਪ ਬੈਠੇ ਹਨ, ਹੇਠਾਂ ਖਲੋਕੇ ਉਸ ਨੇ ਸੰਦੇਸ਼ਾ ਬਿਨੈ ਕੀਤਾ। ਫੁਰਮਾਉਣ ਲਗੇ, 'ਆਖੋ ਜਾਕੇ ਚੋਬੇ ਨੂੰ ਗੁਰੂ ਪਰ ਓਟ ਧਰੋ, ਸਭ ਬਖੇੜੇ ਮੁੱਕ ਜਾਣਗੇ'। ਇਹ ਕਹਿਕੇ ਬਨ ਦੇ ਅੰਦਰ ਨੂੰ ਟੁਰ ਗਏ। ਇਸ ਦੇ ਮਗਰੋਂ ਚੋਬੇ ਜੀ ਦੇ ਸਾਰੇ ਮੁਕੱਦਮੇ ਤੇ ਝਗੜੇ, ਜਿਨ੍ਹਾਂ ਤੋਂ ਤਬਾਹੀ ਦੀ ਆਸ ਲਗ ਰਹੀ ਸੀ ਤੇ ਕੋਈ ਰਸਤਾ ਬਚਾਉ ਦਾ ਨਹੀਂ ਦਿੱਸਦਾ ਸੀ, ਕੁਦਰਤ ਨਾਲ ਸਾਂਗੇ ਬਣਦੇ ਬਣਾਏ ਤੈ ਹੋ ਗਏ ਤੇ ਸਰੀਰ ਬੀ ਅਰੋਗ ਹੋ ਗਿਆ। ਆਪ ਦੀ ਕਰਾਮਾਤੀ ਸ਼ਕਤੀ ਪਰ ਚੋਬੇ ਜੀ ਦਾ ਹੁਣ ਭਰੋਸਾ ਹੋਰ ਵਧੇਰੇ ਹੋ ਗਿਆ ਤੇ ਘਰ ਵਿਚ ਗੁਰਬਾਣੀ ਦਾ ਪ੍ਰੇਮ ਤੇ ਅਭਿਆਸ ਵਧ ਗਿਆ।

ਚੋਬੇ ਜੀ ਨੇ ਆਪਣੇ ਪੁਤ੍ਰ ਮਾਧੋ ਰਾਉ ਦਾ ਵਿਆਹ ਕੀਤਾ, ਪਰ ਲੜਕਾ ਝਟ ੧੦੬ ਦਰਜੇ ਦੇ ਬੁਖਾਰ ਤੇ ਸਰਸਾਮ ਨਾਲ ਸਖਤ ਬੀਮਾਰ ਹੋ ਗਿਆ ਤੇ ਹਾਲਤ ਖਰਾਬ ਹੋ ਗਈ। ਡਾਕਟਰ ਦਵਾਈ ਦੇਣ ਵਾਲਾ ਨੇੜੇ ਕੋਈ ਨਹੀਂ ਸੀ। ਬਾਬਾ ਜੀ ਦੀ ਸੇਵਾ ਵਿਚ ਆਦਮੀ ਘੱਲਿਆ। ਪਰ ਇਧਰ ਲੜਕੇ ਦੇ ਹੱਥ ਪੈਰ ਠਰ ਗਏ, ਨਬਜ਼ ਛੁਟ ਗਈ ਤੇ ਬਦਨ ਸਰਦ ਪੈ ਗਿਆ। ਇਹ ਵੇਲਾ ਸੰਝ ਦਾ ਸੀ। ਜਿਸ ਛਿਨ ਕਿ ਚੋਬੇ ਜੀ ਉਸ ਨੂੰ ਮਰ ਚਕਾ ਸਮਝੇ, ਸੰਤ ਜੀ ਆਪ ਆ ਗਏ। ਬੱਚੇ ਦੇ ਦੁਇ ਹੱਥ ਫੜਕੇ ਉਸ ਨੂੰ ਬਿਠਾਲ ਲਿਆ ਤੇ ਬੋਲੇ ਕਿ ਕਿਆ ਚਾਹਤਾ ਹੈ? ਲੜਕੇ ਨੂੰ ਇਕ ਦਮ ਹੋਸ਼ ਆ ਗਈ ਤੇ ਬੋਲਿਆ 'ਪਾਣੀ'। ਆਪ ਨੇ ਆਪਣੇ ਹੱਥੀਂ ਠੰਢਾ ਪਾਣੀ ਪਿਲਾ ਦਿੱਤਾ, ਫੇਰ ਲਿਟਾ ਦਿੱਤਾ, ਉਤੇ ਰਜਾਈ ਪਾਕੇ ਕਹਿਣ ਲਗੇ—'ਕੋਈ ਇਸ ਨੂੰ ਨਾ ਜਗਾਵੇ'। ਇਹ ਕਹਿਕੇ ਚਲੇ ਗਏ। ਯਾਰਾਂ ਵਜੇ ਲੜਕੇ ਨੇ ਅੱਖ ਖੋਲੀ, ਹੱਸਿਆ ਤੇ

ਉੱਠਕੇ ਆਪੇ ਬੈਠ ਗਿਆ। ਉਸ ਵੇਲੇ ਬਾਬਾ ਜੀ ਜਿੱਥੇ ਉਤਰੇ ਹੋਏ ਸਨ, ਲੜਕੇ ਦੀ ਖਬਰ ਘੱਲੀ ਗਈ; ਕਹਿਣ ਲਗੇ—‘ਚਾਰ ਬਜੇ ਆਵਾਂਗੇ।’ ਚਾਰ ਬਜੇ (ਸਵੇਰੇ) ਆਪ ਆਏ, ਕਹਿਣ ਲਗੇ—‘ਕਿਆ ਚਾਹਤਾ ਹੈ?’ ਲੜਕੇ ਨੇ ਕਿਹਾ ‘ਦਹੀਂ ਔਰ ਪੂਰੀ’। ਘਰਦਿਆਂ ਨੂੰ ਹੁਕਮ ਹੋਇਆ ‘ਦਿਓ’। ਜਦ ਤਿਆਰ ਹੋਈ ਤਾਂ ਆਪ ਨੇ ਪਾਸ ਖੜੇ ਹੋਕੇ ਦਹੀਂ ਤੇ ਪੂਰੀ ਖੁਲਾ ਦਿਤੀ। ਫੇਰ ਪੁਛਣ ਲਗੇ ‘ਕਿਆ ਚਾਹਤਾ ਹੈ?’ ਲੜਕੇ ਨੇ ਕਿਹਾ ‘ਘੋੜੇ ਦੀ ਸੈਰ’। ਆਪ ਨੇ ਉਸੇ ਵੇਲੇ ਆਪ ਘੋੜੇ ਤੇ ਸਵਾਰ ਕਰਾਇਆ ਤੇ ਆਪ ਭੀ ਸਵਾਰ ਹੋਏ ਤੇ ਹਵਾਖੋਰੀ ਕਰਵਾਕੇ ਲੈ ਆਏ। ਲੜਕਾ—ਜੋ ੧੨ ਘੰਟੇ ਪਹਿਲਾਂ ਚੌਬੇ ਜੀ ਲਿਖਦੇ ਹਨ ਕਿ ਸਾਡੇ ਭਾਣੇ ਮਰ ਰਿਹਾ ਸੀ—ਹੁਣ ਹਵਾ ਖੋਰੀ ਕਰਕੇ ਘਰ ਸੁਖਾਂ ਨਾਲ ਆਇਆ।

ਪਿਆਰੇ ਗੁਰ ਸਿਖ ਜੀਓ ! ਆਤਮ ਸਤਯਾ ਦੀਆਂ ਨਿਧੀਆਂ, ਕਰਨੀਆਂ ਤੇ ਘਾਲਾਂ ਦੇ ਪੁੰਜ, ਆਪਾ ਨਾ ਜਨਾਉਣ ਵਾਲੇ ਐਸੇ ਮਹਾਤਮਾਂ ਤੁਹਾਡੇ ਹੀ ਮਤ ਦੇ ਹੋਏ ਹਨ ਕਿ ਗ਼ੈਰ ਦੇਸ਼ਾਂ ਵਿਚ ਤੇ ਗ਼ੈਰ ਮਤਾਂ ਦੇ ਉਪਾਸਕਾਂ ਵਿਚ ਆਪ ਦੀ ਮਹਿਮਾਂ ਤੇ ਸ਼ਕਤੀਆਂ ਦੀ ਕੀਰਤੀ ਇਸ ਤਰ੍ਹਾਂ ਫੈਲ ਰਹੀ ਹੈ। ਕੀ ਆਪ ਨੂੰ ਪਤਾ ਹੈ ਕਿ ਆਪ ਲੋਕਾਂ ਨੂੰ ਸਿਖਾਲਦੇ ਕੀ ਹੁੰਦੇ ਸਨ ? ਗੁਰਬਾਣੀ ਸੁਖਮਨੀ ਸਾਹਿਬ ਦਾ ਪਾਠ ਤੇ ਵਾਹਿਗੁਰੂ ਜੀ ਦੀ ਭਗਤੀ—ਨਾਮ।

੧. ਬੀਮਾਰੀਆਂ ਤੋਂ ਵੱਲ ਕਰਨਾ—

ਬੀਮਾਰੀਆਂ ਵੱਲ ਕਰਨ ਦੇ ਆਪ ਦੇ ਕਈ ਪ੍ਰਸੰਗ ਹਨ। ਨਾਰਾਇਣ ਰਾਉ ਨਾਮੇ ਸੱਜਣ ਨੂੰ ਦੋ ਵੇਰ ਸਰਸਾਮ ਤੋਂ, ਇਕ ਵੇਰ ਹੈਜ਼ੇ ਤੋਂ ਰਾਜ਼ੀ ਕੀਤਾ। ਇਸੀ ਤਰ੍ਹਾਂ ਟਿਨਕਰ ਰਾਉ ਨੂੰ ਅੱਖਾਂ ਦੀ ਤਕਲੀਫ ਤੇ ਪੈਰ ਟੁੱਟਣ ਤੋਂ ਵੱਲ ਕੀਤਾ। ਇਸੇ ਟਿਨਕਰ ਰਾਉ ਨੂੰ ਤਾਉਨਹੋ ਗਿਆ। ਸੰਤ ੧੯ਮੀਲ ਤੇ ਸਨ, ਚੌਬੇ ਬਿਨਾਯਕ ਰਾਉ ਜੀ ਪਾਸ ਸਨ, ਘਰ ਦੇ ਉਸਨੂੰ ਮੰਜੇ ਤੇ ਪਾਕੇ ਸੰਤਾਂ ਪਾਸ ਲੈ ਗਏ। ਆਪ ਨੇ ਕਿਹਾ—ਦੁੱਧ ਪਿਲਾਓ।

ਉਹ ਬੇਹੋਸ਼ ਸੀ, ਜਤਨ ਕਰਨ ਨਾਲ ਥੋੜ੍ਹਾ ਦੁੱਖ ਮਸਾਂ ਅੰਦਰ ਲੰਘਾਇਆ, ਇਸ ਤੋਂ ਮਗਰੋਂ ਉਹ ਦੋ ਦਿਨ ਵਿਚ ਵੱਲ ਹੋ ਗਿਆ । ਇਸੀ ਤਰ੍ਹਾਂ ਦਰਦ ਗੁਰਦਾ, ਹਿਡਕੀ, ਇਨਫਲੂਏਨਜ਼ਾ ਆਦਿ ਤੋਂ ਕਈਆਂ ਨੂੰ ਆਪ ਜੀ ਨੇ ਆਪਣੇ ਬਚਨਾਂ ਨਾਲ ਵੱਲ ਕੀਤਾ । ਬਿਨਾਯਕ ਰਾਉ ਜੀ ਨੇ ਕਈ ਨਾਮ ਦਿਤੇ ਹਨ, ਜਿਹਾ ਕਿ ਪਾਂਡੇ ਉਤਮ ਨਾਰਾਇਨ ਵਾਸੀ ਅਟਾਵਾ ਦਾ ਜ਼ਹਿਰੀਲਾ ਫੋੜਾ ਵੱਲ ਕੀਤਾ, ਉਮਾ ਚਰਨ ਦੀ ਪੁਰਾਣੀ ਸਿਰ ਦਰਦ ਦੂਰ ਕੀਤੀ । ਉਜਾਗਰ ਲਾਲ ਨੂੰ ਆਸੇਬ ਦਿੱਸਦੇ ਸਨ, ਆਪ ਨੇ ਹੱਥ ਫੇਰ ਕੇ ਵੱਲ ਕਰ ਦਿਤਾ । ਦਰਸ਼ਨ ਸਿੰਘ ਦੀ ਪੈਰ ਦੀ ਹੱਡੀ ਉਤਰ ਗਈ, ਆਪ ਨੇ ਬੰਨ੍ਹ ਦਿਤੀ ਤੇ ਇਕ ਦਿਨ ਵਿਚ ਵੱਲ ਹੋ ਗਿਆ । ਇਸੀ ਤਰ੍ਹਾਂ ਇਕ ਵੇਰ ਬਹੁਤ ਚੂਹੇ ਮਰਨ ਤੇ ਤਾਉਨ ਫੈਲ ਜਾਣ ਤੇ ਇਸ ਟਬਰ ਨੂੰ ਹੁਕਮ ਹੋਇਆ, ਤੁਸੀਂ ਘਬਰਾਓ ਨਹੀਂ 'ਸੁਖੀ ਰਹੋਗੇ', ਚੁਨਾਂਚਿ ਇਨ੍ਹਾਂ ਦੇ ਘਰ ਦੇ ਸਾਰੇ ਬਚੇ ਰਹੇ, ਇਥੋਂ ਤਾਈਂ ਕਿ ੧੬ ਬਰਸ ਵਿਚ ਆਪ ਦੇ ਟੱਬਰ ਵਿਚ ਕਦੇ ਡਾਕਟਰ ਨਹੀਂ ਆਇਆ, ਜੋ ਬੀਮਾਰ ਪਿਆ, ਆਪ ਪਾਸ ਖਬਰ ਗਈ, ਬਸ ਆਪਦੀ ਮਿਹਰਬਾਨੀ ਨਾਲ ਵੱਲ ਹੋ ਜਾਂਦਾ ਰਿਹਾ !

੮. ਅੰਤਰਯਾਮਤਾ—

ਇਕ ਵੇਰ ਬਿਨਾਯਕਰਾਉ ਘੋੜੇ ਤੇ ਸਵਾਰ ਹੋਏ। ਇਕ ਰਾਜ ਬਹੇ ਦੇ ਪੁਲ ਤੋਂ ਪਾਰ ਹੋਣ ਲਗੇ, ਪੁਲ ਕੇਵਲ ਪੈਦਲਾਂ ਲਈ ਸੀ । ਘੋੜਾ ਚਮਕਿਆ, ਰਾਜ ਬਹੇ ਵੱਲ ਨੂੰ ਗਿਆ । ਅਗਲੇ ਪੈਰ ਲਮਕੇ, ਪਿਛਲੇ ਅਟਕੇ ਰਹੇ, ਪਾਣੀ ਬੰਦ ਸੀ, ਪਰ ਹੇਠਾਂ ਬੜੇ ਬੜੇ ਪੱਥਰ ਸਨ । ਇਸ ਹਾਲਤ ਵਿਚ ਆਪ ਨੇ ਸੰਤਾਂ ਦੀ ਦੁਹਾਈ ਦਿਤੀ ਤੇ ਘੋੜਾ ਸਹੀ ਸਲਾਮਤ ਹੇਠਾਂ ਜਾ ਖਲੋਤਾ ਤੇ ਸਵਾਰ ਥੱਲੇ ਨਾ ਡਿੱਗਾ । ਜੋ ਵਧੀਕ ਅਚਰਜਤਾ ਇਸ ਵਿਚ ਚੌਬੇ ਜੀ ਦੱਸਦੇ ਹਨ, ਉਹ ਇਹ ਹੈ ਕਿ ਜਦ ਮੈਂ ਸੰਤਾਂ ਪਾਸ ਪਹੁੰਚਾ ਤਾਂ ਕਹਿਣ ਲਗੇ 'ਕਿਉਂ ਐਸੀਆਂ ਜਗ੍ਹਾ ਤੇ ਘੋੜਾ ਲੈ ਜਾਂਦਾ ਹੈਂ, ਆਪਣੀ ਜਾਨ ਦਾ ਕਿਉਂ ਦੁਸ਼ਮਣ ਬਣਦਾ ਹੈ' ? ਜਿਸ

ਤੋਂ ਚੋਬੇ ਜੀ ਨੂੰ ਸੰਤਾਂ ਦੇ ਸਹਾਯਕ ਅੰਤਰਯਾਮੀ ਹੋਣ ਦਾ ਭਰੋਸਾ ਹੋਰ ਵਧ ਗਿਆ ।

੯. ਹੋਰ ਕਰਾਮਾਤਾਂ—

ਇਸੀ ਤਰ੍ਹਾਂ ਬਿੱਛੂ ਦੇ ਲੜੇ ਨੂੰ ਵੱਲ ਕਰਨਾ; ਸੱਪ ਤੋਂ ਰਖਿਆ ਕਰਨੀ, ਸੱਪ ਦੇ ਮਾਰੇ ਨੂੰ ਜਿਵਾਉਣਾ ਆਦਿ ਹੁੰਡ ਵਰਤੇ ਤੇ ਅੱਖੀਂ ਡਿੱਠੇ ਮਾਜ਼ਰੇ ਲੋਕੀਂ ਦੱਸਦੇ ਹਨ ।

ਫਿਰ ਆਪ ਲਿਖਦੇ ਹਨ ਕਿ ਇਕ ਵੇਰ ਉਦਾਸੀ ਸੰਤਾਂ ਦਾ ਪੰਚਾਇਤੀ ਅਖਾੜਾ ਇਲਾਹਾਬਾਦ ਜਾ ਰਿਹਾ ਸੀ । ਮਹੰਤ ਜੈਰਾਮ ਦਾਸ ਦੀ ਜ਼ੁਬਾਨੀ ਸੰਤਾਂ ਦੇ ਦਰਸ਼ਨ ਕਰਕੇ ਆਪਣੇ ਧੰਨਭਾਗ ਜਾਣੇ ਤੇ ਆਖਿਆ ਕਿ ਐਸਾ ਬਜ਼ੁਰਗ ਸੰਤ ਅਸਾਂ ਕਦੇ ਨਹੀਂ ਡਿੱਠਾ ।

ਆਪ ਕਈ ਵੇਰ ਅੰਨ ਪਾਣੀ ਤੋਂ ਬਿਨਾਂ ਬੀ ਰਹਿੰਦੇ । ਕਦੇ ਨਾਤੀ ਧੌਤੀ ਆਦਿ ਕ੍ਰਿਯਾ ਵੀ ਕਰਦੇ । ਕਈ ਵੇਰ ਸਿਆਲ ਵਿਚ ਰਾਤ ਦੀ ਤੁੱਲ ਵਿਚ ਪਏ ਪਾਣੀ ਨਾਲ ਨ੍ਹਾਉਂਦੇ ਤੇ ਸਰਦੀ ਨਾ ਲਗਦੀ ।

ਇਸਤਰ੍ਹਾਂ ਕਿਤਨੇ ਹੀ ਵਾਕਿਆਤ ਪ੍ਰੇਮੀਆਂ ਦੇ ਮੁਕੱਦਮਿਆਂ ਤੋਂ ਬਚਣ ਤੇ ਔਕੜਾਂ ਵੇਲੇ ਸਹਾਇਤਾ ਦੇ ਆਪ ਬਾਬਤ ਪ੍ਰਸਿਧ ਹਨ ।

੧੦. ਗੁਰਬਾਣੀ ਪ੍ਰਚਾਰ—

ਚੋਬੇ ਜੀ ਦੱਸਦੇ ਸੇ ਕਿ ਸਾਨੂੰ ਸੁਖਮਨੀ ਦਾ ਪਾਠ ਸਭ ਤੋਂ ਪਹਿਲਾ ਸਾਧਨ ਦੱਸਿਆ ਗਿਆ ਸੀ, ਫੇਰ ਆਪ ਨਾਮ ਪ੍ਰਾਪਤ ਹੋਏ। ਆਪ ਪਾਸ ਸੇਵਕ ਕਈ ਵੇਰੀ ਸਾਧਾਰਨ ਭਜਨ ਪੜ੍ਹਦੇ ਸਨ, ਪਰ ਆਪ ਨੇ ਫੁਰਮਾਇਆ ਕਿ ਗੁਰਬਾਣੀ ਦੇ ਸ਼ਬਦ ਗਾਓ ਅਰ ਜੋਟੀਆਂ ਦੇ ਸ਼ਬਦ ਪੜ੍ਹਨ ਦੇ ਰਹਾ ਦਾ ਤ੍ਰੀਕਾ ਬੀ ਆਪ ਨੇ ਦੱਸ ਦਿਤਾ, ਜਿਸ ਨਾਲ ਸ਼ਬਦ ਕੀਰਤਨ ਦਾ ਪ੍ਰਚਾਰ ਸੌਖਾ ਹੋ ਗਿਆ । ਫਿਰ ਆਪ ਨੇ ਆਪਣੀ ਰਸਨਾਂ ਤੋਂ ਗੁਰੂ ਸਾਹਿਬਾਨ ਦੇ ਪ੍ਰਸੰਗ ਸੁਣਾਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾਂ ਵਰਣਨ ਕੀਤੀ ਤੇ ਆਗਿਆ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ ਤੇ ਨਾਲ ਹੁਕਮ ਹੋਇਆ ਕਿ ਰੋਜ਼ ਪਾਠ

ਕੀਤਾ ਕਰੋ। ਇਸਤਰ੍ਹਾਂ ਉਸ ਬਾਉਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਹੋਇਆ। ਫਿਰ ਇਕ ਵੇਰ ਕੁਛ ਗੁਰੂ ਕੇ ਸਿਖ ਆਏ ਉਨ੍ਹਾਂ ਨੂੰ ਕਹਿਕੇ ਦਸਾਂ ਗੁਰੂ ਸਾਹਿਬਾਨ ਦਾ ਇਤਿਹਾਸ ਮੰਗਵਾ ਦਿਤਾ।

੧੧. ਪਰਜਾ ਪਿਆਰ—

ਇਕ ਵਕਿਆ ਆਪ ਦੇ ਪਰਜਾ ਪਿਆਰ ਦਾ ਇਸ ਪ੍ਰਕਾਰ ਹੈ:— ਪੂਰਬ ਵਲ ਤੱਲਕੇਦਾਰ ਹੁੰਦੇ ਹਨ ਤੇ ਕਾਸ਼ਤਕਾਰ ਜ਼ਿਮੀਂਦਾਰ ਦਾ ਜ਼ਿਮੀਂ ਤੇ ਕੋਈ ਹੱਕ ਮਾਲਕੀ ਨਹੀਂ ਹੁੰਦਾ, ਪਰ ਚੋਬੇ ਜੀ ਦੱਸਦੇ ਹਨ ਕਿ ਆਪ ਨੇ ਕਿਤਨੇ ਰਾਹਕ ਮੌਰੂਸੀ ਕਰ ਦਿੱਤੇ ਤੇ ਤੇ ਕੁਛ ਰਾਹਕਾਂ ਦੇ ਲੜਕੇ ਪੜ੍ਹਾਕੇ ਆਪਣੇ ਕੰਮਾਂ ਤੇ ਲਾ ਦਿਤੇ। ਮੌਰੂਸੀ ਓਹ ਰਾਹਕ ਹੁੰਦੇ ਹਨ ਜੋ ਜ਼ਿਮੀਂ ਦੇ ਮਾਲਕ ਤਾਂ ਨਹੀਂ ਹੁੰਦੇ, ਪਰ ਤੱਲਕੇਦਾਰ ਉਨ੍ਹਾਂ ਨੂੰ ਬੇਦਖਲ ਨਹੀਂ ਕਰ ਸਕਦਾ। ਇਸੀ ਤਰ੍ਹਾਂ ਕਈਆਂ ਨੂੰ ਵਿਆਜ ਛੱਡ ਦਿਤਾ, ਇਹ ਸਭ ਕੰਮ ਸੰਤਾਂ ਦੀ ਮਿਹਰ ਨਾਲ ਹੋਏ। ਇਸੀ ਤਰ੍ਹਾਂ ਇਕ ਵੇਰੀ ਸੰਤਾਂ ਨੂੰ ਬਾਗਾਂ ਵਿਚ ਫਿਰਦਿਆਂ ਰੱਯਤ ਦੇ ਕੁਛ ਆਦਮੀਆਂ ਨੇ ਆਪਣੇ ਦੁੱਖ ਸੁਣਾਏ ਕਿ ਚੋਬੇ ਜੀ ਦੇ ਕਾਰਿੰਦੇ ਸਾਡੇ ਤੇ ਜ਼ੁਲਮ ਕਰਦੇ ਹਨ। ਇਹ ਸਭ ਕੁਛ ਸੁਣਦੇ ਰਹੇ, ਹੋਰ ਲੋਕ ਮਹਾਤਮਾਂ ਜਾਣਕੇ ਆਉਂਦੇ ਤੇ ਹਾਲ ਦੱਸਦੇ ਰਹੇ। ਉਥੇ ਬੈਠੇ ਹੀ ਆਪ ਨੇ ਚੋਬੇ ਜੀ ਨੂੰ ਬੁਲਾ ਭੇਜਿਆ ਤੇ ਜਿਥੇ ਸਾਰੇ ਬੈਠੇ ਸੇ ਇਕ ਪੱਥਰ ਤੇ ਆਪ ਬੈਠ ਗਏ। ਫਿਰ ਸੰਤਾਂ ਨੇ ਪੁੱਛਿਆ—‘ਬੋਲੋ ਇਥੇ ਜਵਾਦ ਦਿਓਗੇ ਕਿ ਓਥੇ? ਇਥੇ ਮੌਕਾ ਹੈ ਕਿ ਲੇਖਾ ਚੁਕਾ ਸਕੋ ਤੇ ਅਗੇ ਪਕੜ ਨਾ ਹੋਵੇ, ਓਥੇ ਮੌਕਾ ਨਹੀਂ ਹੋਵੇਗਾ ਕਿ ਲੇਖਾ ਚੁਕਾ ਸਕੋ।’ ਚੋਬੇ ਜੀ ਨੇ ਬਿਨੈ ਕੀਤੀ ਕਿ ‘ਮੌਕਾ ਤਾਂ ਹੁਣ ਚੰਗਾ ਹੈ, ਪਰ ਮੈਂ ਕਰਾਂ ਕਿਵੇਂ?’ ਸੰਤ ਕਹਿਣ ਲਗੇ—‘ਜੇ ਤੂੰ ਰੱਯਤ ਨੂੰ ਮਿਲਦਾ ਨਹੀਂ ਤੇ ਅੰਦਰ ਬਹਿ ਗਿਆ ਹੈਂ, ਉਹ ਛੱਡ, ਆਪ ਕੰਮ ਕਰ ਤੇ ਰੱਯਤ ਵਿਚ ਆਪ ਫਿਰ।’ ਚੋਬੇ ਜੀ ਤਦੋਂ ਏਕਾਂਤ ਸੇਵੀ ਹੋਏ ਹੋਏ ਸਨ ਤੇ ਦੱਸਦੇ ਹਨ ਕਿ ਮੈਂ ਹੁਕਮ ਮੰਨਕੇ ਐਸਾ ਹੀ ਕੀਤਾ। ਫਿਰ ਤਾਂ ਮੈਨੂੰ ਪਤਾ ਲਗ ਗਿਆ ਕਿ ਕਾਰਿੰਦੇ ਸੱਚ

ਮੁੱਚ ਜੁਲਮ ਕਰਦੇ ਸਨ । ਇਸ ਵਾਕਿਆ ਦਾ ਭਾਵ ਇਹ ਹੈ ਕਿ ਚੋਬੇ ਭਜਨ ਕਰਦਾ ਸੀ ਤੇ ਸੇਵਾ ਵਿਚ ਲਗਾ ਰਹਿੰਦਾ ਸੀ, ਇਤਨਾ ਅਮੀਰ ਹੋਕੇ ਲੰਗਰ ਦੇ ਪ੍ਰਸ਼ਾਦ ਦੀ ਸੇਵਾ ਆਪ ਕਰਦਾ ਸੀ । ਤਦ ਬੀ ਸੰਤਾਂ ਨੇ ਸਿਖਾਇਆ ਕਿ 'ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ' ਰੱਯਤ ਵਿਚ ਆਪ ਕੰਮ ਕਰ, ਜੋ ਲੋਕ ਸੁਖੀ ਹੋਣ, ਤਦ ਕੰਮ ਕਰਦਾ ਭਜਨ ਵਿਚ ਰਹੁ । ਉਸ ਦੇ ਭਜਨ ਨੂੰ ਤਾਂ ਆਪ ਨੇ ਸਲਾਹਿਆ, ਪਰ ਪਰਜਾ ਵਲ ਦੇ ਫਰਜ਼ ਨੂੰ, ਜੋ ਢਿੱਲਾ ਪੈ ਰਿਹਾ ਸੀ, ਸੁਰਜੀਤ ਕਰ ਦਿੱਤਾ । ਇਹ ਉਹੋ ਭੁੱਲ ਸੀ ਜੋ ਗੋਪੀ ਚੰਦ ਨੂੰ ਪਰਮਾਰਥ ਸਿਧੀ ਲਈ ਰਾਜ ਭਾਗ ਛੁਡਾਕੇ ਬਨਾਂ ਵਿਚ ਘੱਲ ਦੇਣ ਵਿਚ ਹੋਈ ਸੀ, ਗੁਰਸਿਖੀ ਦੇ ਮਹਿਰਮ ਛਾਲੋਨੇ ਵਾਲੇ ਬਾਬਾ ਜੀ ਨੇ ਇੱਥੇ ਉਹ ਭੁੱਲ ਨਹੀਂ ਹੋਣ ਦਿਤੀ । ਭਜਨਵਾਨ ਨੂੰ ਰੱਯਤ ਦਾ ਆਪ ਕੰਮ ਕਰਨ ਦਾ ਹੁਕਮ ਦਿਤਾ ।

੧੨. ਇਕ ਵਰ੍ਹੇ ਦੀ ਲੜਕੀ ਤੋਂ ਗੱਲਾਂ ਕਰਵਾਈਆਂ—

ਆਪ ਦੀਆਂ ਕਰਾਮਾਤਾਂ ਜੋ ਉਸ ਪਾਸੇ ਬੇਗਿਣਤ ਪ੍ਰਸਿਧ ਹਨ ਅਰ ਅਖੀਂ ਦੇਖਣ ਤੇ ਹੱਡੀਂ ਬੀਤਣ ਵਾਲੇ ਦੱਸਦੇ ਹਨ, ਵਿਚੋਂ ਇਕ ਇਹ ਹੈ ਕਿ ਆਪ ਨੇ ਇਕ ਨਾਰਾਇਨ ਰਾਉ ਦੀ ਲੜਕੀ ਤੋਂ—ਜੋ ਇਕ ਬਰਸ ਦੀ ਸੀ—ਗੱਲਾਂ ਕਰਾ ਦਿਤੀਆਂ ਅਰ ਉਸ ਨੇ ਅਗੋਂ ਜਵਾਬ ਦਿੱਤੇ ਤੇ ਸਿਆਣਿਆਂ ਵਾਂਗੂੰ ਬੋਲਕੇ ਆਪਣੇ ਪਿਛਲੇ ਜਨਮ ਦਾ ਹਾਲ ਦੱਸਿਆ, ਫਿਰ ਉਸੇ ਤਰ੍ਹਾਂ ਹੋ ਗਈ ।

੧੩. ਚੋਬੇ ਜੀ ਦੀ ਪਹਿਲੀ ਸ੍ਰੀ ਹਰਿਮੰਦਰ ਯਾਤ੍ਰਾ—

ਚੋਬੇ ਜੀ ਜਿਉਂ ਜਿਉਂ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੇ ਪਾਠ ਵਿਚ ਲਗੇ ਤਿਉਂ ਤਿਉਂ ਆਨੰਦ ਦੇ ਨਾਲ ਸਤਿਗੁਰਾਂ ਨਾਲ ਪ੍ਰੀਤ ਵਧੀ ਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਚਾਉ ਉਮਲੇ । ਜਦ ਸੰਤਾਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਹਿਤ ਯਾਤਾ ਬਾਬਤ ਕਿਹਾ ਤਾਂ ਆਖਣ ਲਗੇ—ਬੜਾ ਰੁਪੱਯਾ ਲੱਗੇਗਾ, ਰੱਯਤ ਤੇ ਬੈਝ ਵਧੇਗਾ, ਤੇਰੀ ਗੈਰਹਾਜ਼ਰੀ ਵਿਚ ਕਾਰਿੰਦੇ ਫਿਰ ਕੁਛ ਚਾਉ ਲਾਉਣਗੇ । ਪਰ ਜਦ

ਚੋਬੇ ਜੀ ਨੇ ਕਿਹਾ ਕਿ ਮੈਂ ਇਕ ਕੰਬਲੀ ਤੇ ਇਕ ਗੜਵੀ ਲੈ ਕੇ ਜਾਵਾਂਗਾ ਤੇ ਗਰੀਬ ਯਾਤਰੀਵਾਂਡੂੰ ਸਫਰ ਕਰਕੇ ਸ੍ਰੀਹਰਿਮੰਦਰਦੀ ਹਾਜ਼ਰੀ ਭਰਾਂਗਾ ਤੇ ਛੇਤੀ ਮੁੜ ਆਵਾਂਗਾ ਤਾਂ ਖੁਸ਼ ਹੋ ਕੇ ਆਗਿਆ ਦੇ ਦਿਤੀ। ਸੋ ਚੋਬੇ ਜੀ ਆਮ ਫਕੀਰਾਨਾ ਰੰਗ ਵਿਚ ਬਹੁਤ ਹੀ ਘੱਟ ਖਰਚ ਕਰਕੇ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰ ਗਏ ਅਰ ਉਹ ਅਨੰਦ ਲੈ ਗਏ ਜੋ ਹਰੀਮੰਦਰ ਦੇ ਦਰਸ਼ਨ ਤੇ ਕੀਰਤਨ ਤੋਂ ਸਦਾ ਮਿਲਦਾ ਹੈ। ਇਥੇ ਭੀ ਸੰਤਾਂ ਦਾ ਪਰਜਾ ਨਾਲ ਦਰਦ ਕੈਸਾਂ ਸਫੁਟ ਹੈ? ਦਰਬਾਰ ਸਾਹਿਬ ਦੀ ਯਾਤਰਾ ਵਿਚ ਤਾਂ ਆਪ ਖੁਸ਼ ਸਨ, ਪਰ ਚਾਹੁੰਦੇ ਸਨ ਕਿ ਗਰੀਬੀ ਵਿਚ ਕਰੋ, ਸੋ ਪਤਾ ਲਗਾ ਹੈ ਕਿ ਚੋਬੇ ਜੀ ਤਦੋਂ ਸਾਧੂਆਂ ਵਾਂਡੂੰ ਹੀ ਆਏ ਸੇ।

੧੪. ਇਕ ਮੁਸਲਮਾਨ ਦਰਜ਼ੀ ਦਾ ਸੁਧਾਰ—

ਇਕ ਮੁਸਲਮਾਨ ਦਰਜ਼ੀ ਬਹੁਤ ਬੁਰੇ ਆਚਰਨ ਦਾ ਸੀ। ਇਸ ਨੂੰ ਚੋਬੇ ਜੀ ਨੇ ਸੰਤਾਂ ਦੇ ਕਪੜੇ ਸੀਉਣ ਲਈ ਕਿਹਾ, ਪਰ ਆਖਿਆ ਕਿ ਦੂਰੋਂ ਦੇਖਕੇ ਸੀ ਲਿਆ, ਨਾਪ ਨਹੀਂ ਲੈਣਾ। ਜੇ ਕਪੜੇ ਠੀਕ ਆ ਗਏ ਤਾਂ ਇਨਾਮ ਮਿਲੇਗਾ। ਜਦ ਉਹ ਕਪੜੇ ਲਿਆਇਆ ਤਾਂ ਕਪੜੇ ਠੀਕ ਆਏ। ਉਹ ਇਨਾਮ ਮੰਗਣ ਲੱਗਾ ਤਾਂ ਚੋਬੇ ਨੇ ਕਿਹਾ ਕਿ ਸੰਤਾਂ ਵਲ ਵੇਖ, ਮਨ ਨੀਵਾਂ ਕਰ ਤੇ ਦਿਲ ਵਿਚ ਅਰਦਾਸ ਕਰ ਕਿ ਮੇਰੀ ਬਦੀ ਛੁੱਟ ਜਾਵੇ ਤੇ ਮੈਂ ਰੱਬ ਦਾ ਪਿਆਰ ਕਰਨ ਵਾਲਾ ਬਣ ਜਾਵਾਂ। ਖੈਰ, ਜਦ ਉਹ ਘਰ ਗਿਆ ਤਾਂ ਐਸਾ ਭਾਣਾ ਵਰਤਿਆ ਕਿ ਉਸ ਦੇ ਐਬ ਛੁੱਟ ਗਏ ਤੇ ਉਸ ਨੂੰ ਹੱਜ ਦਾ ਚਾਉ ਉਪਜਿਆ। ਫੇਰ ਸੰਤਾਂ ਪਾਸ ਆਇਆ। ਸੰਤਾਂ ਨੇ ਹੁਣ ਚੋਬੇ ਜੀ ਤੋਂ ਹਿਸਾਬ ਕਰਵਾਕੇ ਪਿਛਲੀ ਬਾਕੀ ਚੁਕਵਾ ਦਿੱਤੀ, ਕੁਛ ਹੋਰ ਰੁਪੱਯਾ ਦਿਵਾ ਦਿਤਾ ਤੇ ਉਸ ਨੂੰ ਕਹਿਣ ਲਗੇ 'ਦੇਖ ਭਾਈ, ਜੇ ਕੁਛ ਹਈ, ਜੇ ਲੱਭਣਾ ਹਈ ਉਹ ਤਾਂ ਦਿਲ ਵਿਚ ਹੈ, ਦਿਲ ਖੋਜ। ਜਿਥੇ ਤੂੰ ਚਲਿਆ ਹੈਂ ਮਕਾਨ ਹੈ, ਦੇਖ ਆ, ਪਰ ਆਪਣੀ ਵਹੁਟੀ ਨੂੰ ਨਾਲ ਲਿਜਾਈਂ, ਇਕੱਲਾ ਨਾ ਜਾਈਂ।'।

ਮੁੜ ਜਦ ਉਹ ਹੱਜ ਕਰਕੇ ਆ ਗਿਆ ਤਾਂ ਉਹ ਜੋ ਸੰਤਾਂ ਦਾ ਉਪਦੇਸ਼ ਸੀ 'ਦਿਲ ਖੋਜ' ਉਸ ਦਾ ਐਸਾ ਅਸਰ ਪਿਆ ਕਿ ਦੋਵੇਂ ਮੀਆਂ ਬੀਬੀ ਖੁਦਾ ਪਰਸਤ ਹੋ ਗਏ। ਮੁਸਲਮਾਨਾਂ ਬਾਬਤ ਸੰਤਾਂ ਨੇ ਇਕ ਵੇਰ ਫਰਮਾਯਾ ਇਨ੍ਹਾਂ ਵਿਚ 'ਇਕ' ਵੱਲ ਜੋ ਨਿਗਾਹ ਹੈ ਉਹ ਚੰਗੀ ਗਲ ਹੈ, ਅਨੇਕ ਪਾਸੇ ਨਜ਼ਰ ਨਹੀਂ ਚਾਹੀਏ।

੧੫. ਕਰਾਮਾਤੀ ਰੰਗ—

ਕਰਾਮਾਤੀ ਰੰਗ ਦੇ ਹਾਲਾਤ ਵਿਚ ਆਪ ਜੀ ਦੀ ਬਾਬਤ ਪ੍ਰਸਿੱਧ ਹੈ ਕਿ ਕਈ ਵੇਰ ਪ੍ਰੀਖਯਾ ਕਰਨ ਵਾਲੇ ਦਿਲਚਲਿਆਂ ਨੇ ਆਪ ਨੂੰ ਧਤੁਰਾ, ਸੰਖੀਆ ਆਦਿ ਜ਼ਹਿਰ ਦੇ ਦਿਤੇ। ਇਹ ਨਾਮੁਨਾਸਬ ਵਰਤਾਉ ਲਖਨਾ, ਭਿੰਡ, ਸਮਥਰ, ਘੁੰਵਾਵਾਂ, ਬਾਟ ਆਦਿ ਪਿੰਡਾਂ ਵਿਚ ਹੋਏ, ਪਰ ਆਪ ਨੂੰ ਕਦੇ ਜ਼ਹਿਰ ਨਹੀਂ ਚੜ੍ਹਿਆ ਤੇ ਨਾ ਨਸ਼ਾ ਆਇਆ।

ਭਿੰਡ ਵਿਚ ਜੋ ਛਾਲੋਨਾ ਨਾਮੇ ਥਾਉਂ ਹੈ ਉਥੇ ਇਕ ਮੰਦਰ ਤੇ ਤਲਾ ਹੈ, ਤਲਾ ਦੇ ਨੇੜੇ ਹੀ ਸੰਤਾਂ ਦੀ ਧੂਣੀ ਹੈ, ਇਸੇ ਕਰਕੇ ਹੀ ਆਪ ਦਾ ਨਾਮ ਲੋਕਾਂ ਨੇ ਛਾਲੋਨੇ ਵਾਲੇ ਬਾਬਾ ਜੀ ਪਾਇਆ ਹੋਇਆ ਸੀ। ਏਥੇ ਸ਼ਿਕਾਰ ਦੀ ਆਗਯਾ ਨਹੀਂ, ਦੋ ਫੌਜੀ ਸਿਪਾਹੀਆਂ ਨੇ ਕੋਈ ਪੰਛੀ ਮਾਰਨੇ ਲਈ ਬੰਦੂਕ ਚਲਾਈ, ਦੋ ਸੱਪ ਉਥੇ ਨਿਕਲੇ ਤੇ ਉਹਨਾਂ ਦੇ ਮਗਰ ਪੈ ਗਏ। ਇਹ ਦੋਵੇਂ ਸਿਰਪਟ ਦੌੜਕੇ ਸੰਤਾਂ ਦੀ ਸ਼ਰਨ ਜਾ ਪਏ ਤਾਂ ਸੱਪਾਂ ਨੇ ਪਿੱਛਾ ਛੱਡਿਆ।

੧੬. ਉਪਦੇਸ਼—

ਉਪਦੇਸ਼ ਦੀ ਕਿਸਮ ਦੇ ਆਪਦੇ ਵਾਕ ਇਸ ਪ੍ਰਕਾਰਦੇ ਮਿਲਦੇਹਨ:—

੧. ਹਠ ਯੋਗ ਦੇ ਅਭਿਆਸ ਨਾਲ ਸਰੀਰ ਅਰੋਗ ਰਹਿੰਦਾ ਹੈ, ਤਾਕਤ ਬਣੀ ਰਹਿੰਦੀ ਹੈ। ਪਰਮੇਸ਼ੁਰ ਦਾ ਮਿਲਾਪ ਉਸ ਦੇ ਹੁਕਮ ਨਾਲ ਹੈ। ਉਸ ਦੇ ਹੁਕਮ ਦੀ ਪ੍ਰਾਪਤੀ ਉਸ ਤੇ ਵਿਸ਼ਵਾਸ ਕਰਨ ਨਾਲ ਮਿਲਦੀ ਹੈ, ਵਿਸ਼ਵਾਸ ਨਾਮ ਭਗਤੀ ਦਾ ਹੈ। ਭਗਤੀ ਦਾਨ ਪਰਮਾਤਮਾ ਪਾਸੋਂ ਮੰਗਣਾ ਲੋੜੀਏ।

੨. ਆਮ ਭਜਨਾਂ ਤੇ ਮਹਾਂ ਪੁਰਖਾਂ ਦੇ ਸ਼ਬਦਾਂ ਦਾ ਫਰਕ ਹੈ। ਪਹਿਲੇ ਦੇ ਵਾਕ ਨਿਆਣੇ ਦੇ ਹੱਥ ਨਾਲ ਸਿੱਟੇ ਤੀਰ ਹਨ, ਦੂਸਰੇ ਸੂਰਮੇ ਦੇ ਚਲਾਏ ਤੀਰ ਹਨ।

੩. ਜੇ ਕੋਈ ਭਗਤੀ ਨਾਮਵਰੀ ਲਈ ਕਰੇ ਤਾਂ ਜਸ ਮਿਲੇਗਾ। ਜੇ ਨਿਸ਼ਕਾਮ ਕਰੇ ਤਾਂ ਪਰਮੇਸੁਰ ਦੀ ਪ੍ਰਾਪਤੀ ਹੋਵੇਗੀ।

੪. ਦਿਲ ਵਿਚ ਵਾਹਿਗੁਰੂ ਗਿਆਨ ਦਾ ਪ੍ਰਕਾਸ਼ ਆਕੇ ਫੇਰ ਅੰਧੇਰਾ ਨਹੀਂ ਪੈਂਦਾ।

੫. ਈਸ਼ੁਰ ਪੂਜਾ 'ਹਉਮੈ' ਛੱਡਕੇ ਕਰਨੀ ਚਾਹੀਏ, ਜੈਸੇ ਗੁਰੂ ਜੀ ਦਾ ਹੁਕਮ ਹੈ:-

“ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ
ਕਿਆ ਨਾਨਕ ਜੰਤੁ ਵਿਚਾਰਾ” ॥ ੧ ॥

੬. ਕੋਈ ਦੋ ਦੀਵੇ ਬਾਲਕੇ ਉਹਨਾਂ ਦੀ ਲਾਟ ਪਰ ਧਿਆਨ ਜੋੜ ਰਿਹਾ ਸੀ, ਆਪ ਨੇ ਦੇਖਕੇ ਫੁਰਮਾਇਆ:-ਭਜਨ ਪਰ ਦਿਲ ਲਗਾਓ, ਜੀਵਨ ਇਸ ਤਰ੍ਹਾਂ ਦੇ ਕੰਮਾਂ ਤੇ ਨਾ ਖੋਵੋ।

੭. ਇਕ ਭਜਨ ਕਰਨ ਵਾਲੇ ਸੱਜਣ ਨੂੰ ਆਪ ਨੇ ਕਿਹਾ ਕਿ ਭਜਨ ਵਾਲੇ ਨੂੰ ਮੂੰਹ ਸੋਚ ਕੇ ਖੋਲ੍ਹਣਾ ਚਾਹੀਏ, ਸ਼ਕਤੀ ਪੈਦਾ ਹੋ ਜਾਏ ਤਾਂ ਉਸ ਦੇ ਗੁੱਸੇ ਗਿਲੇ ਦਾ ਅਸਰ ਪੈ ਜਾਂਦਾ ਹੈ, ਭਾਵ ਹੈ ਕਿ ਬੰਦਗੀ ਵਾਲਾ ਪੁਰਖ ਵਰ ਸਰਾਪ ਦੇ ਵਾਕ ਮੂੰਹੋਂ ਨਾ ਕੱਢਿਆ ਕਰੇ।

੮. ਘਰ ਬਾਰ ਛੱਡ ਕੇ ਬਾਹਰ ਜੰਗਲ ਵਿਚ ਜਾ ਕੇ ਤਪ ਕਰਨ ਦੇ ਵਿਸ਼ੇ ਪਰ ਆਪ ਨੇ ਫੁਰਮਾਇਆ:-

“ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥ ਜੋਰੁ ਨ ਜੁਗਤੀ ਛੁਟੈ
ਸੰਸਾਰੁ ॥” ਭਜਨ ਕਰੋ, ਵਹਿਮ ਨਾ ਕਰੋ, ਦਲੀਲਾਂ ਨਾ ਛਾਂਟੋ, ਹਠ ਨਾ ਸੋਚੋ, ਬੰਦਗੀ ਬੱਸ ਹੈ।

੯. ਚੋਬੇ ਰਾਉ ਬਿਖਿਆ ਪੀਂਦਾ ਤੇ ਬੁੱਕਿਆ ਕਰਦਾ ਸੀ। ਆਪ ਨੇ ਇਕ ਦਿਨ ਉਸ ਨੂੰ ਐਦਾਂ ਕਰਦੇ ਤੱਕਿਆ ਤੇ ਬੋਲੇ ਅੰਨ ਜੈਸੀ ਸ਼ੈ ਆਦਮੀ ਨਾਲ ਲਗਕੇ ਗੰਦੀ ਤੇ ਬੁੱਕਣ ਲਾਇਕ ਹੋ ਜਾਂਦੀ ਹੈ ਤੇ

ਇਨਸਾਨ ਜੋ ਐਸਾ ਨਾਪਾਕ ਹੈ ਉਹ ਕਿਸ ਜ਼ੈ ਤੇ ਖੁੱਕਦਾ ਹੈ ? ਕੁਛ ਹੋਸ਼ ਢਾਹੀਏ । ਚੋਬੇ ਜੀ ਨੂੰ ਇਸ਼ਾਰਾ ਸਮਝ ਵਿਚ ਆ ਗਿਆ, ਉਸ ਦਿਨ ਤੋਂ ਬਿਖਿਆ ਪੀਣੀ ਛੁੱਟ ਗਈ ।

੧੦. ਕਿਸੇ ਦੇ ਘਰ ਔਲਾਦ ਨਾ ਹੋਣ ਤੇ ਬਿਨੈ ਹੋਣ ਤੇ ਕਿ ਔਲਾਦ ਹੋਵੇ, ਆਪ ਨੇ ਫੁਰਮਾਇਆ ਕਿ ਉਸ ਦਾ ਵਿਸ਼ਵਾਸ ਇਕ ਪਰ ਨਹੀਂ, ਭਟਕਦਾ ਹੈ, ਜਦ ਇਕ ਪਰ ਵਿਸ਼ਵਾਸ ਹੋ ਜਾਏ ਤਾਂ ਇਹ ਕੋਈ ਬੜੀ ਬਾਤ ਨਹੀਂ ਕਿ ਔਲਾਦ ਹੋ ਜਾਏ ।

੧੧. ਇਕ ਵੇਰ ਫੁਰਮਾਇਆ ਕਿ ਕੰਧ ਵਿਚ ਇਕ ਛੇਕ ਹੈ ਜਿਸ ਥੀਂ ਪ੍ਰਕਾਸ਼ ਆਉਂਦਾ ਹੈ, ਉਸ ਪ੍ਰਕਾਸ਼ ਦੀ ਸਧਾਰ ਵਿਚ ਸੈਂਕੜੇ ਜ਼ਰਰੇ ਦਿੱਸਦੇ ਹਨ । ਜਦ ਨਜ਼ਰ ਇਥੋਂ ਹਟ ਜਾਏ ਤਾਂ ਉਹ ਕੁਛ ਨਹੀਂ ਦੀਹਦਾ ਤੇ ਜੇ ਕੰਧ ਹੀ ਨਾ ਰਹੇ ਤਾਂ ਫਿਰ ਡਰ ਹੀ ਕਾਹਦਾ:—

“ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥”

ਜਦ ਕੂੜ ਦੀ ਕੰਧ ਟੁੱਟ ਜਾਵੇ ਤਾਂ ਫੇਰ ਭੁਲਾਵੇ ਨਹੀਂ ਦਿੱਸਦੇ, ਪਰ ਕੰਧ ਕੀਕੂੰ ਤੁੱਟੇ ? ਜੁਗਤ ਇਹ ਹੈ ਕਿ ਇਕ ਵਾਹਿਗੁਰੂ ਦੇ ਹੁਕਮ ਤੇ ਟੁਰੇ ਤੇ ਇਕੋ ਤੇ ਭਰੋਸਾ ਧਾਰਨ ਕਰੇ ।

੧੭. ਹੋਰ ਹਾਲਾਤ—

ਪੁਰਾਣੀ ਛਾਵਣੀ (ਰਵਾਲ ਪੁਰ) ਵਿਚ ਕੋਈ ਪੰਜ ਮੀਲ ਤੇ ਨਦੀ ਦੇ ਕਿਨਾਰੇ ਰਾਇ ਸਾਹਿਬ ਮੁਨਸ਼ੀ ਗਨਪਤ ਰਾਇ ਨੇ ਆਪਣੇ ਵਾਸਤੇ ਇਕ ਕੋਠੀ ਬਣਵਾਈ ਸੀ । ਆਪ ਦੀ ਸ਼ਰਧਾ ਸੰਤਾਂ ਪਰ ਬੜੇ ਕਮਾਲ ਦੀ ਸੀ । ਇਥੇ ਸੰਤਾਂ ਨੇ ਕਈ ਸਾਲ ਆਪਣੀ ਧੂਣੀ ਰੱਖੀ ਤੇ ਟਿਕੇ ਰਹੇ । ਆਪ ਦੇ ਚਲਾਣੇ ਮਗਰੋਂ ਇਥੇ ਰਾਇ ਸਾਹਿਬ ਨੇ ਆਪ ਦੀ ਮੂਰਤੀ ਸਥਾਪਨ ਕੀਤੀ । ਆਪ ਨੇ ਆਪਣੇ ਪਰਿਵਾਰ ਸਮੇਤ ਸੰਤਾਂ ਦੇ ਸਤਿਸੰਗ ਤੇ ਮਿਹਰ ਤੋਂ ਬਹੁਤ ਲਾਭ ਉਠਾਯਾ । ਚਲਾਣੇ ਤੋਂ ਕੁਛ ਦਿਨ ਪਹਿਲਾਂ ਸੰਤਾਂ ਦੇ ਆਪ ਨੇ ਆਖਰੀ ਦਰਸ਼ਨ ਕੀਤੇ ਤੇ ਫੇਰ ਦੇਹਾਂਤ

ਪਰ ਦਰਸ਼ਨ ਪਾਏ । ਸੰਤਾਂ ਦੀ ਛਤਰੀ* ਦੇ ਆਪ ਟੁਸਟੀ ਹੋ ਕੇ ਸੇਵਾ ਕਰਦੇ ਰਹੇ, ਛਤਰੀ ਦੇ ਪ੍ਰੈਜ਼ੀਡੈਂਟ ਮਹਾਰਾਜਾ ਗੁਵਾਲੀਯਰ ਸਨ ਜੋ ਹੁਣ ਗੁਜ਼ਰ ਗਏ ਹਨ ।

੧੮. ਮਹਾਰਾਜਾ ਗੁਵਾਲੀਯਰ ਨੇ ਦੀਖਿਆ ਲਈ—

ਚੌਥੇ ਰਾਉ ਜੀ ਸਾਖ ਭਰਦੇ ਹਨ ਕਿ ਮਹਾਰਾਜਾ ਗੁਵਾਲੀਯਰ ਨੇ ਛਾਲੋਨੇ ਵਾਲੇ ਬਾਬਾ ਜੀ ਤੋਂ ਦੀਖਿਆ ਲਈ ਸੀ । ਮੈਂ ਆਪ ਉਹਨਾਂ ਨੂੰ ਗੁਰਮੁਖ ਹੁੰਦੇ ਡਿੱਠਾ ਹੈ ਤੇ ਸੁਖਮਨੀ ਸਾਹਿਬ ਦਾ ਪਾਠ ਬੀ ਕਰਦੇ ਮਹਾਰਾਜ ਨੂੰ ਡਿੱਠਾ ਹੈ । ਸਰਦਾਰ ਪੂਰਨ ਸਿੰਘ ਜੀ, ਜੋ ਗੁਵਾਲੀਯਰ ਰਹੇ ਸਨ, ਦੱਸਦੇ ਸਨ ਕਿ ਮਹਾਰਾਜਾ ਸੁਖਮਨੀ ਸਾਹਿਬ ਦਾ ਪਾਠ ਆਪ ਦੇ ਉਪਦੇਸ਼ ਮਿਲਨ ਤੇ ਕਰਿਆ ਕਰਦੇ ਸਨ । ਇਸ ਗਲ ਦੀ ਸਾਖ ਸ: ਬ: ਕਾਹਨ ਸਿੰਘ ਜੀ ਨੇ ਬੀ ਭਰੀ ਸੀ ।

ਚੌਥੇ ਰਾਉ ਜੀ ਇਹ ਬੀ ਦੱਸਦੇ ਹਨ ਕਿ ਮਹਾਰਾਜਾ ਸਾਹਿਬ ਆਪ ਦੀ ਚਰਨ ਪਾਦਕਾ (ਖੜਾਵਾਂ) ਤੇ ਮੂਰਤੀ ਦਾ ਪੂਜਨ ਕਰਦੇ ਬੀ ਉਸ ਨੇ ਵੇਖੇ ਸਨ ।

੧੯. ਅੰਤਲੇ ਦਿਨ, ਚਲਾਣਾ ਤੇ ਯਾਦਗਾਰ—

ਪਹਿਲੇ ਪਹਿਲ ਸ੍ਰੀ ਸੰਤ ਜੀ ਮਹਾਰਾਜ ਗਹਿਰੇ ਬਨਾਂ ਵਿਚ ਰਹੇ ਹਨ । ਫਿਰ ਕਦੇ ਕਦੇ ਕਿਸੇ ਨੂੰ ਦਰਸ਼ਨ ਹੋਣ ਲਗੇ । ਬਨਾਂ ਵਿਚ ਅਕਸਰ ਦਿਗੰਬਰ ਰਹਿੰ ਤੇ ਸਨ । ਅੰਦਾਵਾ ਦਰਸ਼ਨ ਦੇਣ ਤੋਂ ਪਹਿਲਾਂ ਭਦਾਵਰ ਦੇ ਰਾਜਾ ਸਾਹਿਬ ਆਪ ਦੀ ਚਰਨ ਸ਼ਰਨ ਪ੍ਰਾਪਤ ਹੋਏ ਤੇ ਉਸ ਨੇ ਬਹੁਤ ਸੇਵਾ ਕਰਕੇ ਲਾਭ ਉਠਾਇਆ । ਕਪੜੇ ਆਪ ਨੂੰ ਇਸ ਰਾਜੇ ਨੇ ਪਹਿਨਵਾਏ ਤੇ ਸਹਿਜੇ ਸਹਿਜੇ ਆਪ ਫਿਰ ਦਰਸ਼ਨ ਦੇਣ ਲਗ ਪਏ । ੧੯੨੩ ਤੋਂ ੧੯੨੮ ਦੇ ਵਿਚ ਵਿਚ, ਭਿੰਗ, ਤਵਾਰ, ਗੁਵਾਲੀਯਰ ਦੇ ਪਹਾੜ, ਚੰਬਲ ਦੇ ਕਿਨਾਰੇ ਤੇ ਆਗਰਾ ਜ਼ਿਲੇ ਦੇ

*ਸਮਾਧ ।

ਫਤਿਆਬਾਦ, ਕੰਦੂਰਾ, ਨੌਗਾਓਂ, ਭੱਦ੍ਰਾ ਆਦਿ ਦੇ ਜੰਗਲਾਂ ਮੈਦਾਨਾਂ ਵਿਚ ਵਿਚਰਦੇ ਕਦੇ ਕਦੇ ਕਿਸੇ ਦੀ ਨਜ਼ਰ ਪੈ ਜਾਂਦੇ ਸਨ। ਅਕਸਰ ਲੋਕ ਆਪ ਨੂੰ ਕਈ ਸੌ ਬਰਸ ਤੋਂ ਵਡੇਰੇ ਖਿਆਲ ਕਰਦੇ ਸਨ।

ਜਦ ਤੋਂ ਆਪ ਪ੍ਰਗਟ ਹੋਏ ਗਰੀਬਾਂ, ਮੁਸੀਬਤ ਮਾਰਿਆਂ ਤੇ ਦੁਖੀਆਂ ਦੀ ਸਹਾਇਤਾ ਨੂੰ ਅੱਪੜਦੇ ਰਹੇ ਤੇ ਜੇ ਕਿਸੇ ਪਰ ਕ੍ਰਿਪਾਲੂ ਹੋਏ, ਸਦਗਤੀ ਦੇ ਰਸਤੇ ਪਾਇਆ ਤਾਂ ਸੁਖਮਨੀ ਸਾਹਿਬ ਦੇ ਲੜ ਲਾਇਆ ਤੇ ਗੁਰਬਾਣੀ ਵਿਚ ਪੁਰੋ ਦਿਤਾ, ਚੁਨਾਂਚਿ ਅੰਦਾਵੇ ਵਿਚ ਚੋਬੇ ਬਿਨਾਯਕਰਾਉ ਜੀਨੇ ਸਾਨੂੰ ਆਪ ਦੱਸਿਆ ਸੀਕਿ ਸੰਤਾਂਦੇ ਦਰਸ਼ਨਹੋਣ ਵਾਲੇਬਾਂ ਦਿਨਰਾਤ ਸੁਖਮਨੀ ਸਾਹਿਬਦਾ ਅਖੰਡਪਾਠ ਹੁੰਦਾ ਰਹਿੰਦਾ ਹੈ।

ਆਪ ਦਾ ਚਲਾਣਾ ਪੌਹ ਵਦੀ ਪੰਜਵੀਂ ਸੰਮਤ ੧੯੭੫ ਬਿ: ਨੂੰ ਹੋਇਆ। ੧੮ ਸਾਲ ਆਪ ਦੀ ਸੁਹਬਤ ਤੇ ਸਤਿਸੰਗ ਦਾ ਲਾਭ ਆਮ ਤੌਰ ਤੇ ਖੁੱਲ੍ਹਾ ਲੋਕਾਂ ਨੂੰ ਪ੍ਰਾਪਤ ਹੁੰਦਾ ਰਿਹਾ, ਜਿਸ ਵਿਚ ਰਾਇ ਗਜਪਤ ਵਰਗੇ ਮਹਾਨ ਉਹਦੇਦਾਰ ਤੇ ਮਹਾਰਾਜਾ ਗੁਵਾਲੀਅਰ ਵਰਗੇ ਰਾਜੇ ਫੈਜ਼ਾਬ ਹੋਏ। ਗੁਵਾਲੀਅਰ ਵਿਚ ਇਸ ਮਹਾਰਾਜਾ ਸਾਹਿਬ ਦਾ ਸਥਾਪਤ ਕੀਤਾ ਗੁਰਦਵਾਰਾ ਕਾਇਮ ਹੈ।

ਇਤਨੀ ਤਪੱਸਯਾ ਕਰਕੇ, ਇਤਨੀ ਪਵਿੱਤ੍ਰਤਾ ਵਾਲੇ ਹੋਕੇ, ਇਤਨੀ ਬਾਣੀ ਤੇ ਨਾਮ ਦੇ ਰਸਮਈ ਤੇ ਸ਼ਕਤੀ ਸੰਪੰਨ ਜ਼ਿੰਦਗੀ ਦੇ ਮਾਲਕ ਹੋਕੇ ਆਪ ਨੇ ਆਪਣਾ ਹਸਬ ਨਸਬ ਤੇ ਨਾਮ ਤਕ ਕਿਸੇ ਨੂੰ ਨਹੀਂ ਦੱਸਿਆ। ਕਿਸੇ ਥਾਂ ਆਪ ਨੂੰ ਨੰਗੇ ਬਾਬਾ ਜੀ ਸੱਦਦੇ ਸਨ, ਕਿਸੇ ਥਾਂ ਗੱਛੀ ਵਾਲੇ ਤੇ ਆਮ ਛਾਲੋਨੇ ਵਾਲੇ ਬਾਬਾ ਜੀ। ਇਹ ਨਾਮ ਬੀ ਲੋਕਾਂ ਨੇ ਆਪੇ ਰੱਖ ਲਏ ਸਨ। ਇਕ ਵੇਰ ਬੱਚਿਆਂ ਨਾਲ ਖੇਲਦੇ ਆਪ ਦੇ ਮੂੰਹੋਂ ਨਿਕਲਿਆ ਸੀ ਕਿ ਸਾਡੇ ਘਰ ਵਿਚ ਸੋਨੇ ਚਾਂਦੀ ਦੀਆਂ ਲਕੜੀਆਂ ਲਗੀਆਂ ਸਨ, ਜਿਸ ਤੋਂ ਅਨੁਮਾਨ ਕੀਤਾ ਗਿਆ ਸੀ ਕਿ ਆਪ ਪੰਜਾਬ ਦੇ ਕਿਸੇ ਸਿੱਖ ਰਾਜਾ ਦੇ ਘਰਾਣੇ ਦੇ ਨੌ-ਨਿਹਾਲ ਸਨ।

ਦੇਖਣ ਵਾਲੇ ਦੱਸਦੇ ਹਨ ਕਿ ਆਪਦੀ ਸੂਰਤ ਪਵਿੱਤ੍ਰਤਾ ਦਾ ਨਕਸ਼ ਦਿੱਸ ਪੈਂਦੀ ਸੀ, ਦਰਸ਼ਨ ਕਰਦਿਆਂ ਅੱਖਾਂ ਪਰੇ ਨਹੀਂ ਸਨ ਹਟਦੀਆਂ,


ਐਸੀ ਖਿੱਚ ਤੇ ਸੁੰਦਰਤਾ ਸੀ ਕਿ ਆਪਦੇ ਹਥ ਪੈਰ ਬੜੇ ਮੁਲਾਇਮ ਸਨ । ਸਰੀਰ ਦੀ ਬਨਾਵਟ ਰਾਜ ਕੁਲ ਦਾ ਪਤਾ ਲਾ ਦਿੰਦੀ ਸੀ ।

ਇਸ ਤਰ੍ਹਾਂ ਦੇ ਬਾਕਮਾਲ ਕਰਨੀ ਵਾਲੇ ਗੁਰਸਿਖ ਗੁਰੂ ਕੇ ਲਾਲ, ਨਾਮ ਪ੍ਰੇਮੀ ਤੇ ਸੁਖਮਨੀ ਸਾਹਿਬ ਦੇ ਦਿਲਦਾਦਹ ਆਸ਼ਕ, ਗੈਰ ਦੇਸ਼ ਵਿਚ ਪ੍ਰਚਾਰ ਕਰਦੇ ਤੇ ਜਗਤ ਨੂੰ ਸੁਖ ਦੇਂਦੇ, ਤਾਰਦੇ, ਕਿਸ ਨਿੰਮ੍ਰਤਾ ਤੇ ਤੇ ਆਪਾਵਾਰ ਸਾਦਗੀ ਵਿਚ ਦਿਨ ਗੁਜ਼ਾਰ ਗਏ ਹਨ ਕਿ ਸਿਖਾਂ ਨੂੰ ਆਪਣੇ ਐਸੇ ਰਤਨਾਂ ਦਾ ਪਤਾ ਤਕ ਨਹੀਂ ਤੇ ਦੂਜਿਆਂ ਦੇ ਪਾਸੋਂ ਜਾਕੇ ਥਹੁ ਪਤੇ ਲਗਦੇ ਤੇ ਕਰਨੀਆਂ ਦੇ ਜਲਵੇ ਹੱਥ ਆਉਂਦੇ ਹਨ ।



ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

ਸੰਤਗਾਥਾ



੫. ਸ੍ਰੀ ਸੰਤ ਨਿਹਾਲ ਸਿੰਘ ਜੀ ਦੇ ਕੁਝ ਸਮਾਚਾਰ

[ਇਕ ਮੁਸਲਮਾਨ ਦੀ ਜ਼ਬਾਨੀ]

੧. ਮੁਨਸ਼ੀ ਮਿਹਰ ਦੀਨ—

ਮੁਨਸ਼ੀ ਮਿਹਰਦੀਨ ਜੀ ਕਾਤਬ (ਖੁਸ਼ ਨਵੀਸ) ਅੰਮ੍ਰਿਤਸਰ ਆਪਣੇ ਫਨ ਦੇ ਮੰਨੇ ਪ੍ਰਮਾਣੇ ਉਸਤਾਦ ਤੇ ਚੋਟੀ ਦੇ ਕਾਤਬ ਹਨ* । ਤਬੀਅਤ ਵਿਚ 'ਭਉ' ਹੈ, 'ਭਾਉ' ਵੀ ਹੈ ਤੇ ਫਕੀਰੀ ਦੀ ਚੇਟਕ ਵੀ ਹੈ । ਆਪ ਦੀ ਲੜਕੀ ਚਲਾਣਾ ਕਰ ਗਈ ਸੀ, ਮਾਤਮ ਪੁਰਸੀ ਲਈ ਜਾਣ ਤੇ ਆਪ ਨੇ ਆਪਣੇ ਪਿੰਡ ਦੇ ਇਕ ਸਿਖ ਡੇਰੇ ਦਾ ਜ਼ਿਕਰ ਛੇੜਿਆ ਤੇ ਡੇਰੇਦਾਰ ਦੀ ਬਾਬਤ ਕੁਛ ਹਾਲਾਤ ਸੁਣਾਏ । ਇਸ ਤਰ੍ਹਾਂ ਦੇ ਹਾਲਾਤ ਜਿਹੜੇ ਕਿ ਗੁਰ-ਸਿੱਖਾਂ ਦਾ ਵਿਰਸਾ ਹੁੰਦੇ ਸਨ ਤੇ ਜਿਨ੍ਹਾਂ ਦੇ ਨਾਲ ਸਿੱਖ ਆਪਣੇ ਵੇਰੀਆਂ ਦੇ ਦਿਲਾਂ ਵਿਚ ਵੀ ਧੂ ਪਾ ਕੇ ਉਹਨਾਂ ਨੂੰ ਅਪਣਾ ਲੈਂਦੇ ਸਨ ਤੇ ਪਿਆਰ-ਮੰਡਲ ਵਿਚ ਲੈ ਆਉਂਦੇ ਸਨ, ਸਿਖਿਆ ਤੋਂ ਖਾਲੀ ਨਹੀਂ ਹੋ ਸਕਦੇ । ਅਸੀਂ ਪਾਠਕਾਂ ਦੇ ਲਾਭ ਲਈ ਉਹ ਹਾਲਾਤ ਅੱਗੇ ਦੇਂਦੇ ਹਾਂ:—

*ਪੰਜਾਬ ਦੀ ਵੰਡ ਵੇਲੇ ੧੯੪੭ ਵਿਚ ਆਪ ਪੱਛਮੀ ਪੰਜਾਬ ਪਾਕਿਸਤਾਨ ਵਿਚ ਚਲੇ ਗਏ ਸਨ ।

੨. ਸੰਤ ਦੇ ਗੁਣ, ਸੁਭਾਉ—

ਮੁਨਸ਼ੀ ਜੀ ਨੇ ਦੱਸਿਆ ਕਿ ਸਾਡਾ ਆਪਣਾ ਪਿੰਡ 'ਜਗਦਿਆਂ' ਤਸੀਲ ਅਜਨਾਲਾ ਜ਼ਿਲਾ ਅੰਮ੍ਰਿਤਸਰ ਹੈ। ਇਥੇ ਇਕ ਡੇਰਾ ਸੰਤ ਨਿਹਾਲ ਸਿੰਘ ਜੀ ਦੇ ਨਾਮ ਤੇ ਵਿਖਾਤ ਹੈ। ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਕਿ ਅਸਾਂ ਸੰਤ ਜੀ ਦੇ ਦਰਸ਼ਨ ਕੀਤੇ ਸਨ। ਸੰਤ ਜੀ ਦਾ ਸਰੀਰ ਡਾਢਾ ਸੁਡੌਲ ਤੇ ਸੁਹਣਾ, ਮੱਥਾ ਖਿੜਿਆ ਹੋਇਆ ਤੇ ਨੂਰਾਨੀ, ਚਿਹਰਾ ਪੁਰਜਲਾਲ ਹੁੰਦਾ ਸੀ। ਸੰਤ ਜੀ ਨੂੰ ਵੇਖਦਿਆਂ ਹੀ ਪਿਆਰ ਦੀ ਝਰਨਾਟ ਛਿੜ ਜਾਂਦੀ ਸੀ। ਹਰ ਵੇਲੇ ਸਿਮਰਨ ਜਾਰੀ ਰਹਿੰਦਾ ਸੀ। ਸਵੇਰ, ਦੁਪਹਿਰ, ਲੰਢੇ ਵੇਲੇ ਤੇ ਸੰਧਿਆ ਨੂੰ ਅਸੀਂ ਕਈ ਵੇਰ ਗਏ, ਟੁਰਦੇ ਫਿਰਦੇ ਸੰਤ ਜੀ ਨੂੰ ਦੇਖਿਆ, ਉਹਨਾਂ ਦੇ ਹੋਠ ਸਦੀਵ ਫਰਕਦੇ ਰਹਿੰਦੇ ਸਨ।

੩. ਸਮਦ੍ਰਿਸ਼ਟੀ—

ਆਪ ਦਾ ਪਿਆਰ ਹਿੰਦੂ, ਸਿਖ, ਮੁਸਲਮਾਨਾਂ, ਸਾਰਿਆਂ ਨੂੰ ਇਕੋ ਜਿਹਾ ਗਲਵੱਕੜੀਆਂ ਵਿਚ ਲੈ ਰਿਹਾ ਸੀ। ਹਿੰਦੂ, ਮੁਸਲਮਾਨ ਤੇ ਸਿੱਖ ਸੰਤ ਜੀ ਦਾ ਬੜਾ ਸਤਿਕਾਰ ਕਰਦੇ ਤੇ ਡੇਰੇ ਨੂੰ ਆਪਣਾ ਸਮਝਦੇ ਸਨ। ਡੇਰੇ ਵਿਚ ਗਊਆਂ ਮਹੀਆਂ ਦੀ ਕਮੀ ਨਹੀਂ ਸੀ। ਦੁੱਧ ਦਹੀਂ ਤੇ ਮੱਖਣ ਦੀ ਮਾਨੋ ਨਦੀ ਵਗ ਰਹੀ ਸੀ, ਲੰਗਰ ਅਤੁੱਟ ਜਾਰੀ ਸੀ। ਆਏ ਗਏ ਆਦਮੀ ਨੂੰ ਬਿਨਾਂ ਕਿਸੇ ਤਰ੍ਹਾਂ ਦੀ ਜ਼ਾਤ ਪਾਤ ਜਾਂ ਮਜ਼੍ਹਬੀ ਖਿਆਲ ਦੇ ਇਹ ਚੀਜ਼ਾਂ ਮਨੋ ਵਾਂਛਿਤ ਇੱਥੋਂ ਮਿਲਦੀਆਂ ਸਨ। ਲੋੜਵੰਦਾਂ ਦੀਆਂ ਮਾਇਕ ਔਕੜਾਂ ਵੀ ਸੰਤ ਜੀ ਪੂਰੀਆਂ ਕਰ ਦੇਂਦੇ ਸਨ ਤੇ ਬਿਨਾਂ ਕੋਈ ਕਿਸੇ ਤਰ੍ਹਾਂ ਦਾ ਅਹਿਸਾਨ ਜਤਾਏ ਦੇ ਲੋੜਾਂ ਪੂਰੀਆਂ ਕਰਦੇ ਤੇ ਫਿਰ ਵਾਪਸੀ ਦਾ ਖਿਆਲ ਦਿਲ ਵਿਚ ਉੱਕਾ ਨਾ ਰਖਦੇ, ਪਰ ਇਨ੍ਹਾਂ ਸਾਰੀਆਂ ਲੋੜਾਂ ਵਿਚੋਂ ਜਿਹੜੀ ਵੱਡੀ ਲੋੜ ਪੂਰੀ ਕਰਦੇ ਸਨ ਉਹ ਸੀ 'ਨਾਮ' ਦਾਨ। ਇਸ ਡੇਰੇ ਵਿਚ ਅਨੇਕਾਂ ਆਦਮੀ ਆਏ, ਜਿਨ੍ਹਾਂ ਨੂੰ ਪਰਮਾਰਥ ਦੀ ਲਾਗ ਲੱਗੀ, ਭਾਗ ਜਾਗੇ ਤੇ ਇਸ

ਤਰ੍ਹਾਂ ਇਸ ਰੰਗ ਵਿਚ ਰੰਗੇ ਗਏ ਕਿ ਮਨੁੱਖ ਜਨਮ ਨੂੰ ਜਿੱਤ ਲਿਆ ।
 ੪. ਛੋਟੇ ਬੱਚਿਆਂ ਨਾਲ ਪਿਆਰ—

ਛੋਟੇ ਬੱਚਿਆਂ ਨਾਲ ਸੰਤ ਜੀ ਬੜਾ ਪਿਆਰ ਕਰਦੇ ਸੀ । ਅਸੀਂ ਸਕੂਲ ਪੜ੍ਹਨ ਜਾਂਦੇ ਸਾਂ; ਆਉਂਦੇ ਜਾਂਦੇ ਡੇਰੇ ਵਿਚ ਹੋਕੇ ਆਉਂਦੇ ਸਾਂ । ਸੰਗਰਾਂਦ, ਪੂਰਨਮਾਸ਼ੀ ਤੇ ਹੋਰ ਦਿਨ ਦਿਹਾਰ ਜਦੋਂ ਡੇਰੇ ਵਿਚ ਕੜਾਹ ਪ੍ਰਸ਼ਾਦ ਜਾਂ ਖੀਰ ਆਦਿਕ ਬਣਦੀ ਤਾਂ ਸੰਤ ਸਕੂਲ ਦੇ ਮੁੰਡਿਆਂ ਵਾਸਤੇ ਜ਼ਰੂਰ ਰਖ ਲੈਂਦੇ ਸਨ । ਜਦੋਂ ਛੁੱਟੀ ਹੁੰਦੀ ਤਦੋਂ ਹਿੰਦੂ, ਸਿਖ ਤੇ ਮੁਸਲਮਾਨ ਬੱਚੇ ਸਕੂਲੋਂ ਸਿੱਧੇ ਡੇਰੇ ਆ ਜਾਂਦੇ ਤੇ ਸੰਤ ਉਹਨਾਂ ਨੂੰ ਪ੍ਰੇਮ ਨਾਲ ਛਕਾਉਂਦੇ ।

੫. ਚੋਰ ਚੋਰ ਨਹੀਂ ਸੰਗਾਉ ਲੋੜਵੰਦ ਹੈ—

ਸੰਤ ਨਿਹਾਲ ਸਿੰਘ ਜੀ ਬੜੀ ਕਰਨੀ ਵਾਲੇ ਤੇ ਸਮਦਰਸ਼ੀ ਪੁਰਸ਼ ਸਨ, ਉਹਨਾਂ ਦਾ ਰੂਹਾਨੀ ਦਰਜਾ 'ਮੈਂ' 'ਮੇਰੀ' ਦੇ ਖਿਆਲ ਤੋਂ ਬਹੁਤ ਉੱਚਾ ਸੀ । ਇਕ ਰਾਤ ਉਨ੍ਹਾਂ ਦੇ ਡੇਰੇ ਚੋਰ ਆ ਗਏ, ਗੁਰਦੁਵਾਰੇ ਦੀ ਪਿਛਲੀ ਫੰਧ ਨੂੰ ਪਾੜ ਦੇ ਕੇ ਅੰਦਰ ਵੜੇ, ਕੋਈ ਪੰਜਾਹ ਕੁ ਰਪੱਯਾਂ ਦਾ ਸਾਮਾਨ ਲੈ ਕੇ ਚਲੇ ਗਏ । ਸੇਵਾਦਾਰਾਂ ਨੂੰ ਦਿਨ ਚੜ੍ਹੇ ਖਬਰ ਹੋਈ, ਉਹ ਸੰਤਾਂ ਦੇ ਸੁਭਾਉ ਦੇ ਜਾਣੂ ਸਨ ਕਿ ਪੁਲਿਸ ਵਿਚ ਰੀਪੋਟ ਨਹੀਂ ਕਰਨਗੇ, ਇਸ ਕਰਕੇ ਉਨ੍ਹਾਂ ਨੇ ਇੱਟਾਂ ਮੰਗਵਾਈਆਂ ਤੇ ਗਾਰਾ ਬਣਾਉਣ ਲਗੇ ਤਾਂ ਕਿ ਉਸ ਪਾੜ ਨੂੰ ਬੰਦ ਕਰ ਦੇਣ । ਇੰਨੇ ਨੂੰ ਸੰਤ ਉਸ ਪਾਸੇ ਆ ਨਿਕਲੇ, ਪੁੱਛਣ ਲਗੇ ਕਿ ਇਹ ਕੀ ਕਰਨ ਲਗੇ ਹੋ ? ਸੇਵਾਦਾਰਾਂ ਨੇ ਬੇਨਤੀ ਕੀਤੀ ਕਿ ਰਾਤ ਨੂੰ ਜਿਹੜਾ ਪਾੜ ਚੋਰ ਕਰ ਗਏ ਹਨ ਉਹ ਬੰਦ ਕਰਨ ਲਗੇ ਹਾਂ । ਸੰਤ ਇਹ ਗੱਲ ਸੁਣਕੇ ਕਹਿਣ ਲਗੇ ਕਿ:—

ਵਾਹਿਗੁਰੂ, ਵਾਹਿਗੁਰੂ, ਅਜਿਹਾ ਨਾ ਕਰੋ, ਐਵੇਂ ਇਕ ਘੜਾ ਲਿਆ ਕੇ ਇਸ ਦੇ ਵਿਚ ਰੱਖ ਦੇਵੋ, ਜਿਹੜਾ ਸੱਜਣ ਰਾਤ ਨੂੰ ਆਇਆ ਸੀ, ਉਹ ਲੜਵੰਦ ਤੇ ਸ਼ਰਮ ਵਾਲਾ ਬੰਦਾ ਹੋਣਾ ਹੈ, ਇਸੇ ਕਰਕੇ ਦਿਹਾੜੀ

ਨਹੀਂ ਆਉਂਦਾ ਕਿ ਉਹਨੂੰ ਮੰਗਦਿਆਂ ਸ਼ਰਮ ਆਉਂਦੀ ਹੋਣੀ ਹੈ। ਜੇ ਤੁਸਾਂ ਇਹ ਬਾਂਬੰਦ ਕਰ ਦਿਤੀ ਤਾਂ ਫਿਰ ਉਸ ਨੂੰ ਪਾੜ ਕਰਨਾ ਪਏਗਾ, ਇਸ ਕਰਕੇ ਘੜਾ ਪੁੱਠਾ ਰੱਖ ਛੱਡੋ, ਜਦ ਉਸ ਨੂੰ ਲੋੜ ਪਏਗੀ ਆਵੇਗਾ, ਘੜਾ ਚੁੱਕ ਕੇ ਸੌਖਾ ਆ ਜਾਇਆ ਕਰੇਗਾ ਤੇ ਲੋੜ ਦੀ ਚੀਜ਼ ਲੈ ਜਾਇਆ ਕਰੇਗਾ। ਨਵੇਂ ਸਿਰੇ ਉਹਨੂੰ ਕੰਧ ਪੁੱਟਣ ਦੀ ਖੋਚਲ ਨਹੀਂ ਕਰਨੀ ਪਏਗੀ। ਡੇਰੇ ਵਿਚ ਜੇ ਕੁਛ ਪਿਆ ਹੈ ਸੰਗਤਾਂ ਦਾ ਹੀ ਹੈ। ਕੋਈ ਦੇ ਜਾਂਦਾ ਹੈ ਕੋਈ ਲੈ ਜਾਂਦਾ ਹੈ। ਕੋਈ ਲੋੜਵੰਦ ਹੀ ਹੁੰਦਾ ਹੈ ਜੇ ਲੈਣ ਆ ਜਾਂਦਾ ਹੈ। ਬੇਲੋੜਾ ਰਾਤ ਨੂੰ ਜਗਰਾਤਾ ਕਰ ਕੇ ਕੋਈ ਕਾਹਨੂੰ ਆਉਂਦਾ ਹੈ? ਇਹ ਕਹਿਕੇ ਸੰਤਾਂ ਨੇ ਪਾੜ ਬੰਦ ਕਰਨੋਂ ਰੋਕ ਦਿਤਾ।

੬. ਵਿਦਿਆਰਥੀਆਂ ਨੂੰ ਖੀਰ ਪੂੜੇ ਛਕਾਂਦੇ ਤੇ ਸਾਂਝਾ ਉਪਦੇਸ਼ ਦਿੰਦੇ ਸਨ—

ਇਕ ਵੇਰਾਂ ਦੀ ਗਲ ਹੈ ਕਿ ਪੂਰਨਮਾਸ਼ੀ ਦਾ ਦਿਨ ਸੀ, ਗੁਰਦੁਵਾਰੇ ਵਿਚ ਪੂੜੇ ਤੇ ਖੀਰ ਬਣੀ, ਦਿਨ ਭਰ ਲੰਗਰ ਜਾਰੀ ਰਿਹਾ। ਦਿਨ ਅੰਦਰ ਬਾਹਰ ਸੀ ਕਿ ਸਾਨੂੰ ਸਕੂਲੋਂ ਛੁੱਟੀ ਮਿਲੀ ਤੇ ਅਸੀਂ ੧੮-੨੦ ਲੜਕੇ ਬਸਤੇ ਚੁੱਕੀ ਘਰਾਂ ਜਾ ਰਹੇ ਸੀ। ਸਾਨੂੰ ਯਾਦ ਆ ਗਿਆ ਕਿ ਅਜ ਪੂਰਨਮਾਸ਼ੀ ਹੈ, ਚੱਲੋ ਸੰਤਾਂ ਦੇ ਡੇਰੇ ਕੜਾਹ ਪ੍ਰਸ਼ਾਦ ਮਿਲੇਗਾ। ਅਸੀਂ ਸਾਰੇ ਡੇਰੇ ਵਲ ਨੂੰ ਤੁਰ ਪਏ। ਰਬ ਦੀ ਕਰਨੀ ਅਜਿਹੀ ਹੋਈ ਕਿ ਵਰਤਾਵੇ ਨੂੰ ਉਸ ਦਿਨ ਸਾਡਾ ਖਿਆਲ ਨਾ ਰਿਹਾ। ਅਸੀਂ ਸਿੱਧੇ ਸੰਤਾਂ ਪਾਸ ਜਾ ਪੁੱਜੇ। ਸਾਨੂੰ ਵੇਖਕੇ ਸੰਤ ਜੀ ਖਿੜ ਖਿੜ ਕਰਦੇ ਹੱਸੇ ਤੇ ਸਾਨੂੰ ਨਾਲ ਲੈਕੇ ਲੰਗਰ ਵਲ ਗਏ। ਦਰਵਾਜ਼ੇ ਵਿਚ ਵੜਦਿਆਂ ਹੀ ਵਰਤਾਵੇ ਦਾ ਨਾਮ ਲੈਕੇ ਉਸ ਨੂੰ (ਮੈਨੂੰ ਨਿਸ਼ਚਿਤ ਨਾਂ ਯਾਦ ਨਹੀਂ ਸ਼ਾਇਦ ਭਾਈ ਉਤਮ ਸਿੰਘ ਉਨ੍ਹਾਂ ਦਾ ਨਾਮ ਸੀ) ਅਵਾਜ਼ ਦਿਤੀ ਕਿ ਵਾਹਿਗੁਰੂ ਦੀ ਬਾਲੀ ਭੋਲੀ ਸੈਨਾ ਆ ਗਈ ਹੈ, ਲਿਆਓ ਇਨ੍ਹਾਂ ਦਾ ਛਾਂਦਾ। ਭਾਈ ਸਾਹਿਬ ਬਾਹਰ ਨਿਕਲੇ, ਸਾਨੂੰ ਵੇਖਕੇ ਉਨ੍ਹਾਂ ਦੇ ਚਿਹਰੇ

ਦਾ ਰੰਗ ਉਡ ਗਿਆ। ਹਥ ਜੋੜਕੇ ਕਹਿਣ ਲਗੇ—ਮਹਾਰਾਜ ! ਅਜ ਤਾਂ
 ਇਨ੍ਹਾਂ ਦਾ ਖਿਆਲ ਨਹੀਂ ਰਿਹਾ। ਸੰਤ ਜੀ ਕਹਿਣ ਲਗੇ—ਤੁਸਾਂ ਅਜ
 ਦੇਵਤਿਆਂ ਨੂੰ ਭੁਲਾਕੇ ਯਾਦ ਕਿਸਨੂੰ ਰੱਖਿਆ ਹੈ ? ਨਿਰਛਲ ਮਨ ਦੇ
 ਸ਼ੁੱਧ, ਅੰਦਰੋਂ ਬਾਹਰੋਂ ਇਕ ਏਹ ਬੱਚੇ ਹੁੰਦੇ ਹਨ, ਇਨ੍ਹਾਂ ਨੂੰ ਨਾ
 ਭੁੱਲਿਆ ਕਰੋ। ਹੱਛਾ ਹੁਣੇ ਧਰੋ ਕੜਾਹੀ ਇਨ੍ਹਾਂ ਲਈ ਪੂੜੇ ਤਲੋ ਤੇ
 ਖੀਰ ਬਣਾਓ। ਸੰਤਾਂ ਨੇ ਦੋ ਤਿੰਨ ਆਦਮੀਆਂ ਨੂੰ ਲਗਾਕੇ ਵਿਹੜੇ
 ਵਿਚ ਸਫਾਂ ਵਿਛਾਈਆਂ। ਆਪ ਇਕ ਸਫ ਤੇ ਬੈਠ ਗਏ, ਸਾਨੂੰ ਵੀ
 ਸਾਰਿਆਂ ਨੂੰ ਸਫਾਂ ਤੇ ਬਿਠਾ ਲਿਆ। ਪਹਿਲਾਂ ਤਾਂ ਕੁਛ ਚਿਰ ਹਰ
 ਇਕ ਕੋਲੋਂ ਪੁੱਛਦੇ ਰਹੇ: ਤੂੰ ਕਿਹੜੀ ਜਮਾਤ ਵਿਚ ਹੈਂ ? ਕਿਹੜੀ
 ਕਿਹੜੀ ਕਿਤਾਬ ਪੜ੍ਹਨਾ ਹੈਂ ? ਤੇਰੇ ਪਿਤਾ ਦਾ ਕੀ ਨਾਮ ਹੈ ? ਤੈਨੂੰ
 ਪਤਾ ਹੈ ਸਾਡੇ ਸਾਰਿਆਂ ਦਾ ਇਕੋ ਪਿਤਾ ਹੈ, ਜਿਸ ਦੇ ਅਸੀਂ ਸਾਰੇ
 ਪੁੱਤਰ ਹਾਂ। ਹਿੰਦੂ ਮੁਸਲਮਾਨ ਸਿਖ ਉਸ ਦੇ ਕੀਤੇ ਹੋਏ ਹਨ ? ਅਸੀਂ
 ਆਪੋ ਵਿਚ ਭਰਾ ਹਾਂ, ਇਕ ਦੂਜੇ ਨਾਲ ਮਿਲਕੇ ਰਹਿਣਾ ਚਾਹੀਦਾ ਹੈ,
 ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਮਾੜੇ ਕਰਮਾਂ ਤੋਂ
 ਬਚਣਾ ਚਾਹੀਦਾ ਹੈ। ਸਾਡੇ ਸਾਰਿਆਂ ਦੇ ਪਿਤਾ ਦਾ ਨਾਮ 'ਵਾਹਿਗੁਰੂ'
 ਹੈ, ਉਸ ਨੂੰ ਯਾਦ ਰੱਖਣਾ ਚਾਹੀਦਾ ਹੈ। ਉਸ ਦਾ ਨਾਮ ਲੈਣ ਨਾਲ
 ਸੁਖ ਮਿਲਦਾ ਹੈ। ਇਤਯਾਦਿਕ ਗੱਲਾਂ ਕਰਕੇ ਕਹਿਣ ਲਗੇ—ਲਓ ਹੁਣ
 ਪਹਿਲਾਂ ਮੈਂ ਪਿਤਾ ਦਾ ਨਾਮ ਲਵਾਂਗਾ, ਫਿਰ ਤੁਸਾਂ ਸਾਰਿਆਂ ਨੇ ਨਾਮ
 ਲੈਣਾ, 'ਸਤਿਨਾਮ ਸ੍ਰੀ ਵਾਹਿਗੁਰੂ' ਅਗੇ ਅਗੇ ਉਹ ਕਹਿੰਦੇ ਰਹੇ ਤੇ
 ਪਿੱਛੇ ਪਿੱਛੇ ਅਸੀਂ ਕਹਿੰਦੇ ਰਹੇ। ਥੋੜ੍ਹੇ ਚਿਰ ਪਿੱਛੋਂ ਫਿਰ ਉਪਰ ਦੱਸੇ
 ਵਾਂਗ ਗੱਲਾਂ ਪੁੱਛਣ ਤੇ ਦੱਸਣ ਲੱਗ ਪੈਂਦੇ, ਫਿਰ ਸਤਿਨਾਮ ਸ੍ਰੀ
 ਵਾਹਿਗੁਰੂ ਪੜ੍ਹਦੇ ਪੜ੍ਹਾਂਦੇ, ਇਸ ਤਰ੍ਹਾਂ ਨਾਲ ਕੋਈ ਘੰਟਾ ਬੀਤ ਗਿਆ।
 ਇੰਨੇ ਨੂੰ ਖੀਰ ਤੇ ਪੂੜੇ ਬਣ ਗਏ, ਹੁਣ ਸੰਤਾਂ ਨੇ ਅਸਾਂ ਸਾਰਿਆਂ ਨੂੰ
 ਆਪਣੀ ਹੱਥੀਂ ਰਜਾ ਰਜਾ ਕੇ ਖੁਵਾਏ ਤੇ ਜਾਣ ਲੱਗਿਆਂ ਘਰ ਵਾਸਤੇ
 ਵੀ ਖੀਰ ਪੂੜਿਆਂ ਦਾ ਪ੍ਰਸ਼ਾਦ ਨਾਲ ਦਿਤਾ।

੧. ਮੰਗਲੀ ਕੁੱਤਾ

ਸੰਤਾਂ ਦੇ ਡੇਰੇ ਗੁਰੂਆਂ ਦਾ ਤਕੜਾ ਵੱਗ ਸੀ, ਜਿਸ ਤੋਂ ਸ਼ਹਿਰ ਦੇ ਗਰੀਬ ਹਿੰਦੂ, ਸਿਖ ਤੇ ਮੁਸਲਮਾਨਾਂ ਨੂੰ ਦੁੱਧ ਲੱਭੀ, ਦਹੀਂ ਤੇ ਮੱਖਣ ਆਦਿਕ ਦੀ ਬਹਾਰ ਬਣੀ ਰਹਿੰਦੀ ਸੀ, ਡੇਰਾ ਪਿੰਡਾਂ ਬਾਹਰ ਸੀ, ਇੱਥੇ ਕੁੱਤੇ ਵੀ ਕਾਫੀ ਰਹਿੰਦੇ ਸਨ।

ਡੇਰੇ ਵਿਚ ਇਕ ਬੜਾ ਤਕੜਾ ਕੁੱਤਾ ਸੀ, ਜਿਸ ਦਾ ਨਾਮ ਸੰਤਾਂ ਨੇ 'ਮੰਗਲੀ' ਰਖਿਆ ਹੋਇਆ ਸੀ। ਇਹ ਕੁੱਤਾ ਹਲਕ ਗਿਆ, ਪਿੰਡ ਦੇ ਜੱਟ ਡਾਂਗਾਂ ਲੈਕੇ ਇਸ ਦੇ ਪਿੱਛੇ ਪੈ ਗਏ। ਕੁੱਤਾ ਡੇਰੇ ਵਲ ਨੂੰ ਨੱਠਾ, ਅਗੇ ਅਗੇ ਕੁੱਤਾ ਤੇ ਪਿੱਛੇ ਪਿੱਛੇ ਜੱਟ, 'ਮਾਰੋ ਮਾਰੋ' ਦੀ ਅਵਾਜ਼ ਨੇ ਬੜਾ ਹੱਲਾ ਬਣਾ ਦਿਤਾ। ਸੰਤਾਂ ਨੇ ਡੇਰੇ ਵਿਚ ਬੈਠਿਆਂ ਇਹ ਅਵਾਜ਼ ਸੁਣੀ ਤੇ ਪੁੱਛਣ ਲਗੇ ਕਿ ਇਹ ਰੋਲਾ ਕਿਹਾ ਹੈ? ਬਾਹਰੋਂ ਆਏ ਇਕ ਸਜਣ ਨੇ ਦੱਸਿਆ ਕਿ 'ਮੰਗਲੀ' ਹਲਕਾ ਹੋ ਗਿਆ ਹੈ ਤੇ ਪਿੰਡ ਦੇ ਜੱਟ ਉਸ ਨੂੰ ਮਾਰਨ ਵਾਸਤੇ ਪਿੱਛੇ ਲਗੇ ਹੋਏ ਹਨ। ਸੰਤਾਂ ਪੁੱਛਿਆ— ਮੰਗਲੀ ਕਿੱਥੇ ਹੈ? ਉਸ ਆਦਮੀ ਕਿਹਾ— ਜੀ! ਡੇਰੇ ਵਲ ਆ ਰਿਹਾ ਹੈ। ਸੰਤ ਮੰਜੇ ਤੇ ਬੈਠੇ ਸਨ; ਉਨ੍ਹਾਂ ਪੈਰਾਂ ਤੇ ਉਠ ਖੜੋਤੇ ਤੇ ਬਾਹਰ ਨਿਕਲੇ। ਹੁਣ ਮੰਗਲੀ ਭਜਦਾ ਭਜਦਾ ਨੇੜੇ ਆ ਗਿਆ ਸੀ, ਜੱਟਾਂ ਨੇ ਉੱਚੀ ਆਵਾਜ਼ ਨਾਲ ਸੰਤਾਂ ਨੂੰ ਕਿਹਾ ਕਿ ਗੁਰਦੁਆਰੇ ਦੇ ਅੰਦਰ ਹੋ ਜਾਓ ਤੇ ਦਰਵਾਜ਼ਾ ਬੰਦ ਕਰ ਲਓ, ਕੁੱਤਾ ਹਲਕਾ ਹੈ, ਕਿਸੇ ਨੂੰ ਕੱਟ ਨਾ ਜਾਵੇ। ਸੰਤ ਇਹ ਗਲ ਸੁਣਕੇ ਚੁਪ ਹੋ ਗਏ। ਜਦ ਕੁੱਤਾ ਨੇੜੇ ਆਇਆ ਤਾਂ ਸੰਤਾਂ ਹੱਥ ਉਠਾਕੇ ਕਿਹਾ 'ਮੰਗਲੀ! ਠਹਿਰ ਜਾ'! ਕੁੱਤਾ ਖੜੋ ਗਿਆ। ਸੰਤਾਂ ਕਿਹਾ— 'ਮੰਗਲੀ ਤੇਰਾ ਸਾਡੇ ਡੇਰੇ ਦਾ ਜੰਮ ਪਲ ਹੈ, ਇਹ ਗਲ ਚੰਗੀ ਨਹੀਂ, ਜੇ ਤੂੰ ਕਿਸੇ ਨੂੰ ਕੱਟੇਂ ਤੇ ਕੋਈ ਦੁਖੀ ਹੋਵੇ, ਆਪ ਦੁਖ ਝੱਲ ਲਈਦਾ ਹੈ, ਪਰ ਕਿਸੇ ਨੂੰ ਕਲੇਸ਼ ਨਹੀਂ ਦੇਈਦਾ। ਤੈਨੂੰ ਹੁਣ ਆਪਣੇ ਬਿਗਾਨੇ ਦੀ ਸੁਧ ਨਹੀਂ, ਪਿੰਡ ਵਾਲੇ ਤੈਥੋਂ ਡਰ ਗਏ ਹਨ ਤੇ ਤੈਨੂੰ ਮਾਰਨਾ ਚਾਹੁੰਦੇ ਹਨ, ਸਾਥੋਂ ਇਹ ਗਲ ਵੇਖੀ ਨਹੀਂ

ਜਾਂਦੀ ਕਿ ਤੈਨੂੰ ਕੋਈ ਮਾਰੇ । ਇਸ ਸੜਕੇ ਸੜਕ ਚਲਿਆ ਜਾਹ, ਨਾ ਕਿਸੇ ਨੂੰ ਦੁੱਖ ਦੇਹ ਤੇ ਨਾ ਆਪ ਦੁੱਖ ਲੈ, ਜਾਹ ਚਲਾ ਜਾਹ, ਤੇਰਾ ਹੁਣ ਅੰਨ ਜਲ ਮੁੱਕ ਚੁਕਾ ਹੈ, ਸਾਡੇ ਨਾਲ ਬੀ ਤੇਰਾ ਇੰਨੇ ਚਿਰ ਦਾ ਹੀ ਮੇਲਾ ਸੀ, ਜਾਹ ਦੌੜ ਜਾਹ ਤੇ ਇਹ ਸਰੀਰ ਬਿਨਾਂ ਕਿਸੇ ਨੂੰ ਕੱਟੇ ਦੇ ਤਜਾਗ ਦੇਹ' । ਸੰਤਾਂ ਨੇ ਹੱਥ ਨਾਲ ਸੜਕ ਵੱਲ ਇਸ਼ਾਰਾ ਕੀਤਾ, ਮੰਗਲੀ ਉਸ ਪਾਸੇ ਵਲ ਨੂੰ ਦੌੜ ਗਿਆ ਤੇ ਦੋ ਤਿੰਨ ਫਰਲਾਂਗ ਦੇ ਫਾਸਲੇ ਤੇ ਜਾਕੇ ਡਿਗ ਪਿਆ ਤੇ ਉਥੇ ਹੀ ਉਹਦੀ ਜਾਨ ਨਿਕਲ ਗਈ ।

੮. ਸਰਬੱਤ ਦਾ ਦਰਦ—

ਗੁਰਦੁਵਾਰੇ ਦੇ ਲਾਗੇ ਬੜੇ ਦਰੱਖਤ ਸਨ, ਇਨ੍ਹਾਂ ਵਿਚ ਇਕ ਬੇਰੀ ਵੀ ਸੀ, ਇਸ ਦੇ ਬੇਰ ਬੜੇ ਮਿੱਠੇ ਹੁੰਦੇ ਸਨ । ਛੁੱਟੀ ਮਿਲਣ ਤੇ ਲੜਕੇ ਉਸ ਨਾਲ ਚੰਬੜੇ ਰਹਿੰਦੇ ਸਨ । ਇਕ ਦਿਨ ਇਕ ਲੜਕਾ ਬੇਰੀ ਤੇ ਚੜ੍ਹਕੇ ਬੇਰ ਝੂਣ ਰਿਹਾ ਸੀ ਤੇ ਕੁਛ ਲੜਕੇ ਹੇਠ ਬੇਰ ਚੁਣ ਰਹੇ ਸਨ । ਲੜਕੇ ਨੇ ਇਕ ਟਹਿਣੇ ਨੂੰ ਫੜਕੇ ਝੂਣਾ ਦਿਤਾ, ਟਾਹਣਾ ਟੁੱਟ ਗਿਆ ਤੇ ਲੜਕਾ ਹੇਠ ਆ ਪਿਆ । ਹੇਠ ਰੜਾ ਸੀ, ਲੜਕੇ ਦੇ ਸਿਰ ਵਿਚ ਡਾਢੀ ਸੱਟ ਲੱਗੀ ਤੇ ਬੇਹੋਸ਼ ਹੋ ਗਿਆ । ਲੜਕੇ ਨੱਠੇਨੱਠੇ ਗੁਰਦੁਵਾਰੇ ਗਏ, ਤਾਕਿ ਮੰਜਾ ਲਿਆਉਣ ਤੇ ਲੜਕੇ ਨੂੰ ਮੰਜੇ ਤੇ ਪਾਕੇ ਘਰ ਪੁਚਾਉਣ । ਸੰਤਾਂ ਨੂੰ ਬੀ ਪਤਾ ਲੱਗ ਗਿਆ । ਆਪ ਉਸੇ ਵੇਲੇ ਡੇਰੇ ਦੇ ਸੇਵਾਦਾਰਨੂੰ ਨਾਲ ਲੈਕੇ ਉਥੇ ਜਾ ਪਹੁੰਚੇ ਤੇ ਲੜਕੇ ਨੂੰ ਦੁਕਵਾਕੇ ਡੇਰੇ ਲੈ ਆਂਦਾ । ਲੜਕਾ ਮੁਸਲਮਾਨਾਂ ਦਾ ਸੀ, ਪਰ ਸੰਤਾਂ ਦੇ ਅੰਦਰ ਜਿਹੜੀ ਪਿਆਰ ਦੀ ਗੰਗਾ ਵਗ ਰਹੀ ਸੀ ਉਸ ਵਿਚ ਹਿੰਦੂ ਮੁਸਲਮ ਦਾ ਕੋਈ ਫਰਕ ਨਹੀਂ ਸੀ, ਉਹ ਮਨੁੱਖ ਮਾਤਰ ਨੂੰ ਪਿਆਰਦੇ ਤੇ ਸਭ ਦਾ ਦਰਦ ਵੰਡਦੇ ਸਨ, ਉਹ ਅਨੇਕਾਂ ਵਿਚ ਇਕ ਵੇਖਦੇ ਤੇ ਹਰ ਜਾਮੇ ਵਿਚ ਪਿਆਰੇ ਪ੍ਰੀਤਮ ਦੀ ਜੋਤ ਤੱਕਦੇ ਸਨ । ਡੇਰੇ ਵਿਚ ਲਿਆਕੇ ਆਪ ਨੇ ਆਪਣੇ ਹੱਥੀਂ ਲੜਕੇ ਨੂੰ ਗਰਮ ਗਰਮ ਦੁੱਧ ਛਕਾਇਆ ਤੇ ਲੜਕੇ ਦੇ

ਪਿਤਾ ਨੂੰ ਸੱਦ ਘੱਲਿਆ। ਉਹ ਅਤਿ ਗ਼ਰੀਬ ਸੀ, ਸੰਤਾਂ ਨੇ ਡੇਰੇ ਵਿਚੋਂ ੧੦) ਆਪਣੇ ਪਾਸੋਂ ਦਿਤੇ ਤੇ ਲੜਕੇ ਦਾ ਇਲਾਜ ਕਰਾਉਣ ਲਈ ਅੰਮ੍ਰਿਤਸਰ ਭਿਜਵਾ ਦਿਤਾ। ਦੇ ਤਿੰਨ ਵੇਰ ਸੰਤ ਜੀ ਆਪ ਬੀ ਲੜਕੇ ਨੂੰ ਵੇਖਣ ਲਈ ਅੰਮ੍ਰਿਤਸਰ ਆਏ। ਜਦੋਂ ਲੜਕਾ ਅਰੋਗ ਹੋ ਗਿਆ ਤਾਂ ਉਹਦੇ ਪਿਤਾ ਨੇ ਅੰਮ੍ਰਿਤਸਰ ਤੋਂ ਪਿੰਡ ਜਾਕੇ ਲੜਕੇ ਨੂੰ ਪਹਿਲਾਂ ਸਿੱਧਾ ਸੰਤਾਂ ਦੇ ਡੇਰੇ ਹਾਜ਼ਰ ਕੀਤਾ, ਉਥੇ ਮੱਥਾ ਟਿਕਾ ਕੇ ਤਾਂ ਫਿਰ ਘਰ ਖੜਿਆ।

੯. ਗੁਰਪੁਰੀ ਪਿਆਨਾ—

ਆਪ ਜੀ ਦੇ ਵਿਸ਼ੇਸ਼ ਜੀਵਨ ਵਾਕਿਆਤ ਨਹੀਂ ਮਿਲ ਸਕੇ, ਗੁਰਪੁਰੀ ਪਿਆਨੇ ਦਾ ਸਮਾਂ ੧੯੧੦ ਈ: ਦੇ ਲਗ ਪਗ ਮਿਲਿਆ ਹੈ, ਜਦ ਕਿ ੯੦ ਸਾਲ ਦੇ ਆਨਮਾਨ ਆਪ ਜੀ ਦੀ ਆਯੂ ਜਾਪਦੀ ਸੀ।



ਗੁਰ ਬਾਲਮ ਸਾਖੀਆਂ

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿਤ੍ਰ ਜੀਵਨ ਦੀਆਂ ਪਹਿਲੀਆਂ ਛੋਟੀਆਂ ਛੋਟੀਆਂ ੪੬ ਸਾਖੀਆਂ ਤੇ ੪ ਗੀਤ ਸੁਖੈਨ ਤੇ ਸਰਲ ਬੋਲੀ ਵਿਚ ਇਕ ਸੰਚੀ ਵਿਚ ਛਾਪੇ ਗਏ ਹਨ। ਪਿਛਲੇ ਚਾਰ ਸਾਲਾਂ ਵਿਚ ਜੋ ਛੋਟੇ ਛੋਟੇ ੪ ਟੈਕਟ ਛਪੇ ਸਨ ਉਨ੍ਹਾਂ ਨੂੰ ਇਸ ਪੋਥੀ ਵਿਚ ਇਕੱਠਾ ਕਰ ਦਿਤਾ ਗਿਆ ਹੈ। ਇਨ੍ਹਾਂ ਦੇ ਲਿਖੇ ਜਾਣ ਦਾ ਪ੍ਰਯੋਜਨ ਇਹੋ ਹੈ ਕਿ ਮਾਵਾਂ ਪਾਸ ਅਸੇ ਸੌਖੇ ਢੰਗ ਵਿਚ ਵਰਤੋਂ ਹਾਲਾਤ ਸ੍ਰੀ ਗੁਰੂ ਸਾਹਿਬਾਂ ਦੇ ਹੋਣ ਜੋ ਓਹ ਬੱਚਿਆਂ ਦੇ ਹੱਥ ਦੇ ਸੱਕਣ ਤੇ ਥੋੜੀ ਆਪਣੀ ਮਦਦ ਨਾਲ ਗੁਰੂ ਮਹਾਰਾਜ ਦੇ ਜੀਵਨ ਸਮਾਚਾਰਾਂ ਤੋਂ ਉਨ੍ਹਾਂ ਨੂੰ ਜਾਣੂ ਕਰ ਸਕਣ ਤਾਕਿ ਬਚਪਨ ਵਿਚ ਹੀ ਅਵਤਾਰ ਸ਼੍ਰੋਮਣ ਸ੍ਰੀ ਗੁਰੂ ਜੀ ਦੀ ਸੁਹਣੀ ਰਹਿਣੀ ਬਹਿਣੀ ਕਹਿਣੀ ਕਰਨੀ ਤੋਂ ਸਿਖਯਾ ਪ੍ਰਾਪਤ ਕਰਕੇ ਬੱਚੇ ਆਪਣੇ ਜੀਵਨ ਦੀਆਂ ਉੱਤਮ ਤੇ ਪੱਕੀਆਂ ਨੀਹਾਂ ਬੰਨ੍ਹ ਸਕਣ। ਇਹ ਪੋਥੀ ੧੮੬ ਪੰਨੇ ਦੀ ਹੈ ਤੇ ਕੀਮਤ ਹੈ ੧।), ਜਿਲਦ ਵਾਲੀ ਦਾ ੧।।।) (ਡਾਕ ਖਰਚ ਵੱਖਰਾ)।

ਇਸੇ ਤਰ੍ਹਾਂ ਦੀਆਂ ਕਲਗੀਧਰ ਪਾਤਸ਼ਾਹ ਜੀ ਦੀਆਂ ਬਾਲਮ ਸਾਖੀਆਂ (ਭਾਗ ੧) ਬੀ ਛਪ ਗਈਆਂ ਹਨ, ਇਸ ਵਿਚ ੭੨ ਸਾਖੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਆਰੰਭ ਦੀਆਂ ਤੇ ੬ ਗੀਤ ਦਿਤੇ ਗਏ ਹਨ। ਪੁਸਤਕ ੨੨੮ ਪੰਨੇ ਦੀ ਹੈ, ਕੀਮਤ ੧।।) ਬਿਨਾਂ ਜਿਲਦ ਤੇ ਜਿਲਦ ਵਾਲੀ ਦੇ ੨) ਹੈ। (ਡਾਕ ਖਰਚ ਵੱਖਰਾ)।

ਮਿਲਣ ਦਾ ਪਤਾ:-

ਮੈਨੇਜਰ-ਖਾਲਸਾ ਸਮਾਚਾਰ, ਹਾਲ ਬਾਜ਼ਾਰ ਮਿਮ੍ਰਿਤਸਰ

18/10
4-3-60

ਪੁਰਾਣਾ ਪੰਥ ਸੇਵਕ ਅਖਬਾਰ ਖਾਲਸਾ ਸਮਾਚਾਰ

੧. ਖਾਲਸਾ ਸਮਾਚਾਰ ਅਖਬਾਰ ੧੮੯੯ ਈ: ਤੋਂ ਲਗਾਤਾਰ ਨਿਕਲ ਰਿਹਾ ਹੈ। ੨. ਇਸ ਤਰ੍ਹਾਂ ਦੇ ਪੰਥ ਦੇ ਸੁੱਚੇ ਹੀਰੇ ਸੰਤਾਂ ਦੇ ਜੀਵਨ ਸਮਾਚਾਰ ਇਸ ਵਿਚ ਛਪਦੇ ਹਨ। ੩. ਸਿਖ ਧਰਮ ਦਾ ਆਪਣੇ ਜਿਹਾ ਇਹ ਇਕੋ ਇਕ ਪ੍ਰਚਾਰਕ ਹੈ। ੪. ਅੰਨ੍ਹੇਮਤਾਂ ਦੀ ਪੜ੍ਹੋਲ ਤੇ ਸਿਖ ਧਰਮ ਪਰ ਕੀਤੇ ਹਮਲਿਆਂ ਦਾ ਉੱਤਰ ਦੇਣ ਵਾਲਾ ਕੇਵਲ ਇਹ ਇਕੋ ਹੀ ਅਖਬਾਰ ਹੈ। ੫. ਗੁਰ-ਇਤਿਹਾਸ ਦਾ ਪ੍ਰਕਾਸ਼ ਕਰਦਾ ਹੈ। ੬. ਗੁਰਬਾਣੀ ਦੀਆਂ ਘੁੰਡੀਆਂ ਖੋਲਦਾ ਹੈ। ੭. ਨਿਰਪੱਖ ਹੋ ਪੰਥ ਦੇ ਮਾਮਲਿਆਂ ਤੇ ਵੀਚਾਰ ਕਰਦਾ ਹੈ। ੮. ਆਸ਼ੂਆਂ, ਜਥਿਆਂ, ਸਿੰਘ ਸਭਾਵਾਂ ਦੀਆਂ ਕਾਰਵਾਈਆਂ ਇਹਦੇ ਵਿਚ ਪ੍ਰਕਾਸ਼ਿਤ ਹੁੰਦੀਆਂ ਹਨ। ੯. ਦੇਸ਼ਾਂ ਪ੍ਰਦੇਸ਼ਾਂ ਦੀਆਂ ਚੋਣਵੀਆਂ ਖਬਰਾਂ ਤੇ ਸਵਾਦਲੇ ਨੋਟ ਹੁੰਦੇ ਹਨ। ੧੦. ਪੰਥਕ ਹੱਕਾਂ ਦੀ ਰਾਖੀ ਲਈ ਸਦੀਵ ਤਤਪਰ ਰਹਿੰਦਾ ਹੈ। ੧੧. ਸਿਖਾਂ ਦੀ ਵਿਦਯਕ, ਭਾਈਚਾਰਕ ਤੇ ਸੋਸ਼ਲ ਦਸ਼ਾ ਦੇ ਸੁਧਾਰ ਦੇ ਜ਼ੋਰਦਾਰ ਲੇਖ ਹੁੰਦੇ ਹਨ। ੧੨. ਆਤਮਕ ਕਥਾਵਾਂ, ਤੇ ਸਿੱਖਿਆਦਾਇਕ ਨੀਤੀਵਾਰਤਾਂ ਸੁਣਾਉਂਦਾ ਹੈ। ਇਹ ਪਰਚਾ, ਸਕੂਲਾਂ ਕਾਲਜਾਂ ਤੇ ਫੌਜਾਂ ਲਈ ਪ੍ਰਵਾਣਿਤ ਹੈ, ਦੇਸ਼ ਬਦੇਸ਼ ਬੜੀ ਦਿਲਚਸਪੀ ਨਾਲ ਪੜ੍ਹਿਆ ਜਾਂਦਾ ਹੈ, ਤੇ ਹਰ ਘਰ ਵਿਚ ਬੱਚੇ ਬੁੱਢੇ ਮਾਈ ਭਾਈ ਦੇ ਪੜ੍ਹਨ ਜੋਗ ਹੈ। ਜੇ ਅਜੇ ਤੁਸੀਂ ਇਸ ਦੇ ਗ੍ਰਾਹਕ ਨਹੀਂ ਬਣੇ ਤਾਂ ਅਜੇ ਹੀ ਪਹਿਲੀ ਫੁਰਸਤ ਵਿਚ ੬) ਮਨੀਆਰਡਰ ਰਾਹੀਂ ਭੇਜਕੇ ਇਸ ਦੇ ਗ੍ਰਾਹਕ ਬਣੋ, ਇਸਦਾ ਸਾਲਾਨਾ ਚੰਦਾ ਦੇਸ਼ ੬) ਤੇ ਪ੍ਰਦੇਸ਼ ੮) ਹੈ। ਕੋਈ ਘਰ ਇਸ ਦੇ ਪਾਠ ਤੋਂ ਵਿਰਵਾ ਨਹੀਂ ਰਹਿਣਾ ਚਾਹੀਏ।

ਦਿੱਠੀ ਪੱਤ੍ਰ ਕਰਨ ਤੇ ਮਨੀਆਰਡਰ ਭੇਜਣ ਦਾ ਪਤਾ:—

ਮੈਨੇਜਰ 'ਖਾਲਸਾ ਸਮਾਚਾਰ' ਅੰਮ੍ਰਿਤਸਰ

ਮਨੋਹਰ ਪੁਸਤਕਾਂ

੧. ਗੁਰ ਨਾਨਕ ਚਮਤਕਾਰ (ਪੂਰਬਾਰਧ) ੯॥), ਜ਼ਿਲਦ ਕਪੜਾ ੯)
੨. ਗੁਰ ਨਾਨਕ ਚਮਤਕਾਰ (ਉਤਾਰਧ) ੬॥) ੭)
੩. ਗੁਰੁ ਕਲਗੀਧਰ ਚਮਤਕਾਰ (ਪੂਰਬਾਰਧ) ੬॥) ੧੦)
੪. ਗੁਰੁ ਕਲਗੀਧਰ ਚਮਤਕਾਰ (ਉਤਾਰਧ) ੬) ੬॥)
੫. ਅਸ਼ਟ ਗੁਰ ਚਮਤਕਾਰ (ਭਾਗ ੧) ੫), ੫॥)
੬. ਰਾਣਾ ਸੂਰਤ ਸਿੰਘ ੭॥), ੯) ੭. ਮੇਰੇ ਸਾਈਆਂ ਜੀਓ ੩)
੮. ਪੰਜ ਗ੍ਰੰਥੀ ਸਟੀਕ ਜ਼ਿਲਦ ਸਾਈ ਮੋਖ ੬॥), ੧੦)
੯. ਬਾਬਾ ਨੌਧ ਸਿੰਘ (ਸੁਭਾਗ ਜੀ) ੩॥), ੪)
੧੦. ਪੁਰਾਤਨ ਜਨਮ ਸਾਖੀ ੨॥), ੩)
੧੧. ਸਤਵੰਤ ਕੌਰ ੨।), ੧੨. ਬਿਜੈ ਸਿੰਘ ੧॥), ੧੩. ਸੁੰਦਰੀ ॥।)
੧੪. ਮਟਕ ਹੁਲਾਰੇ ੧॥) ੧੫. ਲਹਿਰ ਹੁਲਾਰੇ ੨)
੧੬. ਲਹਿਰਾਂ ਦੇ ਹਾਰ ੨) ੧੭. ਬਿਜਲੀਆਂ ਦੇ ਹਾਰ ੧।)
੧੮. ਕੰਬਦੀ ਕਲਾਈ-ਗੀਤਾਂ ਦੀ ਪੋਥੀ ੨॥), ੩॥)
੧੯. ਪ੍ਰੀਤ ਵੀਣਾਂ ॥।), ॥।) ੨੦. ਕੰਤ ਮਹੇਲੀ ॥-)
੨੧. ਸਿਖਾਂ ਦੀ ਭਗਤਮਾਲਾ ੧।) ਜ਼ਿਲਦ ਵਾਲੀ ਦਾ ੧॥।)
੨੨. ਕਬਿਤ ਭਾਈ ਗੁਰਦਾਸ ਸਟੀਕ, ਦੂਜਾ ਸਕੰਧ, ਮੋਖ ੨।), ੨॥)
੨੩. ਵਾਰਾਂ ਭਾਈ ਗੁਰਦਾਸ ਸਟੀਕ, ਮੋਖ ੬॥।), ਜ਼ਿਲਦ ਕਪੜਾ ੯)
੨੪. ਪਾ:੯੩੯੦ ਤੇ ਸਫਰਾਂ ਦੀ 'ਸਾਖੀ ਪੋਥੀ' ੧।), ਸਜ਼ਿਲਦ ੧॥।)
੨੫. ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ ॥।), ੧) ਤੇ ੧॥।)
੨੬. ਸੰਤ ਗਾਥਾ ੧।), ੨੭. ਕਲਮ ਦੀ ਕਰਾਮਾਤ ੩)
੨੮. ਸ੍ਰੀ ਚਰਨ ਹਰੀ ਵਿਸਥਾਰ ਭਾਗ ੨, ਜ਼ਿਲਦ ੧ ੩)
੨੯. ਨਿਨਾਣ ਭਰਜਾਈ ਦੀ ਸਿਖਯਾਦਾਇਕ ਵਾਰਤਾਲਾਪ ॥-)
੩੦. ਵਿਕ੍ਰਮੋਰਵਸ਼ੀ ਨਾਟਕ ੧॥।) ੩੧. ਵਾਰ ਨਾਦਰਸ਼ਾਹ ॥=)
੩੨. ਦੇਵੀਪੂਜਨਪੜਤਾਲਾ ॥।) ੧।), ੩੩. ਪਾਚੀਨ ਪੰਥ ਪ੍ਰਕਾਸ਼ ੩॥।)
੩੪. ਸਤ ਐਖੀਆਂ ਰਾਤਾਂ ॥ ੩) ਡਾਕ ਖਰਚ ਸਭ ਦਾ ਵੱਖਰਾ ।

ਮੈਨੇਜਰ-ਖ਼ਾਲਸਾ ਸਮਾਚਾਰ, ਅੰਮ੍ਰਿਤਸਰ

